

2710
ਜਗਤ ਕਾਮ
ਸਰਤ ਪਾਠ

2710

Page

8356

੧੬

ਸ੍ਰੀ ਗੁਰੂ ਰਾਮਦਾਸ ਲਾਇਬਰੇਰੀ
(ਸ੍ਰੀ ਦਰਬਾਰ ਸਾਹਿਬ ਕਮੇਟੀ) ਸ੍ਰੀ ਅੰਮ੍ਰਿਤਸਰ

ਅੰਕਸੰਸ਼ਨ ਨੰ: 2710

ਕਲਾਸ ਨੰ:

ਸ਼ਿਲਾ ਨੰ: ਮਿਥ:

(੧) ਮੈਂਬਰਾਂ ਨੂੰ ਇਕ ਸਮੇਂ ਮੁਕੱਰਰ ਕੀਤੀ ਥਾਂ ਜਿਵੇਂ
ਦੀਆਂ ਕਿਤਾਬਾਂ ਲੈ ਸਕਣ ਦੀ ਆਗਿਆ ਹੋਵੇਗੀ ਜੇਕਿ ਉਹ ੧੫
ਦਿਨਾਂ ਤੋਂ ਵਧੀਕ ਤਰ੍ਹਾਂ ਨਹੀਂ ਰਖ ਸਕਣਗੇ।

(੨) ਮਿਆਦ ਦੇ ਅੰਦਰ ਕਿਤਾਬਾਂ ਵਾਪਸ ਨ ਕਰਨ ਵਾਲੇ
ਮੈਂਬਰਾਂ ਨੂੰ ਦੋ ਪੈਸੇ ਦੇਸ਼ ਫ਼ੀ ਕਿਤਾਬ ਜੁਰਮਾਨਾ ਹੋਵੇਗਾ—ਜੇਕਿ
ਖਾਸ ਹਾਲਤਾਂ ਵਿਚ ਸਕੱਤਰ ਸਾਹਿਬ ਮੁਆਫ਼ ਕਰ ਸਕਣਗੇ।

(੩) ਕਿਤਾਬਾਂ ਲੈਣ ਵਾਲੇ ਸੱਜਣ ਲਾਇਬਰੇਰੀ ਦੀਆਂ
ਕਿਤਾਬਾਂ ਕਿਸੇ ਹੋਰ ਨੂੰ ਅਗੇ ਨਹੀਂ ਦੇ ਸਕਦੇ, ਭਾਵੇਂ ਦੂਜਾ ਸੱਜਣ
ਲਾਇਬਰੇਰੀ ਵਿਚੋਂ ਆਪ ਕਿਤਾਬਾਂ ਲੈਣ ਦਾ ਹਕਦਾਰ ਹੋਵੇ ਤੇ
ਭਾਵੇਂ ਨਾਂ।

(੪) ਕਿਤਾਬਾਂ ਤੇ ਕਿਸੇ ਕਿਸਮ ਦਾ ਕੋਈ ਨਿਸ਼ਾਨ ਆਦਿਕ
ਨਾ ਲਗਾਇਆ ਜਾਵੇ।

(੫) ਮਰਾਬ ਕੀਤੀਆਂ ਕਿਤਾਬਾਂ ਦੀ ਥਾਂ ਨਵੀਆਂ ਕਿਤਾਬਾਂ
ਰਖਣੀਆਂ ਪੈਣਗੀਆਂ।



8350

8350

ਮੈਨੇਜਰ
ਕਾਨਿਸਟੇਬਲ ਦਫ਼ਤਰ
ਪਟਵਰਮਾ ਦੀ ਸਰਕਾਰ
ਲਾਹੌਰ

260 (3) 1

612-11



2710

2710
ਮਿਸਟਰ ਕੰਨੌਜ ਲਾਹੌਰ



੧੭ ਸਤਿਗੁਰ ਪ੍ਰਸਾਦਿ ॥ ੧੮ ਸੀ ਦਾਹਿਗੁਜਰੀ ਕੀ ਟੋਤਾ ॥ ਹੁਕਮ ਸਤਿਗੁਰ ਭਰਨਾ ਮਹਾਸੀ ਮੁਖ ਦੁ
 ਕ ਪਾਤਿਸਾਹੀ ੧੦ ^{ਦੁਖੀਆਂ ਕਾ ਮਾਤ੍ਰ} ॥ ੧੯ ਕਮਾ ਏਕ ਗਾਮਾਤਿ ਕਾ ਯਮ ਕਰੀਮਾ ॥ ਰਿਸਾ ਬਖਸ਼ ਸਰਾਸ ਕਰ ਗਾ ਕੋਰ
 ਹੀਮਾ ॥ ੨੦ ^{ਧਰਮ} ਅਮਾ ਬਖਸ਼ ਸਖਾ ਸਿਰਥ ਦਸਤਗਿਰਿ ॥ ਰਜਾ ਬਖਸ਼ੇ ਜੀਰਿ ਹੋਰਿ ਲਪਕਿਰਿ
 ੨੧ ਸਹਨ ਸਾਹ ਪ੍ਰਕਾਸਿ ਹੋਰ ਹਨਮੁ ॥ ਕਿ ਬੇਗੁਨ ਬੇਬੁਝ ਚੁਬੇ ਨਮੁ ॥ ੨੨ ਨ ਸਾਜੇ ਨ ਬਾਜੇ
 ਨ ਫਿਰੇ ਨ ਫਰਸਾ ॥ ਖੁਦਾ ਦੇਰ ਬਖਸਿ ਰਥ ਅੰਸੁ ਅਗਸਾ ॥ ੨੩ ਜਗਾ ਪਾਕੁ ਬਰਸਤੁ
 ਜਾ ਹਰ ਜਗੁ ॥ ਅਤਾ ਮੇਰਿ ਹਰ ਹਮ ਚੁਗ ਜਗੁ ॥ ੨੪ ਅਤਾ ਬਖਸੇ ਪਾਕ ਪਰਦੁਰ
 ਰਿਗਾਨਾ ॥ ਰਹੀਮਾ ਅਸਤੋਰੇ ਜੀਰਿ ਹੋਰਿ ਰਿਆਰਾ ॥ ੨੫ ਕਿਸਾਹਿ ਬੁਰਿ ਅਰਾ ਅਸਤੁ
 ਅਜਮਾ ਅਜੀਮਾ ॥ ਕਿਹੁ ਸਨ ਲਖਮਾ ॥ ਲਖਮਾ ਸਤੁਰ ਜ ਕਰਹੀਮਾ ॥ ੨੬ ਕਿਸਾਹਿ ਬੁਸੁਰਿ
 ਰਸਤੁ ਅਜਨੁ ਨਿਦਾਨਾ ॥ ਗਾਠੀ ਬੁਲ ਪਰਸਤੁ ਗਾਨੀ ਮੁਲੇਗੁ ਦਾਸਾ ॥ ੨੭ ਸਰੀ ਅਤੁ ਪਰਸ
 ਤੇ ਫਜੀ ਲੁਤੁ ਮਾਸਾ ॥ ਹਕੀਕੁ ਸਨਾ ਸਤੁ ਨ ਬੀਉ ਲਕਿਤਾ ਬਾ ॥ ੨੮ ਦਾਨ ਸਪਦੇ ਹਸਤੁ
 ਨ ਬੀਉ ਬਨਾ ਦਨ ਦਾਕਾ ਕਿਤਾ ਬੀਉ

ਖਲਾਸੀ

ਅਮਰੀਕੀਆਂ ॥ ਬਿਨੈ ॥ ਬਨਾ ॥ ਅਮਰੀਕੀਆਂ ॥

ਬੁਧਦੇ

ਪਛਨਨਦਲਦੇ ਪਸਿਧੇ ਜਗਨਮੇ

ਵਿਦਯਾ

ਸਾਹਿਬੁ ਸੁਖਿ ਰਾਗਿ ॥ ਹਰੀਕ੍ਰਿਤਸਨਾਸਸਤੁ ਜਾਹਰਜਗੁਰਾ ॥ ੧੦ ॥ ਸਨਾਸਿਰਏਇਲਮ

ਆਲਮਖੁਦਾਇ ॥ ਕੁਸਾਇਰਹੇਕਰਾਆਲਮਕੁਸਾਇ ॥ ੧੧ ॥ ਗੁਜਾਇਰਹੇਕਾ

ਰਾਆਲਮਕੁਬੀਰਾ ॥ ਸਨਾਸਿਰਏਇਲਮਆਲਮਅਮਰਿ ॥ ੧੨ ॥ ਰਾਸਤੁਨਾ ॥

ਮਰਾਅੰਤਬਾਰੇਬਰਈਕੁਸਮਨੇਸਤੁ ॥ ਵਿਏਨਰਗਾਦਹਮਜਤੁਯਜਰਾਯਕੇਸਤੁ ॥

੧੩ ॥ ਨਕਤੁਰਹਮਰਾਅੰਤਬਾਰੇਬਰਸਤੁ ॥ ਵਿਬਖਸੀਦਰੀਦੁਹਮਾਹਿ

ਵਿਜਬਟੀਸਤੁ ॥ ੧੪ ॥ ਕਸੇਕਉਪਕਰਾਕੁਨਰਾਅੰਤਬਾਰਾ ॥ ਹਮਰੇਜਆਖ

ਰਸਦਰਮਰਦਖੁਆਰਾ ॥ ੧੫ ॥ ਗੁਮਰੇਕਸੇਸਾਇਆਮਰਬਖੇਗਾਬਰਿਰਸ

ਤੁਦਾਰਨਜਗੋਦਿਲੇ ॥ ੧੬ ॥ ਕਸੇਪੁਸਤੁਅਟਤੁਦਪਸੇਸੇਰਨਰਾ ॥ ਨਗਰਿਰ

ਬੁਜੇਸਾਮਾਗੁਜਰਾ ॥ ੧੭ ॥ ਕਸਮਮੁਸਹਟੇਤੁ ॥ ਫਿਕਰਗਰਮਨਖੁਮਾਨ

ਟੇਜੇਅਜੀਜੇਰਸੁਅਮਟਕਨਮਾ ॥ ੧੮ ॥ ਗੁਰਸਨਹਿ ॥ ਚਿਕਾਰੇਕੁਨਦਰਿਹਲਨਰਮਾ ॥

ਤਮੈਟੇਜਦਪੈਰਨਾਪਾਦਰਾਤੇਰੇਸਮਾਨ ॥ ੧੯ ॥ ਕੀਕੀਕਰਹੇ ॥ ਚਾਲੀ

^{ਉਪਾਏ} ^{ਅਚਾਰ} ^{ਬਚਨਸੋਹਨੁਤੇਰੂਏ} ^{ਬਿਨਾਦਿਸਮਾਏ}
 ਨਹਿਲਖਬਰਾਯਰਬਰਬੇਖਬਰਾ। ੧੬। ^{ਵਿਖੇ} ^{ਮੇਸਿ} ^{ਕਿਨਬੇ} ^{ਦਰੰਗ} ^{ਅਮਰਦਿਵਾ}
^{ਮਿਅਤੇ} ^{ਗਰੀਰੇ} ^{ਤੁਟੰਗ} ^{ਅਮਰਦਿਵਾ}। ੧੭। ^{ਬਲਾ} ^{ਚਾਰ} ^{ਗਿਰਮਿਯਾ} ^{ਅਮਰਦਿਵਾ} ^{ਬਰੰਬੀ}
^{ਰਤੀਰੇ} ^{ਤੁਟੰਗ} ^{ਅਮਰਦਿਵਾ}। ੧੮। ^{ਚੁਕਾਰ} ^{ਜਹਮਹ} ^{ਹਿਲੁਰੇ} ^{ਰਗੁਜਸਤਾ} ^{ਹਲਾ} ^{ਲਸਤੁਬੁ}
^{ਰਦਨ} ^{ਬਸਮਸੇਰਦਸਤਾ}। ੧੯। ^{ਕਿਸਮੇ} ^{ਕਰਮਨ} ^{ਕੁਨਦ} ^{ਅੰਬੁਬਾਰ} ^{ਦੁਗਰਨਹਿ}
^{ਤੁਗੇ} ^{ਈਮਨ} ^{ਈਰਹਾਂ} ^{ਚੁਕਾਰ}। ੨੦। ^{ਨਦਾਨ} ^{ਮਕਿ} ^{ਈਮਰ} ^{ਰੋਬਾਹ} ^{ਪੇਚਾ} ^{ਅਗਰਹਰ}
^{ਗਜ} ^{ਈਰਹਿਨਿ} ^{ਅਯਰਬਹੇ} ^{ਚਾ}। ੨੧। ^{ਹਰਾਕਸ} ^{ਕਿਕ} ^{ਉਲੇ} ^{ਕੁਰਾ} ^{ਅਗਇਰਸਾ} ^{ਨਜੇਬ}
^{ਸਤੁਨੇ} ^{ਕਸਤੁਨੇ} ^{ਬਾਇਰਸਾ}। ੨੨। ^{ਬਰੰਗੇ} ^{ਮਗਸਜਾ} ^{ਹੋਪੇ} ^{ਸਾਮਾਮਰਦਿਵਾ} ^{ਬੁਕਕਬਾਰ}
^{ਗਿਰ} ^{ਖਰੋਸਾ} ^{ਅਮਰਦਿਵਾ}। ੨੩। ^{ਹਰਾਕਸ} ^{ਜਿਰੇ} ^{ਦੁਰਾ} ^{ਅਮਰਬਰੰ} ^{ਬਖੁਰ} ^{ਦਨਯਕੇ}
^{ਤੀਰ} ^{ਸੁਰ} ^{ਗਰਕਖੂ}। ੨੪। ^{ਕਿਬੇ} ^{ਨਿਅਮਰ} ^{ਕਸੇਜੇ} ^{ਦਿਵਰਾਂ} ^{ਨਖੁਰ} ^{ਦਿਰਤੀ} ^{ਰੇਨਗਸਤੀ}
^{ਦਖੁਆਰਾ}। ੨੫। ^{ਚੁਦੀ} ^{ਦਮ} ^{ਕਿਨਾਂ} ^{ਗਬਿਅਮਰ} ^{ਬਜੀਗਾ} ^{ਚਸੀ} ^{ਦਨਯਕੇ} ^{ਤੀਰ} ^{ਤੁਨਬੇ}

੨
 ਅਕਲ
 ੩
 ਤੁਹਿਕਹਇਸ
 ਰਾਹਮੇਰਾਕੀਕੀਮਸੀ
 ਨਿਬਿਨਦਾਮ
 ਰਨਜੇਗਰੇ

^{ਸਿਤਾਬ} ^{ਭੂਭਿਸਕੋਮੇਯਾਸਭੋਨਸਗਏ} ^{ਜੁਪਤੀ} ^{ਬਹੁਭਾਵੇਖਾਏਦਲੇ} ^{ਗਪਮਾਗਨਦਲੇ}
 ਦਰਿਗਾ ॥ ੨੮ ॥ ਹਮਾਖਰਗੁਰੇਜਰਬਜਾਏਮੁਸਾਫਾ ਬਸੇਖਾਨਹਖੁਰਦੇਰਬੇਰੁਗਜਾਫਾ ॥
^{ਪਰਨ} ^{ਦੁਜਾ} ^{ਆਯਾ} ^{ਜੋਸਿਹ} ^{ਕੁਮਾਦੁਏ}
 ੩੦ ॥ ਹਿਮਾਫਗਾਨਰੀਗਰਬਿਮਾਮਰਬਜੀਗਾ ਰੁਸੇਲੇਰਦੁਹਮਚੁਤੀਰੇਤੁਟਗਾ ॥ ੩੧ ॥ ਬ
^{ਹਮਲੇਹਲੇ} ^{ਕੀਤੇਦੁਕਰਦਾਨੀ} ^{ਸੁਰਬੀਰਤ}
 ਸੇਹਮਲਾਹਿਕਰਰਹਬਮਰਦਾਨਗੀ ॥ ਹਮਅਜੋਹਸਗੀਹਮਅਜਦਿਦਾਨਗੀ ॥ ੩੨ ॥ ਬਸੇ
^{ਬਹੁਤਜਖਮਖਾਏ} ^{ਦੇਸਿਖ} ^{ਸਾਹਬਜਾਏਮੁਏ} ^{ਜਾਨੇਸੇਖੀ} ^{ਦੇਲਖਮਾਰੇ}
 ਹਮਲਾਹਕਰਦਿਬਸੇਜਖਮਖੁਰਦਾ ॥ ਦਕਸਰਬਜਾਕਸਤਜਾਹਮਸਪੁਰਦਾ ॥ ੩੩ ॥ ਕਿਆਖੁ
^{ਨਾਮਾਯਾ} ^{ਮਰਦਾਨਗੀਛੁਰੀ} ^{ਹਮਸੇਸੇਭੇ}
 ਦੁਜਮਰਦਰਸਾਇਮੇਰਿਦੁਗਾ ॥ ਬਮੇਦਾਨਿਮਾਮਰਬਮਰਦਾਨਿਦੁਗਾ ॥ ੩੪ ॥ ਦਰੇਗਾਮ
^{ਮੁਖ = ਮੇਰੇਖਦ} ^{ਜਭੁਹਿਸੇ} ^{ਮਾਰਡਾ} ^{ਭੀਓਡਕ} ^{ਜਖਮ}
 ਗਰੇਓਓਦੀਰਮੇ ॥ ਬਲਾਚਾਰਯਕਤੀਰਬਖਸੀਦਮੇ ॥ ੩੫ ॥ ਹਮਾਖਰਬਸੇਤੀਰੇਤੁਟਗਾ
^{ਬਹੁਤ ਮੰਠ} ^{ਬਹੁਖੋਹਈ} ^{ਜੇਲ}
 ਦੁਸੁਏਬਸੇਕਸਤੁਸੁਦਬੇਦਰੰਗਾ ॥ ੩੬ ॥ ਬਸੇਬਾਨਬਾਹੀਰਤੀਰੇਤੁਟਗਾ ॥ ਜਿਮੀਗਸਤਹ
^{ਫਲਸਾਸਮਾਨ} ^{ਸਿਰਪੈਰੇਦਿਗ} ^{ਇਕਬਤ} ^{ਪੁਰਨ}
 ਮਚੁਗੁਲੇਲਾਲਰੰਗਾ ॥ ੩੭ ॥ ਸਰੇਪਾਇਮਬੋਹਦਿਦਾਜੁਦਾਹਿ ॥ ਕਿਮੇਦਾਨਪੁਰਮਜ
^{ਬੇਨਸਿਰਹਬਪੈਰਖੁਰੀ} ^{ਤੁਸੁਕਰਾਦੁਰ} ^{ਜੋਲੀਮਾਰਲੀਮਾਰਡਾ}
 ਗੋਇਓਗਾਸੁਦਹਿ ॥ ੩੮ ॥ ਤੁਰੀਕਾਰਤੀਰੇਤਰੀਕੇਕਮਾ ॥ ਬਰਾਮਦਯਕੇਹਾਇਹੁਮਜਜਹਾ ॥
 ੩੯ ॥ ਹਿਗਰਸੇਰਸੇਕੇਬਰੇਕੀਨਹਕੇਸਾ ॥ ਜਿਮਰਦਾਨਮਰਦਾਬਰੰਗਤੁਟਗਾ ॥ ੪੦ ॥
^{ਤੀਰੇਦਾਬਰੰਗੇਯ} ^{ਸੁਰਬੀਗਕੀਸੁਰਬੀਰਤਾਬਹਾਤੁਨਿਕਲੀਜੇਬਾਨਦਲੇ}

ਜੋਸੇਭੀਮਾ
 ਏਓਲੀਮ
 ਏਏਦੁਲ
 ਖਾਕੀਤੀ
 ਨਮਤੇਰਸਾਏ
 ਏਲਕ
 ਕੋਪਤਲੇ
 ਜਖਮ
 ਰੋਹਿਤਰਫੀ
 ਕੀ

ਹੀਮਰਦੀ ਫਲਦੀ ਹੋਏ ਪ੍ਰਭੂ ਜੋ ਉਪਨਾਸੀਆਂ ਕੇ / ਗਤ ਪਾਤਸਾਹੀ ਫਿਰਨਾ ਨਾ ਲਖਾਵਾਸਕੇ
 ਹਮਾਖਰ ਹੀਮਰਦੀ ਕਨਕਾਰ ਜਾਗਾ / ਵਿਬਰਚਿਹਲਤਨਾਮਾਇਰਸਬੇਸੁਮਾਗਾ ॥ ੪੧ ॥ ਚੰ
 ਠਾਗੇਜਹਾਨੇਸੁਰਾਹਿਬੁਰਕਪੇਸਾਸੁਬੇਸਹਿਰਰਾਮਦਹਮਾਹਿਜਿਲਵਹਿਜੇਸਾ ॥ ੪੨ ॥ ਹਰਕ
 ਸਕਿਉ ਚਿਲੇਕੁਰਾਮਾਯਨਰਸਾ / ਵਿਯਜਦਾਨਬਰਹਿਨਸਾਮਾਇਰਸਾ ॥ ੪੩ ॥ ਨਪੇਰੀਦਮੁ
 ਏਨਰੀਰੀਦਰੁਨਾ / ਵਿਬੇਰੁਖਦਾਦਰਦਰਸਮਨਾਸਿਕੀਨਾ ॥ ੪੪ ॥ ਨਦਾਨਮਕਿਈਮਰਦਪੇ
 ਸਿਕੀਨਾ / ਵਿਦਚਿਲਤਪਰਸਤਸਤਈਮਾਫਿਕੀਨਾ ॥ ੪੫ ॥ ਨਈਮਾਖਰਸਤਸਤਨਮੀਜਾਇ
 ਏਨਾ / ਨਸਾਹਿਬਸਨਾਸੀਨਮਹਿਮਰਦਕੀਨਾ ॥ ੪੬ ॥ ਹਰਕਸਕਿਈਮਾਖਰਸਤਕੀਨਦਾਨ
 ਪੇਮਾਖਰਸਪੇਸਪਸਤੀਕੀਨਦਾ ॥ ੪੭ ॥ ਵਿਈਮਰਦਰਾਜਰਗਾਮੇਤਬਾਰਨੇਸਤਾ / ਚਿਕਸਮੇਕ
 ਰਾਨਸਤਯਜਰਾਯਕੇਸਤਾ ॥ ੪੮ ॥ ਚੁਕਸਮੇਕਰਾਸਰਕੁਨਦਇਖਤਾਗਾ / ਮਰਾਕਤਰਹਨੀਮਾ
 ਯਦਮਜੇਮੇਤਬਾਰਾ ॥ ੪੯ ॥ ਅਗਰਚੇਤੁਰਾਮੇਤਬਾਰਾਮਾਮਦਾ / ਕਮਰਬਸਤਹੇਪੇਸਟਾਮਾਮ
 ਦੇ ॥ ੫੦ ॥ ਵਿਫਰਜਸਤਬਰਸਰੁਗਈਸੁਖਨਾ / ਵਿਕਚਿਲੇਕੁਰਾਨਸਤਕਸਮਸਤਮਨਾ ॥ ੫੧ ॥

੩
 ਬਰਨ
 ਮ
 ਚਿਤਾਦੀਨੀ
 ਏਨੰਦਪਾਕ
 ਜੋਕਰਨਦੀਸੋਹਤੁਸਾਨੂੰਸੋਹਤੁਪਾਈ
 ਜੋਪੈਸਕਰਾਹੁਆਰੰਮੇਲੁਗਨਕਰੰਗਾ

ੴ ਸਤਿਗੁਰ ਪ੍ਰਸਾਦਿ ॥ ਮੇਰੇ ਪਾਸ ਤੋਂ ਅਪਾਰ ਮੇਰੇ ਲੰਕਾ ਏਵੇ ਸਜਾਨ ਦੀ ਅੰਗੇਤੈ ਲਿਖਾ ਹੈ ਦੇਖ ਕੇ ਗਿਨਤੀ ਕਰ
 ਜੇ ਤੇਰਾ ਮਹਿਮਾ ਕੀ ਕਰਕੇ ਏਵੇ ਉਠ ਕੇ ਆਵੇ ਨਾ ਲਾਇ ਲਜਾਨ ਦੇ ਤੇਰਾ ਕੀ ਮਕਰੇ ਤੇ ਭੀ ਅਸਾਂ ਲਗਣ ਹੈ ਤੇਰੇ ਲਿਖੇ ਮੁਖ ਕਾ ਵਿਰਹ ਲੈ ॥
 ੧ ਮਗਰ ਹਜਰ ਤੇ ਪੁਰਾ ਸਿਤਾ ਰਹ ਬਟਰਾ ॥ ਬਜਾਨੇ ਵਿਲੇ ਕਾਰਣ ਮਾਹਿ ਕਰਨਾ ॥ ੫੨ ॥ ਸਮਾ
 ਗਾ ਚੁਟਰ ਜਸ ਤੁਕਾਰੇ ਕੁਨੀ ॥ ਬਿਮੁਖ ਬਨਾਇ ਸਤ ਹਿਸਮਾਰੇ ਕੁਨੀ ॥ ੫੩ ॥ ਨਾਇ ਸਤੁ ਹਰ ਸਿ
 ਦੇ ਬਗੁਟ ਤੁਹ ਜੁ ਬਾ ॥ ਬੁਝਾ ਯਦ ਕਿ ਕਾਰਣੀ ਬਰਾਹਤੁ ਰਸਾ ॥ ੫੪ ॥ ਹਮੁ ਮਰਦ ਬਾਟ
 ਦਸ ਦੁਰਸੁਖ ਨ ਦਰਾ ॥ ਨਾ ਸਿਕਸੇ ਵਿਗਾਰ ਰਹਾਨੇ ਵਿਗਾਰ ॥ ੫੫ ॥ ਕਿ ਕਸੀ ਮਰਾਹੁ
 ਫਤ ਬਹੁ ਨਿਯਮ ॥ ਅਗਰ ਰਾਸਤੀ ਪੁਰਾ ਬਿਅਰੀ ਕੁਨਸਾ ॥ ੫੬ ॥ ਤੁਰਗਰ ਬੁਝਾ ਯਦ ਬ
 ਕਰਿ ਲੇਕਰਾ ॥ ਬਨਿਜ ਦੇ ਸੁਮਾਰਾ ਰਸਾਨ ਦੁਆ ॥ ੫੭ ॥ ਕਿਤੁ ਸਗਿਟੁ ਰੇ ਕਸਬ
 ਕਾਂਗਰੂ ਕੁਨਾ ॥ ਦੁਆਪਸ ਮੁਲਾਕਾ ਕੁਤੁ ਬਾਹਮ ਕੁਨਾ ॥ ੫੮ ॥ ਨਜਰ ਰਾਹੀ ਰਾਹਖ
 ਤਰੇ ਤੁਰਾਸਤਾ ॥ ਹਮਰੇ ਕੀ ਮਥੇ ਰਾਹੁ ਕੁਮੇ ਮਰਾਸਤਾ ॥ ੫੯ ॥ ਬਿਅਤੁ ਬਮਨ ਪੁਰ ਜੁ ਬਾਨੀ
 ਕੁਨੇਮਾ ॥ ਬਰੇ ਏਸੁਮਾ ਸਿਹਰ ਬਾਨੀ ਕੁਨੇਮਾ ॥ ੬੦ ॥ ਯਕੇ ਅਸਪਸਾਇ ਸਤੁ ਏਕ ਕਹ
 ਜਾਗ ॥ ਬਿਯਾਤਾ ਬਗਿਰ ਦਬਾਨ ॥ ਏਵੇ ਯਾਗ ॥ ੬੧ ॥ ਸਹਜ ਸਾਹਰਾ ਬੀਦਰੇ
 ਸੇਅੰਸਾ ਹਜਾਰੇ ਦੁਗਾ ਤੇ ਜਗਿਰੇ ਦੁਗਾ ਪੈ ਲਾਕਗਰੂ ਦੀ ॥ ਸੇਭਿ ਪੁਨ ਪੁਰਾ ਕਰ ਗੁਰੂ ਏਵੇ ਤੇਰੇ ਮੇਰੇ ਤੁਰਾ ਕਰਹਾ ਜੇ ਕਰੇ ਮੁਖ

ਦੁਇਸਰਾ ਜੀ ਦੇਹ ਬੀਰੁ ਖਤੁ ਮਸੀਹਾ ਕਹਾਤੁ ਹੈ ਜੇ ਬਾਦਸਾਹ ਤੁਆ ਤੇਰੇ ਕਮਰੀ ਬਹਾਨੀ ਜੇ
 ਕਰੇ ਤੁਮੈ ਹਫਾ ਫਾਖਤੁ ਮਾਂ ॥ ਤੇ ਲਿਖਾ ਸੀ ਜੇ ਤੁਮੈ ਲਿਖੇ ਕਰਾਹੁ ਅਏ ਤੁਮੈ ਲਿਖੇ ਕਰਾਹੁ ਤੁਮੈ ਲਿਖੇ
 ਨਕੇਰੇ ਤੁਮੈ ਲਿਖੇ ਏਹੀ ਨਾਹੀ ॥ ਮੇਰੇ ਮਿਹਰ ਕਰੇ ਰਾਹੀ ਤੇਰੇ ਮਾਹੁ ॥ ਏਵੇ ਕਹਾਇ ਕੀ ਕਹਾਇ ਕੀ ਕਹਾਇ

ਸਾਧਾ ਯਾਗੇ ਤੇ ਕਹਿੰਦੇ ਹਨ ਕਿ ਭੀ ਆਵਨ ਤੇ ਰੇ ਪਾਸ ਟਾਜਿਸ ਪੇਸਰਾ ਤੇ ਰਾਸ ਹੇ ਉਸ ਰਾਮੇ ਭੀ ਉਸ ਰਾਹੁ ਕਮ ਹੋਵੈ ਭੀ ਆਵੈ
 ਚਕਰੇ ਮਾਮਗਰਹੁ ਕਮਾ ਯਦ ਬਜਾ ਹਜਰੇ ਮਾਮਗਰਹੇ ਬਿਆਕਰਮ
 ਬਟਰਮਾਨ ਮਨਾ ਹਜਰੇ ਬਿਆਕਮ ਹਮ ਹਜਰਨ ਰਨਾ ॥ ੬੩ ॥ ਅਗਰਹੇ ਬਟਰਮਾਨ
 ਰਸਤੀ ਕੁਨੀ ਬਕਰੇ ਮਰਾ ਏਨਿ ਸੁਸਤੀ ਕੁਨੀ ॥ ੬੪ ॥ ੬੪ ਬੁਥਾ ਯਦ ਬਿਯਜ ਦਾਸਨ
 ਸੀ ਕੁਨੀ ਨਗੁ ਫਤੇ ਕਸਾ ਕਸ ਖਰਾ ਸੀ ਕੁਨੀ ॥ ੬੫ ॥ ਤੁਮਸਨ ਦਨੀ ਸੀ ਸਰ ਫੇਰੇ ਕਾ ਯਨ ਤੁ
 ਕਿਮਜ ਬਸਤ ਏਨ ਸਾ ਫਟੀ ਹਮ ਸਫਤਾ ॥ ੬੬ ॥ ਕਿਮਜ ਬਸਤ ਏਨ ਸਾ ਫਟੀ ਪਰ ਫਟੀ
 ਕਿਹੇ ਫਸਤੁ ਸਰਹੇ ਫਟੀ ਸਰ ਫਟੀ ॥ ੬੭ ॥ ਕਿਮਜ ਬਸਤ ਅਜ ਬਸਤੁ ਫਟੈ ਸੁਮਾ ਬਜੁ
 ਜਰਾ ਸਤੀ ਸਿਖਰੁ ਫਟੈ ਸੁਜ ਬਾ ॥ ੬੮ ॥ ਮਜ ਨੇਗ ਬਰਖੁ ਨ ਕਸ ਬੇਦੇਗਾ ਤੁਰਨੀ ਜਖੁ
 ਨਸਤ ਬਾਰਖ ਤੇਗਾ ॥ ੬੯ ॥ ਤੁਗਾ ਫਲ ਮਸਭਿ ਮਰਦ ਯਜਰਾ ਹਿਰਾਸਾ ਕਿਥਿ ਬੇਨੀ ਮਾ
 ਜਸਤ ਭਿਬੇ ਸੁਪਾਸਾ ॥ ੭੦ ॥ ਕਿਥਿ ਬੇਨੀ ਬਸਤੁ ਸਾਹ ਨਸਾਹ ਜਮੀਨੇ ਜਮਾ ਰਾਸ ਚਾਪਤੁ ਸਾ
 ਹਾ ॥ ੭੧ ॥ ਮੁਦਾ ਫੇਰੇ ਜਰ ਜਮੀਨੇ ਜਮਾ ਕੁਨੀ ਦਸਤੁ ਹਰਿ ਕਸ ਮਕੀਨੇ ਮਕਾ ॥ ੭੨ ॥ ਹਮ
 ਖੁਦਾ ਆਪ ਹੀ ਆਪ ਹੀ ਜਮੀਨੇ ਜਮਾ ਨੇਦ ਬਨਾ ਦਦਾ ਹੇ ਰੁਕੀ ਸੇ ਤੁਪਾ ਦੁਲੇ ਤੇ ਪਰਾਂਤੁ

ਜੇ ਤੁਮ ਫੇਰੇ
 ਚਕਰੇ ਮਾਮਗਰਹੇ
 ਕਰਨੀ
 ਪਾਤਸਾਹੀ
 ਪੇਸਰੇ ਬਿਖਰੇ
 ਬਟਰੇ
 ਰੋਹ ਬਪਸਾ
 ਕੇ ਅਖੀ ਮਿਟੇ
 ਪਾਨ ਕਰਨਾ
 ਫਤੇ ਆਦਾਸ ਸਾਹ

^{ਕੁ ਬੁਢੀ ਕੀਤੀ} ^{ਹਾਥੀ ਮਾਤ} ^{ਰਖਾ ਕਰਤਾ ਹੈ} ^{ਰਾਬਤ ਰੁਕੇ ਹੋਏ}
 ਜਪੀ ਗੇਰੇਗ। ^{ਨਾਮ} ^{ਗਰੀਬ ਨਿਵਾਰ} ^{ਵਿਅੰਜਨ ਨਿਵਾਰ} ^{ਸਤੁਗਾਟ ਲਸਿਕੀ}। ੭੩ ^{ਕਿਰਿਗ}
 ਇਸਮਸਤਾ ^{ਨਿਨਨੀ} ^{ਨਕੁਨਾਰੀ} ^{ਰੇਖਾ ਦੁਲਾਹੇ} ^{ਵਿਥਿ} ^{ਸੁਪਾਸ} ^{ਸਤੁ} ^{ਓਥੇ} ^{ਨਿਮਾਸ}। ੭੪ ^{ਕਿਥੇ} ^{ਨਿਗੁਨ}
 ਸਤਓਥੇ ^{ਜੇਕਰ} ^{ਯਾਹੋਕਾ} ^{ਤੋਰਾ} ^{ਨਾਮ} ^{ਕਿਰਿਗ} ^{ਨਿਮਾਸ}। ੭੫ ^{ਕਿਥੇ} ^{ਸਰਤੁ} ^{ਫਰ}
 ਜਕਸਮੇਕਰਾ ^{ਕੇਮੇਰੇ} ^{ਮਢਿਚ} ^{ਚਸੀ} ^{ਥਰੀ} ^{ਬੁਢਾ} ^{ਯਰਤੁ} ^{ਦਨ} ^{ਸਪਰਸਤੀ}
 ਕੁਨੀ ^{ਮੇਰੇ} ^{ਮਰਾ} ^{ਚਰਦ} ^{ਸਤੀ} ^{ਕੁਨੀ}। ੭੬ ^{ਚਿਹਾ} ^{ਸੁਰ} ^{ਕਿਚ} ^{ਬਚਰਾ} ^{ਕੁਸਤ} ^{ਚਰ}
 ਕਿਥਾ ^{ਕੀ} ^{ਬਿਮਾ} ^{ਦਸਤ} ^{ਪਚੀ} ^{ਰਮਾ}। ੭੭ ^{ਚਿਮਰੀ} ^{ਕਿਮ} ^{ਧਗਰ} ^{ਧਮੇ} ^{ਸਾਕੁਨੀ}।
 ਵਿਅਤੁਸਰ ^{ਕੇਰੇ} ^{ਕੁਨੀ}। ੭੮ ^{ਚਿਖੁ} ^{ਸਗੁ} ^{ਤਟਿ} ^{ਰੇਸੀ} ^ਏ ^{ਖੁਸ} ^{ਜੁਬਾ} ^{ਸਿ}
 ਤਾਈ ^{ਬਦਰ} ^{ਕਾਰਾ} ^{ਮਾਹਰ} ^{ਮਨਾ}। ੭੯ ^{ਕਿਮ} ^{ਬਾਰ} ^{ਜਰਤੁ} ^{ਮਾਨ} ^{ਮਸੁਮਾ} ^{ਟਲੀ} ^{ਰਜ}
 ਬਾਸੀ ^{ਓਸਾ} ^{ਹਰ} ^{ਸੁਮਾ}। ੮੦ ^{ਫੁਰ} ^{ਰਿਨ} ^{ਹਤੁ} ^{ਗੀ} ^{ਹਮ} ^{ਟਰਾ} ^{ਮੇਸਕਨ} ^{ਤੁਰਾ} ^{ਹਮ} ^{ਟਰੇ}
 ਸਯਜਦ ^{ਕੁਨਦ}। ੮੧ ^{ਮਗਰ} ^{ਕਾਰ} ^ਈ ^{ਤੇਖ} ^{ਬਸਤੀ} ^{ਕਮਰਾ} ^{ਪੁਰਾ} ^{ਦਿਰ} ^{ਬਸਦ} ^{ਤੁ}
 ਫਿਰੇਸੀ ^{ਮਾਸਾ} ^{ਏਰੇ} ^{ਯਾਹੋ} ^{ਜਿਸਨੇ} ^{ਜਾਨਾ} ^{ਮਾਥਾ} ^{ਯਾਹੋ} ^{ਗਮੇ} ^{ਤੁਮ} ^{ਜਾਰ} ^{ਗੁਏ} ^{ਨਿਖਾ} ^{ਦਰ} ^{ਜਾਹੋ} ^{ਸੀ}
 ਟਮਹਿਮਟੇ ^{ਤੁਛੇ} ^{ਤੀਰਾ} ^{ਜਕਰ} ^{ਯੋ} ^{ਹਮ} ^{ਪੀਗਾ} ^{ਜੇਪੀ} ^{ਬਸਦ} ^{ਯੋ}

ਤੇਰੇ ਕੇਰੇ ਕਰਾਨੇ ਰੇਰੇ ਨੇ ਤੁਮ ਨਾਨਾ ਪ੍ਰੀਤ ਦੇ ਪ੍ਰੀਤ ਮੇਰੇ ਕਰਨੇ ਦੇ ਪ੍ਰੀਤ
 ਜੇ ਕਰੇ ਸੇਖਾਨੇ ਤੁਮ ਦੇ ਪ੍ਰੀਤ ਦੇ ਪ੍ਰੀਤ

असवसरा असवठसरे देवा .

[illegible]

॥ नमो भगवते वासुदेवाय ॥

ਪਾਸ਼ਗਵਰਗ। ੮੩। ਵਿਈਕਾਰਨੇਕਸਤੁਰੀਪਰਟੁਕਿ। ਚੁਜਨਰਾਸ ਨਾਮੀਜੁਬਾਬਰ
ਤੁਕਿ। ੮੪। ਰਾਮਨਰਾਜਾਮਰਿਤਪਦਮਸਾਗਰ

उक्ति। ८४। तुलनामन्तरानामविजयनरामराम। सुखं भवति तदा तदा

म. ८५॥ मन्त्रादिगणितेन दत्तानाम्नामि ॥

[illegible]

ਤੁਹੈ ਸੇਵੇ ਨਾਨਕਾਇਗਾ ਇਸਰਾਹੁਰੀ ਮੇਸਰੇ ਕੀ ਤੁਝਾ ਐਰਾਗ ਜਾਇਗਾ ॥੮੭॥

ੴ ਕਰਨਾ ਅਸਨ ਏਕਹਸਦਮਾ ਅਗਰਸਾਹਬੁਖਾਨਦਮਨਾਮਾ ਜਗਦਮਾ ॥ ੮੮ ॥
 = ਕੀਰਤੀ ਜੇਮਰਿਗਏ = ੪

ਪ੍ਰਸੰਸਾ ਹਿਸਾਹਨ ਮੰਗਲੇਖਾ ਵਿਚ ਸੁਰਸਤ ਮਲ ਰਾਮ ਰਾਇ ਸਰ। ੬੬

ਕੁਪਤਰ ਸੁਰਜ ਸੁਰ ਸੁਰਜ ਸੁਰ
 ਮੁਖਪਦ ਪਾਤਸ਼ਾਹੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ॥ ਦਿਵਾਨਾ ਮੁਖੀ ॥ ਭਗਤ ਬਖਸ਼ਿਸ਼ ਸਿੰਘ ॥ ੨੦ ॥

ॐ नमो भगवते वासुदेवाय ॥ १० ॥ विरसितसूतः

ਲਸਤੁਹਿਸਨਲਜਮਾਸੁ ਪੁਰਾਵੈਰਬਪਸਿਰਏਮੁਲਕਮਾਕਾ ॥੬੨॥ ਵਿਸਖਸਾਸ

वर्षीरमउरुनीगोविण। मल्लगदिकमिदुचरीमरुदासदेण। ६३ पृथ्वीराजराज

ਬਖਸੀਸ ਤੇ ਸੇਵਾ ਮੇਰੀ ਤੁਹਿਏ ਦਾ ਬਖਸੀਸ ਤੁਹਿਏ ਕਰਨਾ ਹੈ ਜੇਕਰ ਮੇਰਾ ਕੰਮ ਚਲੇ ਤਾਂ ਤੁਹਿਏ ਦੇ ਕੰਮ ਵਿਚ ਮੇਰਾ ਹੱਥ ਲਗੇਗਾ ਤੇ ਮੇਰਾ ਕੰਮ ਚਲੇ ਤਾਂ ਤੁਹਿਏ ਦੇ ਕੰਮ ਵਿਚ ਮੇਰਾ ਹੱਥ ਲਗੇਗਾ

ॐ नमो भगवते वासुदेवाय

Digitized by Panjab Digital Library | www.panjabdigilib.org

Digitized by Panyas Digital Library | www.panyasdigitalibrary.org

ੲ ਮੈ ਤੇ ਨੁਕਸਾਨ
 ਪੁ ਜਾਵਦਾ
 ਮੈ ਪੈਸੇ ਨੂੰ
 ਹੀ ਪਛਾਣਨਾ
 ਤੇ ਕੇਸੇ ਦੇ ਕੀ
 ਤੇ ਹੋਗਾ ਕੀ ਬਾਨੀ
 ਫਿਰੀਆਪੁ

१५४७७२३४५६७८९०

ਜੇ ਇਕ ਪਾਸੇ
 ਰਸ ਲਖਨੇ
 ਰੁਪਯਾ ਮੁਏ
 ਰਸਤਾ ਦੇ
 ਖਾਣਨ ਵਲ
 ਗੇਝੇ ਨਿਥਾ
 ਹਰਮਾਨਾ ਜਪ
 ਤੀਰਤੋਰੇ ਰੁਖ
 ਮੇਰੇ ਤੇਰੇ ਪੈਰੇ
 ਰਾਣੀ ਸਿ
 ਘਾਪ ਰਜੇ
 ਰਾਣੀ ਲਖ
 ਭੀਮਾਂ ਵਰ

ਜਹਾਨਦਾ ਨੇ ਦੁਸਾਹਤਾਂ ਦਾ ਪਾਠ ਸਾਹਿਬ ਤੇ ਰਹਤ ਹੋਏ ਰਸਮ ਤੀ ਮੇਰਾ ਰਸਾਹਿ ਪਹਾਉ ਅਤੀ ਜੇ ਬੁਤ ਪੁਜੇ
 ਚਿਗਜੇ ਬਾਮਾ ਲਖੀ ਕਿਰਾ ਰਾਇ ਦੇ ਸਤ ਦੁਸਤੁਰੀਨਾ ੬੪ ਮਨ ਮਕੁਸਤੁਰ ਮਕਾਹੀ ਮ
 ਬੁਤ ਪਰਸਤਾ ਕਿਰ ਬੁਤ ਪਰਸਤੀਰ ਮਨ ਬੁਤ ਸਿਕਸਤਾ ੬੫ ਬੁਖੀ ਕਰ ਰੇ ਨੇ ਕ ਯਜ
 ਦਾਨ ਪਕਾ ਕਿ ਮਜਾ ਕ ਬਦ ਹਲਖ ਰਸਾਨ ਦੇ ਹਿਲਾਕਾ ੬੬ ਚਿਦ ਸਮਨ ਕਨ ਰਾਮਿ
 ਹਰ ਬਾਨ ਸਤ ਰਸਤਾ ਕਿ ਬਖਸਿਸ ਰਾਗਿ ਕਰ ਬਖਸਿਸ ਰਿਸਤਾ ੬੭ ਰਹਾਈ ਰਿਹੋ ਰਹ
 ਨੁਮਾਈ ਰਿਹਾ ਜੁ ਬਾਰ ਬਸਿਟ ਤਾ ਮਾਸ ਨਾਈ ਰਿਹਾ ੬੮ ਬਸਮ ਰਾ ਚੋ ਕੋਰ ਕੁਨ
 ਰਦ ਕਤ ਕਾਰਾ ਯਤੀ ਮੇ ਬਰ ਬੁਰਦ ਬੇਜਖ ਮਖਾਰਾ ੬੯ ਹਰਾਂ ਕਸ ਕਿਰਿ ਰਾਸਤੁ ਬਾਜੀ
 ਕੁਨ ਰਾ ਰਹੀ ਮੇ ਬਰੇ ਰਹੀ ਮਾਜੀ ਕੁਨ ਰਾ ੭੦ ਕਸੇ ਬਿਜਮ ਰਾ ਮਾਂ ਮਰ ਬਸੇ ਰਿਸ
 ਦੁਜਾ ਖੁਦਾ ਦੇਰ ਬਖਸਿਸ ਰ ਬਰੇ ਦੇ ਮਮਾ ੭੧ ਚਿਦ ਸਮਨ ਕਨ ਰਾ ਹੀ ਲਖਾ ਮੀ ਕੁਨ ਰ
 ਕਿ ਬਰੇ ਦੇ ਖੁਦਾ ਰਹੀ ਨੁਮਾਈ ਕੁਨ ਰਾ ੭੨ ਮਗਰ ਬਰ ਯਕਾ ਮਾਯਰ ਦੇਰ ਦਹ ਹਜਾਰ
 ਨਿਗਹ ਬਾਨ ਚਿਰਾਮ ਦਰ ਕਿਰ ਰਗਾਰਾ ੭੩ ਤੁਰਾਗਾਰ ਨਜਰ ਹਸਤੁ ਕਸ ਕਰ ਦੁਜਾ ਮੀ
 ਮੇਰੀ ਨਜਰ ਪਮੇ ਸਪਰੇ ਰਹੀ ਨਜਰ ਕਰੇ ਦੁਸਾਹਤ ਦੇ ਪਾਸੇ ਦੁਸਾ ਤੇਰੀ ਰਿਸਟੇ ਫੇਜ ਤੇ ਪਨਾ ਕੇ ਕੇ ਰਖ ਕੇ ਰੇ

ਤੈਤੋਪਿਨਿਅਠੰਦੁਰੰਦੀਸਰੰ

ਯ ਦਪਿਨਤੁ
ਸਵਿਤੁਰੇ

੬

ਮਤਦੁਖਰੇਹ

ਯਾ

ਮੇਰੀਦਸਟੀ ਘੋਸਦੀਰਿਘਉਦ

ਉਸਮਰਿਗਜੇਬਨੀਗਰਬੇਮੁਲਪਰਪਨਕ ਤੋਰੰਗੁਨਸੇਨਾ

ਗਗਨਿਗਾਹਸਤੁਯਜਦਾਸਕਰਾ ॥ ੧੦੪ ॥ ਕਿਓਰਗਰੁਸਤੁਬਰਮੁਲਕਮਾਲਾ ਕਿਮ

ਰਾਪਨਾਹਸਤੁਯਜਦਾਮਕਾਲਾ ॥ ੧੦੫ ॥ ਤੁਗਾਟਲਮਸਓਈਸਿਪੀਸਿਰਾਇ ਕਿਮਾ

ਲਮਬਗੁਜਰਰਸਰੇਜਾਬਜਾਇ ॥ ੧੦੬ ॥ ਬੁਬੀਗਿਰਦਜੇਬੇਟਟਾਈਜਮਾ ਕਿਬਰਸ

ਰਗੁਜਰਦਮਕੀਨੇਮਕਾ ॥ ੧੦੭ ॥ ਤੁਗਰਜਬਰਮਾਜਜਪਰਾਸੀਮਕੀਨਾ ਰਸਮਰਬਤੋਸ

ਮ ਹਤਰਾਸੀਕੁਨਾ ॥ ੧੦੮ ॥ ਯਕੋਰਬਾਸਦਚਿਦੁਸਮਨਕੁਨਦਾ ਮਗਰਦੁਸਮਨਿਗਬ

ਸਦਤਨਕੁਨਦਾ ॥ ੧੦੯ ॥ ਧਸਮਦੁਸਮਨੀਮਗਰਹਜਰਮਾਦੁਰਾਪਾਯਕਮਾਇ

ਓਰਾਮਜਾਰਮਾਦੁਰਾ ॥ ੧੧੦ ॥ ਮਰੀਜੇਮਰਿਜੇਮਰੁਪੇਮਰੇਖਾ ਮਗੋਪੇਮਬਧੇ

ਮਕੁਰਮੇਮਬੁਖਾ ॥ ੧੧੧ ॥ ਮਗਰਮੇਮਰੁਪੇਮਰੇਖੇਮਰਿਗਾ

ਖੁਦਾਦੇਰਬਖਾਸੀਦੇਰਗਰਿਗਾ ॥ ੧੧੨ ॥ ਮਟਨੁਹਿਕਾਜਤਾ ॥ ੧੩ ਦਾਹਿਗੁਰੂਜੀ

ਕੀਟਤੇ ॥ ਹਿਕਾਯਤਸੁਨੀਦੇਮਰਾਜਹਦਿਲੀਪਾਨਿਸਸਤਬੁਦਹਨਿਜਦਮਨੇਮਹੀ

ਬੋਠਾਹੋਸੀਪਾਸਮਾਨਪਾਤਾ

੧॥ ^{ਜੇ ਸੁਰੇ ਕੀ ਹੋਸਨ ੫੩ ਚਾਰ ਅੰਤੁ ਰੁਪਰੇ ਸਭਾਸਥਾਨੇ ਸਿਖੇ ਹੋਏ ਸੀ} ਵਿਖਿਰਾਹੁ ਮੁਖਿ ਪਿਸਰੇ ਚੁਗਾਹੁ ^{ਵਿਰਰ ਰਸ ਮੁਰਬ ਜਮ ਮਾਮੁ ਪਤ ਹਰਾਹ}
 ੨॥ ^{ਸੀਗਰੇ} ਬਰਜਮ ਅਰਿਹਾਹੁ ^{ਕੁੰ} ਮਰਜ ਸੇਰਮ ਸਤੁ ^{ਸੀ ਬਲੀ} ਕਿਚ ਬਰ ਰਕ ਬਸਤੁ ^{ਅਸਰ ਮਿ} ਗੁਸਤੁ ^{ਟੋ} ਕਰ ਸਤੁ ^{ਹਥਾ ਮੇ}
 ੩॥ ^{੫੩} ਚਹੇ ਸੇ ਪੇਸ ^{ਸਾਧੇ} ਪਿਸਰਾ ^{ਦੋਵੇ ਦਖ} ਬੁਖਾਰਾ ^{ਜੇ ਨੇ ਕੀ} ਜੁਦਾ ਬਰਜੁਦਾ ^{ਬੈਠਾਏ} ਕੁਰਸੀ ^{੫੬੭} ਏਜਰੀ ਸਾਰਾ ॥੪॥ ਬਪੁਰ
 ੪॥ ^{ਦੁਲੀਭ} ਸੀਰਦਾਨਾ ^{ਇਨ} ਏਰੋ ^{ਲਾਭ} ਲਤਪਰਸਤੁ ^{ਜਬ} ਮਨੀਅਰ ^{ਜਬ} ਰੁਬਾਰਸਾ ^{ਜਬ} ਹੀਕਸਸਤੁ ॥੫॥ ਸੁਨੀਰੀਚੁ
 ੫॥ ^{ਬੁਧ} ਦਾਨਾ ^{ਰਖਨਾ ਦੇ ਦਿਹਾਰੇ} ਏਰਨਸਨਿਹਾਰਾ ^{ਜੇ ਜਬ ਰਨਕ ਬੇਲਾ} ਬਸੁ ^{ਗੁਭ} ਸ਼ਕੀਨ ^{ਗੁਭ} ਪਾਸਖ ^{ਗੁਭ} ਅਲਾ ^{ਗੁਭ} ਮਬਰਕਸਾਰਾ ॥੬॥ ਬਗੁਟਤੁਕਿ
 ੬॥ ^{ਰੁਭੇ ਰੁਭ ਮਧਮੀ ਬੁਧਦਨ ਡੋਗੇ} ਪੁਸਦੀਨ ^{ਅਭੇ ਜਗਤੁ} ਦਾਨਾ ^{ਸਕਰ} ਏਨਗਨਾ ^{ਸਕਰ} ਕਿਯਨਦਾਸਨਾ ^{ਸਕਰ} ਸਸਤੁ ^{ਸਕਰ} ਮਜਾਰਮਗਜਾ ॥੭॥ ਮਰਕੁਰ
 ੭॥ ^{ਨਹੀ} ਰਤੇਨੇ ^{ਕਹਣੇ ਕੀ} ਸਤ ^{ਤੁਸਾਹੁ ਸੁਖਨਾ ਮੇਸਾਏ} ਏਗੁਟਤੁਨੀ ^{ਜਾਨਰੇ ਗਦਨ ਦੁਲਾ} ਸਤੁ ^{ਜਾਨਰੇ ਗਦਨ ਦੁਲਾ} ਸੁਖਨਗੁਟਤੁਨੇ ^{ਜਾਨਰੇ ਗਦਨ ਦੁਲਾ} ਬਿਕਰਜਾ ^{ਜਾਨਰੇ ਗਦਨ ਦੁਲਾ} ਸੁਟਰਨੀ ^{ਜਾਨਰੇ ਗਦਨ ਦੁਲਾ} ਸਤੁ ॥੮॥ ਅਗਰਸਹਿ
 ੮॥ ^{ਕੁਯ} ਬਗ ^{ਤੁਕਹੇਗ} ਜਰਬਗ ^{ਦਿਖਾਵੇਗ} ਜਮਜਦਬਾ ^{ਇਸਬਾਤਕ} ਨਮਾ ^{ਉਤ} ਯਮ ^{ਉਤ} ਬਰੇਗਸ ^{ਉਤ} ਏਈ ^{ਉਤ} ਬਾਸਦਬਾ ॥੯॥ ਹਰਾਕਸ
 ੯॥ ^{ਪਯੋਸ} ਵਿਯਨ ^{ਸੁਪਾਕੇ} ਦਾਨ ^{ਦਿਭਕੀ ਮੇ} ਜਗਿਰਿਹਾਰਾ ^{ਜਗਨਦਾਸ} ਬਕਰੇਜਗ ^{ਜਗਨਦਾਸ} ਕਾਮਦਾ ^{ਜਗਨਦਾਸ} ਹੀਕਨਦਾ ॥੧੦॥ ਵਿਈਗਾਬਾਮਕ
 ੧੦॥ ^{ਪੀਛਾ ਲੇਵੇ} ਥਾਮਜਮਾ ^{ਪੀਛਾ ਲੇਵੇ} ਏਸ ^{ਪੀਛਾ ਲੇਵੇ} ਕੁਨੇਮਾ ^{ਪੀਛਾ ਲੇਵੇ} ਦੁਜਾ ^{ਪੀਛਾ ਲੇਵੇ} ਪਸਬ ^{ਪੀਛਾ ਲੇਵੇ} ਕਾਰਾ ^{ਪੀਛਾ ਲੇਵੇ} ਮਾਜਮਾ ^{ਪੀਛਾ ਲੇਵੇ} ਏਕੁਨੇਮਾ ॥੧੧॥ ਯਕੇਗਾਰਿ
 ੧੧॥ ^{ਤਿਸਤੀ ਪਿਛੇ ਕੀ ਮਦੀ ਪੀਛਾ ਲੇਵੇ}

ਰੁਭੇ ਰੁਭ
 ਜੇਨੇ ਮਧਮੀ
 ਬੁਧਦਨ

ਜੇਕਿਸਨੂੰ
 ਨਿਦੇਤੁਸਲਾ

ਦੁਜੀ ਰਾਇ ਰਹੇ ਇਕ ਨੂੰ ਰਸ ਗਯਾ ਧੀ ਤਮਾਸ
 ਹਰ ਠੀ ਲਰ ਹਰ ਗਯਾ ਮਸਤਾ ਹਮਾ ਬਿਸਤਾ ਉਮਿਸਤਾ ਜੀ ਰਬ ਸਤਾ ॥ ੧੨ ॥ ਰਿਗ ਰਾਗ
 ਰਿਹ ਰਾਮ ਸਪ ਪਾਸ ਦਹ ਜਾਗਾ ਜਿਜ ਰਹ ਸਾਖਤ ਹਜੀਜ ਚਨੇ ਬਹਾਗਾ ॥ ੧੩ ॥ ਸਿਮ ਮਰਾ
 ਰਿਹ ਰਸੁਤ ਗੇਸ ਦਹ ਜਾਗਾ ਹਮ ਹਿਨੁ ਕਰ ਬਾਗ ਹਮ ਹਿਨੁ ਰਨਿਗਾਗਾ ॥ ੧੪ ॥ ਰੁਮ ਮਰਾ
 ਰਾਹਿ ਰਾਮੁ ਗਯਾ ਕਨੁ ਖਰ ਨਿਮਾ ਅਜਾ ਮਰਾ ਮਾਜਾ ਰਾਮਾ ਕਲਾ ਮਜੀਮਾ ॥ ੧੫ ॥
 ਬਿਮਾ ਦਰ ਪੁਰ ਮਕਲ ਖਾਨੁ ਕਜਾਗਾ ਰਿਗ ਰਸਿ ਮਨੁ ਖਰ ਹਬ ਬਸਤੁ ਨ ਅਜਾਗਾ
 ੧੬ ॥ ਹਮੀ ਖਾਸਤੁ ਕੇਤੁ ਖਮ ਰੇ ਜੀ ਕਨ ਰਾ ਖਿਰਦਾ ਮਜਾ ਮਾਇਸ ਬਰੇ ਜੀ ਕਨ ਰਾ ॥ ੧੭ ॥
 ਰਟਨ ਕਰ ਦਹ ਹਰੇ ਜਿਮੀ ਮੰਦਰਾਂ ਨਰ ਕਰ ਦਬ ਰਸੁ ਕਰ ਸਾਹਿਬ ਗਿਗਾਂ ॥ ੧੮ ॥
 ਰਸ ਮਾਹਿਗ ਸਤੁ ਰਗ ਰਟਨ ਦਾਗ ਪਰੀ ਰਾਮਾ ਮਰ ਹਿਸ ਬਜਾਏ ਨ ਉਬਹਾਗਾ ॥ ੧੯ ॥
 ਬਰੇ ਜੀ ਰਿਹ ਰਸਾ ਲਤੁ ਖਮੇ ਕਜਾ ਬਪਰ ਦਰਦ ਰਗ ਬੁਰੀ ਦਨ ਅਜਾਗਾ ॥ ੨੦ ॥ ਬਰੇ ਜੀ
 ਰਹੇ ਬੀਸ ਠਬਾ ਰਸ ਅਜੇ ਬਸੇ ਗਸਤੁ ਖਰ ਦਰਦ ਨਹ ਅਜੇ ॥ ੨੧ ॥ ਰੁਨਾ ਜਿਮਾ

ਉ

ਤੁਲਾ ਯਾਉਸ
 ਬਰੇ ਬਰੇ ਟੁਟ
 ਫੇਲਾ ਲੀਕੁ

ਹੋਈ ਮਾਫਾ ਵਿਖਰੇ ਸੁਖ ਦੇ ਨਗਰੀ ਉਨਾਹਵਿਆਤੀ ਰਏ

ਹੁਸੁਰ ਦੇ ਲਤੇ ਵਿਲਕਰਗਾ ਕਜੇ ਦਾਨ ਹੁਸੁਰ ਦਾਨ ਹਾਏ ਮੀਥਾਰਾ ॥ ੨੨ ॥ ਖਤੀ ਦਿਦਾਮ

ਜਾਨ ਕੇ ਦੁਹੁ ਹਜਾਰ ਫੀਲਾ ਚੁਕੇ ਹੋਰ ਦੁਹੁ ਮਚਰੀਆ ਫਲ ਨੀਲਾ ॥ ੨੩ ॥ ਬੁਗਿਰਾਮ

ਜੋ ਮਸਪ ਪਾਸਰ ਹਜਾਰਾ ਹਮ ਹਜਰ ਦੁਜੀ ਨੇ ਹਮ ਹਨੁ ਕਰ ਦੁਹਾ ॥ ੨੪ ॥ ਖਤੀ ਦਿਦਾਮ

ਦੁਹੁ ਜੋ ਸੁਤਗਾ ਹਮ ਜਰ ਬਾਹੁ ਹਮ ਹਨੁ ਕਰ ਪੁਰਾ ॥ ੨੫ ॥ ਦੁਜਾ ਦਾ ਲੋਕ ਸਹਾ ਮਾਜਮ ਬਖ

ਸਤਾ ਕਿਨਾ ਮੇ ਮਜਾ ਸਹਾਰੇ ਲੀ ਸੁਰ ਸਤਾ ॥ ੨੬ ॥ ਦਿਗਰ ਦਾਨ ਹਰਾ ਬਸਤ ਮੁਗਿਪ

ਰਨਾ ਚੁਕੇ ਸਤਾ ਪੁਸੀ ਦਸਤ ਦੁਸਮਨ ਫਿਰੀ ॥ ੨੭ ॥ ਬੁਗੁ ਜਗੀ ਦਰ ਹੋ ਬਰੀ ਨਸ

ਤਸਾ ਲਾ ਬਸੇ ਗਸਤੁ ਜੇ ਦੇ ਲਤੇ ਬੇਜ ਦੁਲਾ ॥ ੨੮ ॥ ਬਿਸਨ ਸਤ ਬਰਤ ਪਤ ਮਾਜੇ ਮਹੀ

ਪਾ ਬੁਪੁਰਸ ਸਰਗ ਮਦ ਸਹੇ ਹਟ ਤਰੀਪਾ ॥ ੨੯ ॥ ਬਿਗੀਰ ਦਿਪੇ ਸੀਨ ਕਾਗ ਜਬਿ ਫਾਰ

ਰਿਬਖ ਸੀ ਦਹਾਮ ਬਿਪਿਸਰੇ ਚਹਾਰਾ ॥ ੩੦ ॥ ਦਬੀਰੇ ਕਲ ਮਜਨ ਕਲ ਮਬਰ ਗਿਰ ਫਤ

ਜਦ ਬੇ ਸੁਖ ਨਗ ਕਲ ਮਬਰ ਗਿਰ ਫਤ ॥ ੩੧ ॥ ਬੁਗੁ ਫਤਾ ਰਿਬਖ ਸੀ ਦਹੇ ਜਾਗ ਸਰ

ਰਾਜੇ ਕਹਾ ਕੀ ਬਖਸ਼ਿਆ

ਉਸ ਸੇਨ
ਕਰ ਪੁਏ
ਬੇਕੇ ਰਾ
ਹਜਾਰਾ
ਬੀਪ ਬਤ
ਜੇ ਦੇ ਫੇਰ
ਕਾਲੇ ਸਮ
ਬੁਗੁ ਬਰ
ਜੀਰ

ਨੂੰ ਦੇਖਕੇ ਜੁਬਾਨ ਤੀਕੋ

ਸੁਣਿ ਦੁਜੀਠਾ ਦੇਖਾ

ਤੇਰਾ

ਤੇ

ਬਕਾਗਜਬੁਈਤਾ ਜਬਾਨ ਸਾਇਆਗਾ ॥ ੩੨ ॥ ਬਕਾਗਜਬੁਈਤੋ ਬਿਗੁਣ ਤਹ ਜੁਬਾਨਾ ॥ ੩੩ ॥
 ਬਖਸੀਰ ਸੁਰ ਬਖਸਹਰ ਕਜਾ ॥ ੩੪ ॥ ਚੁਬਿਨ ਸੀਰ ਸੁਖ ਨੇ ਮਹੀ ਪਾਨ ਮਾਨਾ ॥ ੩੫ ॥ ਰਿਸਤ ਹਾਸਿ
 ਫਤਹਿ ਮਲਾਇ ਕਮ ਕਾਨਾ ॥ ੩੬ ॥ ਬਿਮਾਗੇ ਮਹਾ ਪੀਲ ਬਖਸੀਰ ਹਮਾ ॥ ੩੭ ॥ ਚੁਰਗੇ ਸਹਾਮਾ ਫ
 ਤਾ ਬੇਯਮਨਾ ॥ ੩੮ ॥ ਬਗੋਦਰੀ ਮੁਰਦਿ ਰਬਾ ਜੇ ਮੁਹੀਮਾ ॥ ੩੯ ॥ ਕਿਮਾਹਮ ਬਿਸਾ ਫੀਲ ਬਖਸੀਰ ਹਮ
 ੪੦ ॥ ਰਿਗਰਾ ਬਪੁਰਸੀਰ ਮਸਪਸਾਰਿ ਕਰਾ ॥ ੪੧ ॥ ਕਿਬਾ ਜੇ ਬ ਬਖਸੀਰ ਬਾਜੇ ਬਮੁਰਾ ॥
 ੪੨ ॥ ਸਿਮਮਰਾ ਬਪੁਰਸੀਰ ਸੁਤਰਾਨੁਮਾ ॥ ੪੩ ॥ ਕੁਜਤੋ ਬ ਬਖਸੀਰ ਏਜਨਮਾ ॥ ੪੪ ॥ ਬਗੁਣ
 ਤਾ ਕਿਬਾ ਜੇ ਬਕਰਾ ਮਮਰਮਾ ॥ ੪੫ ॥ ਬ ਬਖਸਸਦਰਾਂ ਮਰਬੇ ਸੁਮਾਰਾ ਮਮਰਮਾ ॥ ੪੬ ॥ ਚੁਮਮ
 ਰਾ ਬਪੁਰਸੀਰ ਏਨੇ ਕਬਖਤਾ ॥ ੪੭ ॥ ਸਜਾਵਰੇ ਹੀ ਮਲਾਯਕਤਖਤਾ ॥ ੪੮ ॥ ਕੁਜਾਕਰਦ ਬਖਸ
 ਸਤੁਮਾਰਾ ਫੀਮਾ ॥ ੪੯ ॥ ਯਕੇਦਨ ਹਮੁਗੋ ਰਿਗਰਨੁਖਰਨੀਮਾ ॥ ੫੦ ॥ ਮਗਰਹੁ ਕਮਸਦਰਤੁਬ
 ਯਾਰਾ ਮਪੇਸਾ ॥ ੫੧ ॥ ਹਮਰ ਫੀਲ ਮਸਧੇ ਮਜੇ ਸੁਤਰ ਬੇਸਾ ॥ ੫੨ ॥ ਨਜਰ ਕਰਦ ਫੀਲੇ ਦੁਹਰਾ
 ਯਾਰਾ ਮਪੇਸਾ ॥ ੫੩ ॥ ਹਮਰ ਫੀਲ ਮਸਧੇ ਮਜੇ ਸੁਤਰ ਬੇਸਾ ॥ ੫੪ ॥ ਨਜਰ ਕਰਦ ਫੀਲੇ ਦੁਹਰਾ

੮

ਦੇਖਾ
ਸਮਨਗਸੀ

੯

ਦੁਜੀਠਾ ਪੁਰ
ਕਬਖਸੀਰ
ਤੁਮਕੇਤੋਰੁ
ਕਾ

ਦਿਲੀਪ ਕਹ ਜੇਹੁ ਕਮੇਰੈ ਫੀਲਾਏ

ਠਾਜੇ ਕੀ ਨਜਰ ਕੀਤਾ ਫੀਲੇ ਸਹਜਾ ਰਹਾਈ

ਸੇਨੇਕੇਭਾਰਸੇ ਤੁਹਪੇਸੇ

ਟਪਤੇਫਿਲਤੋਤੋਪਾਖਾ ੨ ਦਸਬਖਅੰਦ

ਠਮਸਤਾ ॥ ਪੁਰਾਮਜਨਰਬਾਰੇਹਮਹਨੁਕਰਬਸਤਾ ॥ ੪੩ ॥ ਹੁਮਾਮਸਪੰਗਸਰਦਨਾਰਾਮਾਟੂ

ਰੀਦਾ ॥ ਹੁਮਾਜਰਜੀਨੋਬੇਸੁਮਾਰਾਮਾਟੂਰੀਦਾ ॥ ੪੪ ॥ ਹਮਹਿਬੋਦਖੁਫਤਨਬਰਗਸਤੁਦਾ ॥

ਬਸੇਤੀਰਸਮਸੇਰਕੀਮਤੁਗੀਰਾ ॥ ੪੫ ॥ ਬਸੇਸੁਤਰਬਗਦਾਰਨਰਬਫਤੁਬਗਾਜੇਰ

ਜਾਮਹੰਮਜੀਮਮਤੁਸੀਬੇਸੁਮਾਰਾ ॥ ੪੬ ॥ ਕਿਰਧੀਨੀਲਟਹਿਪਰਮਦੀਨਰਜਰਦਾ ॥

ਕੋਜੇਦੀਦਹੇਸੁਦਦੀਦਏਦੇਸਤੁਸਰਦਾ ॥ ੪੭ ॥ ਕਿਨਕੁਮੁਗੀਯਕਸਹਰਜੇਕਾਮਸੁਦਾ ॥

ਕਿਮੁਗੀਪਟਨਸਹਰਭਨਾਮਸੁਦਾ ॥ ੪੮ ॥ ਕਿਨੀਮੇਨੁਖਦਗਾਦਿਗਰਸਹਰਬਸਤਾ ॥ ਕਿਨ

ਮੇਅਜਾਂਸਹਰਦਿਲੀਸੁਦਸਤਾ ॥ ੪੯ ॥ ਖੁਸਾਮਮਰਹਬਤਰਬੀਰਮਾਨੇਮਹੀਪਾ ॥ ਖਿਤਾ

ਬਸਬੋਦੇਦਾਰਜਹਰਦਿਲੀਪਾ ॥ ੫੦ ॥ ਕਿਪੋਦਾਅਜੇਮਰਦਸਾਹਨਸਹੀ ॥ ਸਿਨਾਟੂਰਤੁ

ਖਤਸਤਤਾਜੇਮਹੀ ॥ ੫੧ ॥ ਬਜੇਬਦਅਜੇਮਰਦਤਾਜੇਨੀਰੀ ॥ ਬਰਾਮਕਲਤੁਰਬੀਰ

ਹਜਾਰਾਮਾਟੂਰੀਦਾ ॥ ੫੨ ॥ ਕਿਓਹਸਤਬੇਅਕਲਾਮਾਸੁਰਹਮਗਜਾ ॥ ਨਾਰਫਤਰਖੁਸਤਰ

ਬੁਧਦਨਹਜਾਰਸਾਬਜਾਂਕਰੇ ॥ ਭਿਜੇਤੀਨਹੇ ॥ ਠੀਰੇਮਗਜਦਲੇ ॥ ਟਰਨਾਬੇਲਨਾਨਹੀਰਫ

ਬਹੁਤੇ

ਕੁਝੀ

ਗਜੇਕ
ਖਿਤਾਬ

ਲਾਨਕਫ
ਕੇ

ਨਕਹਤੁਰਨਗਜਾ। ੫੩॥ ਹਮੀਖਾਸਤੁਕੋਰਾਬਸਾਹੀਰਿਹਰਾ। ਜਿਵੇਲੁਤੁਪੁਟਸਰਾ
 ਅਗਾਹੀਰਿਹਰਾ। ੫੪॥ ਬਜੇਬਦਮੇਰਗਸਾਹਨਸਹੀ। ਕਿਸਾਹਿਬਸਭਿਰਸਤੁ
 ਤਾਮੇਹੀ। ੫੫॥ ਖਿਤਾਬਸਮੇਰਗਸਤੁਰਸਹਰਿਲੀਪਿ। ਖਿਲਾਵਤਬਖਸਿਦ
 ਮੇਨੇਮਹੀਪ। ੫੬॥ ਸੋਪਿਸਰਾਰਿਗਰਾਬਆਜਾਰਕਰਦਾ। ਨਦਾਨਸਪਰਸਤੇਨ
 ਆਜਾਰਮਰਦਾ। ੫੭॥ ਕਿਓਰਾਬਰੇਜਰਸਿਪਾਸਨਨਿਸਾਰਾ। ਕਲੀਦਿਕਹਨਰੀਜ
 ਹਰਾਬਰਕੁਸਾਰਾ। ੫੮॥ ਬਿਰਦਾਰਸਾਹੀਪੁਰਾਆਜਾਰਗਸਤਾ। ਬਪਸਿਦਿਦਲਕੇ
 ਰਵੰਸੁਦਬਰੇਸਤਾ। ੫੯॥ ਬਿਰਿਹਸਾਕੀਆਸਾਰੇਸਬਜਰੰਗਾ। ਕਿਮਾਰਾਬਕਾਰਾਮਸ
 ਤਦਰਵਕਤਮੀਗ। ੬੦॥ ਬਮਨਦਿਹਕਿਬਖਤਾਮਾਜਮਾਈਕੁਨੇਮਾ। ਕਿਤੇਗੋਪੁਰਸਕਾਰ
 ਟਾਈਕੁਨਮਾ। ੬੧॥ ੧ ਚਿਸੀਟਾਹਗੁਰੁਜੀਕੀਫਤੇ। ਪੁਰਾਵਿਦਰਦਾਨਸਦਿਹ
 ਦਾਰਗਰ। ਰਜਾਬਖਸਰੇਜੀਰਿਹਹਰਹੁਨਰਾ। ੧॥ ਅਮਾਬਖਸਬਖਸਿਦਦੇਦਸਤੁ
 ਤਾਮਰੇਗਜੇਬਪੁਰੇਸੁਮੇਸਾਹੇਰੇਦਦੇਦਥੇਰੇਐਸਾਦਧਾਯਾਐਸੇਖਾਸਸੇਨੇਦਧਾਏਗਾ। ਜਿਸਦਿਸੀਦਮਾਨਕਰ
 ਨਾਹੇਐਅਧੇਦਾਏਤੀਹੇਏਏਮ

੬
 ਜਾਕਕੀ
 ਦੁਕਦੇ
 ਨਾਤੁਸਾਨੇਮੇਬੁ
 ਥੇ
 ਜਲੇਠੀਮਾਗ

ਕੁਛੇ ਮਹਰੁ ਹੀ

ॐ नमो भगवते वासुदेवाय ॥

ਗਾਯਤਰੀ ਨਿਗਮ ਸਤ੍ਰਮ

ਲਗੁ ਠੰਢਾ ਪਈ ਮ ਪਈ ਮ ਸੀ

94

महाराष्ट्र पटवर्धन विधानसभा परचण्ड - बसु - भाषा

ਮੁਲਾਖਤਾਂ ਪੰਨੇ ਬਦਲੀਆਂ

मन्त्र

६१ बाजार गरीब

ਧਾਰਮਿਕ

—

三

ਤਨੇ ^{ਕੇ} ਰਕਹਣੇ ਅਗਾ ਜੈਸੇ ਅਗੇ ਰਹਾ ਸੀ

ਬਹੁਟਾ ਸੁਖ ਨ ਸਾਹ ਪੇਸੀ ਰਸਮਾ ^ਨ ਪਾਓ ਨਾ ਦਸ ਤੇ ਨ ਚਸ ਜੇ ਜੁਥਾ ^ਨ ਹੇ ਸੇ ਨ ਹਿ ਮਤੁ

੧੦

ਨਹੇ ਬੁਤ ਕਸਾ ॥ ੧੩ ॥ ਨਹ ਉਲੇ ਨ ਤੁਹ ਮਤੁ ਨ ਹਿ ਲੁਹ ਨ ਹੇ ਸਾ ^{ਬਹੁਨ} ਨ ਬੀ ਨਿਨ ਬੀ ਨ ਯਗ ਹਿ

ਰਦੇ ਗੋਸਾ ॥ ੧੪ ॥ ਹਰੇ ਕਸ ਕਿਹ ਸਤਾ ਮਾਜਮਾ ਯਸ ਬਦਰਾ ^{ਕੋਈ} ਦੁਜਾ ਰੇ ਰੀ ਬਿਦ ਸਾਹੀ ਬ

ਦਰਾ ॥ ੧੫ ॥ ਮਜ ਬਮਾਂ ਦਰ ਨਾਇ ਰਈ ਜ ਦਥਾ ^{ਜੈ ਰਾਨੇ ਦੇ ਮੇ} ਸੁਖ ਨ ਬਾਰੀ ਗਰ ਕੁਨ ਦਥਾ ਸਦ

ਬਾ ॥ ੧੬ ॥ ਬਿਗਸ ਰਗ ਮਦ ਰੀ ਗਸ ਗਰਿ ਟਤਾ ^{ਦਿਲਾਇ} ਜਦ ਬੇ ਸੁਖ ਨ ਗ ਬਰਿ ਗਸ ਗਰਿ ਟਤ

੧੭ ॥ ਚਪਰਾ ਜਤ ਸਕਰ ਰਚ ਰਖੇ ਜੁਥਾ ^{ਜਿਗਾਨੀ} ਬਰਾ ਦਰ ਸੁਖ ਨੇ ਚੁਕੇ ਬਰ ਕਮਾ ॥ ੧੮ ॥ ਸਹ

ਨ ਸਾਹ ਹੁਸੀਆ ਰਾਮਾ ^{ਭਿਗੋਲ} ਮਗ ਜਾ ਚਿਰਾ ਮੇਤੁ ਗਈ ਰੀ ਕਾਰਨ ਗਜਾ ॥ ੧੯ ॥ ਕਸੇ ਰਾਸ ਦਰ

ਕਾਰਈ ਰਰਜਾ ^{ਮਦਿਰ} ਦੁਜਾ ਹ ਸਤੁ ਮੇਥਾ ਮਸਤੁ ਜਾ ਹਰ ਕਾਮ २੦ ॥ ਬਿਈ ਹ ਸਤੁ ਮੇਥੇ ਤੁਗਈ ਹੁ

ਨਰਾ ^{ਜਲ ਬਲਦੇ} ਬਿਏ ਸਾਹ ਸਾਹ ਨਹ ਮਹਿ ਬਹਰ ਬਰਾ ॥ ੨੧ ॥ ਨਦਰ ਜੀਗ ਪੁਸਤੋ ਨਦ ਸਮਨ ਨਦਾਰ

ਨ ਮੀਗੁ ਸਤ ਬਰ ਹਰਟ ਦੁਸ ਮਨ ਨਿਹਾਵਾ ॥ ੨੨ ॥ ਨ ਮਾਰਾ ਮਦੁ ਸਮਨ ਨ ਮਾਜਾ ਰਦੇ ਸਤਾ ॥

ਜੇਤੁ ਸਾਕੇ ਹੋ
ਜੇ ਮੇਸਾ ਅ
ਗਭਿਗੇ ਦੇ
ਤਾਰਾ ਜੇਕੇ
ਕਰੇਗਾ

ਬੇਨੁਬੈਲ
 ਖੁਹੈਰਮ
 ਜੋਗਨ
 ਖੁਰਸ
 ਕਸ
 ਕੁਏਪਿਠ
 ਪਿਛੋਯਸਰ
 ਏਕੁੰਏ
 ਮੁਹਕਾਨੁਪੈਰ
 ਪੈਠਨਕੇ

ਨਜਦਬੇਗਦਰਾਮਦੁਬਾਬੇਸਤਾ ॥ ੨੩ ॥ ਨਦੀਸਿੰਹਰਾਜਨਹਰਦੇਨਿਹਰਾ ॥ ਸੁਖਨ
 ਰਾਬਹਰਜਾਇਸਰਦੇਨਿਹਰਾ ॥ ੨੪ ॥ ਨਖੁਸਤੁਰਾਦਰਜਾਏਸੁਖਨਾ ॥ ਟਰਾਮੇਸਰਾਇਬ
 ਕਾਠੇਕੁਹਨਾ ॥ ੨੫ ॥ ਬਬਰਮਸਬਤੇਕਸਨਦਾਰਨਦਿਗਰਾ ॥ ਬਿਹਜਨਾਮਓਚੁਤਗੋਜ
 ਟਹੁਨਰਾ ॥ ੨੬ ॥ ਨਬੀਨਦਾਰਿਗਰਜਰਜਨਬਾਰਸਮੇ ॥ ਨਬਰਕਾਰਕਸਕਰਦਨਜ
 ਰੇਬਦਸਾ ॥ ੨੭ ॥ ਨਜਰਕਰਦਬਰਨਹਰਟਹਰਾਮ ॥ ਨਿਗਦਾਸਤੁਬਰਸੁਕਰਯਜਰਾ
 ਮੁਦਮਾ ॥ ੨੮ ॥ ਨਜਰਗਬਬਰਕਾਰਦਿਗਰਬਬਸਤਾ ॥ ਸਨਾਸੀਤੁਤਹਕੀਕਓਕਰਗ
 ਸਤਾ ॥ ੨੯ ॥ ਕਦਮਰਨਦਾਰਦਬਬਰਕਾਰਕਾਰ ॥ ਨਦਰਨੀਗਪਸਪਾਓਪੁਸਤੇਹਜਰ
 ੩੦ ॥ ਨਦਰਕਾਰਦੁਜਰੀਨਦਿਲ ॥ ਬਿਸਕਨੀ ॥ ਨਖਾਨਹਖੁਰਮਬਾਜਨਰਹ
 ਜਨੀ ॥ ੩੧ ॥ ਬਨਾਕਸਦਾਮਾਏਨਗੋਯਦਸੁਖਨਾ ॥ ਬਖਾਹਸਖਰਾਸੀਨੇਯਦਸੁਖਨਾ ॥
 ੩੨ ॥ ਨਬਰਕਾਰਕਸਦਰਨਦਾਰਿਦਪਾਇ ॥ ਕਿਓਪਾਉਲੀਗਸਤੁਗੋਈਬਜਾਇ ॥ ੩੩ ॥
 ਨਕਿਸੇਬੇਟੇਕਮਮੇ ॥ ਏਏਪੈ ॥ ਤੁਸਾਨੁਕਹੈ ॥ ਨਮਾਹੀਗਲਦੂਏ ॥
 ਏਏ

ਭੁਗੀਓ ਮਾਯਾ ਨਾਲ ਨਾਹੀ ਦੇਹ ਬੰਧੇ ^{ਭੁਗੀਓ} ਈ ਦਸਤਗਾਮ ਦੀ ਥੋੜ੍ਹੀ ਥੋੜ੍ਹੀ ਸੇਨਾ ^{ਦਸਤਗਾਮ ਦੀ ਥੋੜ੍ਹੀ ਥੋੜ੍ਹੀ ਸੇਨਾ}
 ਬਦਰਜ ਦੀ ਮਤਾਨਾ ਮਾਲੁ ਹਰ ਸਤੁ ਬਖਰ ਸੇ ਹਰ ਮੇ ਕੁਸਾਇ ਨਾ ਦਸਤੁ। ੩੪ ਬਖੁ ^{ਬਖੁ}
 ਦਰਸਤੁ ਬਾਹਰ ਨਹੀ ਰਿਮਾ ਲਾਗਨ ਰੰਯਤੁ ^{ਦਿਖਾਨਾ ਨਾ ਲਾਇਓ} ਮਿਨਾ ਮਾਜਨ ਨਿਵਾਜਾ। ੩੫ ਵਿਗਰ ^{ਵਿਗਰ}
 ਜਨਨ ਬਦਰਸਤੁ ਮਦਿ ਪਤਨਾ ਠਈ ਅਤੁ ਬਲਾ ਸਹਨ ਬਰਤਾ ਖਰਨ। ੩੬ ਬਖੁ ਦਰਸ ^{ਬਖੁ}
 ਤੁਰਿਸ ਦੁਤਨ ਮਾਲੁ ਕਰਦਾ ਵਿਅਸ ਸਾਹਦੁ ਸਮਨ ਬਰਾ ਦੁਰਦਗਾਰਦਾ। ੩੭ ਨਜਾਏ ^{ਨਜਾਏ}
 ਮਦਰਾ ਵਿਹਰ ਦੁਕਰ ਸੰਗਾ ਬਖਰ ਸਾਹਦੁ ਤੇਗਤਿ ਰੇਖਤਿਗਾ। ੩੮ ਨਮਗਾ ਮਸਾਹਿ ^{ਮਸਾਹਿ}
 ਹਰ ਅਸਪਰਾ ਦੁਕਤੀ ਬਾਨ ਜਾਨਾਸ ਮਦਰਾ ਵਿਹਰ ਦਰਦਿ ਮਾਗਾ। ੩੯ ਵਿਖੇਰਸ ^{ਵਿਖੇਰਸ}
 ਤੁਰਿਸਤੁ ਗੋਪੁਰ ਹੁਨਰਾ ਬਾਮਾਲੁ ਰਗਿਰਨ ਬਸਤੁ ਸਕਮਰਾ। ੪੦ ਨਗੋਯਦਕ ^{ਨਗੋਯਦਕ}
 ਸੇਬਰ ਸੁਖਨ ਈਜੁ ਬਾਨਾ ਵਿਭਿਥੇ ਜੁਬਾਨ ਸਤੁ ਜਾਹਰ ਜਾਹਾ। ੪੧ ਸੁਨੀਰਨ ਨਬਰਾ ^{ਸੁਨੀਰਨ ਨਬਰਾ}
 ਖਨ ਕਸਰਾ ਬਗੀਸਾ ਵਿਭਿਹ ਸਭ ਬੇਗੋ ਸਗੋ ਈਬੇਗੀਸਾ। ੪੨ ਵਿਪਾਸ ਪਰਦ ਹਚੁ ਗਲਿ ^{ਵਿਪਾਸ ਪਰਦ ਹਚੁ ਗਲਿ}
 ਸੁਨੀਰਨ ਨਕਸਾ ਦੁਜਾ ਪੁਰਸਨਾ ਸੀ ਕਿਗੋ ਈਸਹਸਾ। ੪੩ ਕਸੇਕਾਰ ਬਦਰਾ ਨਹੀ ਰਿ ^{ਕਸੇਕਾਰ ਬਦਰਾ ਨਹੀ ਰਿ}
 ਭਾਤੁ ਸੀ ਪਛੋਟੇ ਕਹਾਏ ਪਾਤਸਾਹੀ ਦੇਗਾ ^{ਭਾਤੁ ਸੀ ਪਛੋਟੇ ਕਹਾਏ ਪਾਤਸਾਹੀ ਦੇਗਾ} ਮਦਿ ਕੀਮਤੀ ਸੀ ਪਨ ਲੋਟੇ ^{ਮਦਿ ਕੀਮਤੀ ਸੀ ਪਨ ਲੋਟੇ}

੧੧

ਭੁਖੀ ਪਿਆਪਰੇ
 ਤੇਨਾ ਦਖਰੇ ਦੇਵੇ
 ਨਾਜਾਗੇ ਦੇਵੇ
 ਭੁਜ ਦੇਵੇ
 ਹਥ ਤੀਰੇ

ਨਾਮਕਾਇਨ

ਜੁਏ ਬਿਨਾਪੁਮੇਲੀ

੨੩੦੬। ਰਿਥਿ ਅਸਤੁ ਬੇਬੀ ਨੀਏ ਨੇਕ ਪੋਇ। ੪੪। ਅਨਹੁ ਏਕੇ ਰਿਗਗਸਤੁ ਜੁਸ ਬਾਪੁ ਰਾਇ

ਕਿਹਿ ਮਤੁ ਦੁਹਾਂਗਾ ਨਰਾਰਾਜਿ ਪਾਇ। ੪੫। ਬੋਹਿਸ ਅਰਿਗ ਅਰਗ ਮਹਾ ਦਕਤ ਜੀਗ। ਕਿਕੋ

ਸਸਕੁ ਨਰਪਾ ਬਤੀਰੇ ਤੁਫਿਗ। ੪੬। ਕਿਰਕਾਰਾਇਨ ਸਾਫ ਠਹਿ ਮਤੁ ਅਸਤੁ। ਕਿਰਕ

ਪੇਸਗੁ ਰਬਾਇਓ ਮਾਜਜਾ ਅਸਤੁ। ੪੭। ਨਹਿ ਲੁਹਿ ਕਨਰ ਦਕਤੁ ਰਕਾਰਾਗਾਨ

ਹੇ ਬਤ ਕਨਰ ਦਸਮ ਨਾ ਬੇਜੁ ਮਾਗ। ੪੮। ਹਰਾਕ ਸਕਜੀਹ ਸਤੁ ਗਾਜੀ ਸਦਰ। ਬਕਾਰੇ

ਹਾਰਜ ਮਸਾਜੀ ਕਨਰ। ੪੯। ਕਸੇਗਾ ਕਿਈ ਕਾਰਨਾ ਪਸਿਰਾ। ਦੁਜਾ ਸਾਹਿਬਾ ਸਰ

ਜਗਾ ਮਰਜ ਮਦੀ। ੫੦। ਸੁਨੀਰੀ ਸੁਪਨੇ ਰੇਰਾਨਾ ਦੁਜੀਗ। ਕਿਅ ਕਲਾਜ ਨਾ ਸਸਤੁ

ਪੇਜ ਸਪਜੀਗ। ੫੧। ਕਸੇਗਾ ਸਨਾਸਰ ਬਾਮ ਕਲੇ ਬਿਗੀ। ਕਿਥਿਗ ਬਿਰਿਹਤੁ ਜਤੁ ਪਰੇ

ਮਹੀ। ੫੨। ਬਿਬ ਪਸੇ ਮਰੇਰਾ ਮਹੀਤੁ ਪਤਤਾ। ਗੋਰਾ ਸਨਾਸੀ ਰੇਰੇ ਕਤੁ ਨਿਦਾ। ੫੩

ਬਹੇਰੁ ਰਾਮ ਰਬਾ ਪਿਸਰਾ ਚਹਾਗ। ਕਸੇਗੇ ਏਗੀਰ ਰਮਹਿ ਦਕਤੁ ਕਾਗ। ੫੪। ਹਰਾਕ

ਹੇਰਾਨੇ ਏ ਪੁਤਰੇ

ਕੇਈ ਮੇਸੇਗੁ ਏਸਾ ਦੇਸੇਗਾ ਜਕਰੇ

ਬਲਕ

ਬੇਕਸੇ

ਗੁਨੇ ਪੇਸ

ਭਲਾ ਕੀ ਕਰੇ

ਗਧਰੇ

ਮਾਪੇ ਰੇ

ਨਾ ਬੁਰੇ ਬੁਰੇ

ਤੁਫੇਰੀ ਮਾਤ

ਭਿਸਤੀ ਰਾਜ

ਇਨ੍ਹਾ ਮੁਖ

ਖਦਸੇਗਾ

ਜੇ ਮਰਗੇ ਤੇ ਨਿਸਤੁ ਪੁਸਤੁ ਮੈਸੇ ਗੁਣ ਦੇਵੇ

ਜੇ ਮਰਗੇ ਤੇ ਮਰਗੇ ਮੈਸੇ ਪੁਸਤੁ ਮੈਸੇ ਗੁਣ ਦੇਵੇ

ਸਕਿਰਾ ਅਕਲ ਦਰੀ ਰਿਹਦਾ ਬਕਾਰੇ ਜਗ ਕਾ ਮਗਾਰੀ ਕੁਨਰਾ ॥ ੫੫ ॥ ਬਿਰਿਹ ਸਾਕੀ

੧੨

ਗੁਰੂ ਸੁਖ ਏਹੀ ਪੈਸਾ ^{ਪੈਸਾ} ^{ਪੈਸਾ} ਮਾਸਾ ਗਰੇ ਸਬ ਮਰਗਾ ਕਿਮਾਰ ਬਕਾਰ ਸਤੁ ਰਵ ਕਤ ਜੀਗਾ ॥ ੫੬ ॥

ਬਿਰਿਹ ਸਾਕੀ ਮਾਸਾ ਗਰੇ ਨੇਨ ਪਾਨ ਕਨਰ ਪਿਸਰ ਸਾ ਲਗੇ ਨੇਨੁ ਦਾਨਾ ॥

੧੭ ਸੀਟਾ ਗਿਗਰੁ ਜੀ ਕੀ ਟੁਤੇ ॥ ^{ਨੇਨੁ ਲਾ ਲਾ} ^{ਪੈਸਾ} ਹਿਕਾ ਯਤੁ ॥ ਕਿਰੇ ਜੀ ਰਿਹੈ ਰਸਤੁ ਰਾ

ਜ ਕਰੇ ਗੀਮਾ ਰਹਾਈ ਰਿਹੈ ਕਾਨੁ ਮਾਈ ਕਰੀਮਾ ॥ ੧੮ ॥ ਰਿਲ ਮਫਜਾ ਏਰਨ ਸਾ ਰਿਹੈ

ਦਾਰਗਾ ਰਜਾ ਬਖਸ਼ੇ ਜੀ ਰਿਹੈ ਹਰ ਹੁਨਰਾ ॥ ੧੯ ॥ ਹਿਕਾ ਯਤੁ ਜੁਨੀਰ ਸੰਯਕੇ ਨੇ ਕਜ

ਨਾ ਚੁਸਮ ਸਾਰ ਕਰੇ ਬਜੇ ਏਰ ਮਨਾ ॥ ੨੦ ॥ ਕਿਰੇ ਰਾ ਪਰਗਾ ਜਹੇ ਉਰੇ ਸਾ ਬਸੀਰੀ

ਜੁਬਾ ਹਮ ਚੁਇਖ ਲਾਸ ਕੇ ਸਾ ॥ ੨੧ ॥ ਕਿਮਾ ਮਰ ਬਰਾਏ ਹਮ ਗੁਸ ਲਗੀਗਾ ਚੁਕੇ ਬਰਕ

ਮਾਹਮ ਚਤੀਰੇ ਤੁਫੀਗਾ ॥ ੨੨ ॥ ਹਮੀ ਪਾਸ ਤੇ ਚਰਾਸੁ ਯੀ ਬਰਕੁਨ ਮਾ ਕਿਸੇ ਏੀ ਪਸਿਦਾ

ਯਦ ਚਰਾ ਰਿਹਮਾ ॥ ੨੩ ॥ ਬਗੁ ਫਤਾ ਸੁਖ ਨਦੁ ਬਤਰੇ ਨੇ ਕਤਨਾ ਕਸੇ ਤੇ ਪਸਿਦਾ ਮਾ ਯਦ ਚ

ਮੈਸੇ ਸਦੇ
ਬੁਢੇ ਨੂੰ
ਮਾਨ ਕਰੇ
ਦੇਵੇ ਦੁਆਰਾ
ਤੇਰੇ ਤਾਹੀ
ਚੋਗੀਏ
ਸਾਫੀ
ਜੈਸੇ ਤੇ
ਮਾਏ ਕਮਾਤੀ

ਤੁਹਾਨੂੰ ਪ੍ਰੀਤ ਬੈਠੀ ਮਿਟਿਓ ਪਰ ਜੇ ਸਤੰ ਛੁੱਤਾਂ ਦਾ ਹੋਸੀ ਮਾਨੇ ਕੀਦੀ ਦੁਹਰੀ ਮੈਂ ਸਿਤਿ ਜਦੁ
 ਰਾਬੁ ਕੁਨਾ ॥ ੧ ॥ ਨਿਸੀਦਿਰ ਬਰਕਾ ਵਿ ਚਿਹ ਛੁੱਤ ਪੁਨਾ ਚੁਮਾ ਹੋ ਮਹੀ ਮਾ ਛੁੱਤਾ ਬੇਯਮਨ
 ਮੁਖਿ ਦੇ ਕੀਦੇ ਦੁਲਾਸ ਮੇਰੇ ਲੇਖਾਏ ਓ ਬਛੁੜਾ ਮਤੀ ਦੇ ਪਸਿਰ ਪਰਖਾ
 ੨ ॥ ਦੁਹਾਨੇ ਦੁਹ ਲਗਾ ਦੁਹ ਨ ਬਰਕੁ ਸਾਦਾ ॥ ਜੇ ਦੁਖੇ ਸੁਖ ਨ ਰਾਜ ਰ ਬਰਾਨਿ ਹਾਦਾ ॥ ੮
 ਡੰਗਾ ਦੇਖ ਏਰਾ ਜੇ ਬਹੁਤੀ ਜੁਧ ਮੈਂ ਜੋਧੇ ਦੁਹਰਾ ਦਾਨੀ
 ਕਿਨੇ ਕੋ ਬੁਧੀ ਰਾਜਾ ਬੇਸੁਮਾਰਾ ॥ ਕਿ ਦੁਕਤੋ ਤੁਰਤੁ ਕਿਆ ਮੁਖ ਤੁਹ ਕਾਗਾ ॥ ੧੦ ਕਸੇ ਤੇ
 ਪਸਿਰ ਮਾਯਾ ਦਰ ਬਈ ਜਮਾ ॥ ਦੁਜਾ ਪਸ ਬਰਾਮ ਦੀ ਮਾਯਾ ਦੁਹਾ ॥ ੧੧ ਨੁਮਾਦਿ ਰਥ
 ਰਾਜਾ ਬੇਸੁਮਾਰਾ ॥ ਪਸਿਰ ਸਨਿ ਮਾਮਰ ਸੇ ਕਰ ਬਾਗਾ ॥ ੧੨ ॥ ਹਮਾਖਰ ਯਕੇ ਰਾਜਾ ਸੁ
 ਰੁਟ ਸਿਪਾਹੀ ॥ ਪਸਿਰ ਮਾਮਰ ਸੰਗ ਮਚ ਗਰ ਰਾਨਿ ਹੀਗਾ ॥ ੧੩ ॥ ਹਮਾਹੁੰਮਿ ਦਏ ਰਾਜ
 ਹਾਪੇ ਸਖਾਰਾ ॥ ਜੁਰਾ ਬਰ ਜੁਰਾ ਰੋਰ ਮਜ ਲਸ ਸਿਹਾਦਾ ॥ ੧੪ ॥ ਬੁਧੁ ਰਸਿ ਦਿਕਿ ਏ ਦੁਖ ਤਰੇਨੇ
 ਕੋਖੇ ਏ ॥ ਤੁਰਾ ਕਸ ਪਸਿਰ ਮਾਯਾ ਦਈ ਹਾ ਬੁਧੇ ਏ ॥ ੧੫ ॥ ਰਦੁ ਕਰ ਰਜੁ ਨਾ ਰਦ ਰਾਨ ਪੇ
 ਸਾ ॥ ਬੁਗੋਯਰ ਕਿਏ ਰਾਜਾ ਓਤੁ ਰੇਜਾ ॥ ੧੬ ॥ ਕਿਓਨਾ ਮਬ ਸਤੁ ਸਬ ਛੁੜਾ ਮਤੀ ॥ ਚੁਮਾ ਹੋ
 ਫਲ ਕਾਮਾ ਛੁੱਤਾ ਬੇਮਹੀ ॥ ੧੭ ॥ ਮਮਜੀ ਰਾਜਾ ਕਸ ਸਨਿ ਮਾਮਰ ਨਜਰਾ ॥ ਦੁਜਾ ਪਾਸ ਮਮ
 ਮਕਾਸ ਦਰੀਰ ਛੁੱਤਾ ਇਨ

ਇਸਤ੍ਰੀ ਪ੍ਰਭੂ ਮੋਰਗੇ ਦੇਖੋ ਪ੍ਰੀਤੁ ਪਦਨ ^{ਕੀਤੀ} ^{ਇਸਤ੍ਰੀ}
 ਜੀਹਾਂ ਬੁਝੀ ਪੁਰਗੁਹਰਾ। ੧੮੧ ਨਜਰ ਕਰਦ ਬਰਗਾ ਜਹਾਨ ਜਨੀ। ੧੮੨ ਸਿੰਦਰਸ ਨਿਆਮਾਂ
 ਰਕਸੇ ^{ਦਿਛਾਏਗਾ} ਦਿਲ ਨਗਿ। ੧੮੩ ਸੁਨੀ ਬਰਦਰ ਬੇਜ ਮੋ ਕੁਛ ਗਸਤੁ। ਕਿਨਾ ਜਮ ਬਬਰਖਾਸਤੁ
 ਦਰਦ ^{ਰਵਾਜੇ ਮਾਰ} ਜਹ ਬਸਤੁ। ੨੦੧ ਚੁਰੇ ਜੇ ਦਿਗਰ ਸਾਹਜ ਨਰੇ ਸਿਪਹਾ। ਬਰਮੇ ਰੰਗ ਬਰਮੇ ਦਚਰੇ
 ਸਨਗੁਹਰਾ। ੨੦੨ ਦਿਗਰ ਰੰਗ ਮਹਾਰਾਜਾ ਖਾਸਤੁ। ਦਿਗਰ ਗੀਨ ਬਾਜਾ ਮਾਰਾਸ
 ਦਾ। ੨੦੩ ਨਜਰ ਕਰਨ ਬਰੇ ਏਤੁ ਏਤੁ ਦਿਲੁ ਰੁਖਾਇ। ਕਿਰਤੋ ਨਜਰ ਦਰ ਬਿਆਮ ਦਜਮਾ
 ਇ। ੨੦੪ ਬਪਹਨ ਮੇਰਾ ਮਨਿ ਲੇ ਮਜਿਸਨਾ। ਕਿਜਰ ਮਾ ਬਰਗਸਤੁ ਸੀਮਾ ਬਤੁਨ
 ੨੦੫ ਭਟਕ ਗਸਤੁ ਦਰਗਜਾ ਬੇਸੁਮਾਰਾ। ਗੁਲੇ ਸੁਰਖ ਚੁੰਗੀ ਬਜੇ ਨੇ ਬਹਾਰਾ। ੨੦੬ ਬਿਦੁਜ
 ਦੀ ਦਿਲੁ ਰਾਜਾ ਬੇਸੁਮਾਰਾ। ਬਿਅਫਤੁ ਦਾ ਜਿਮਿ ਚੁਯਲੇ ਕਾਰਜਾਗ। ੨੦੭ ਬਿਜਰ
 ਬਾਗਜੁ ਨਾਰਦਾਰਾਨ ਪੇਸਾ। ਕੀਏ ਉਮਰ ਏਰਾ ਜਹਾ ਭਿਰਦੇਸਾ। ੨੦੮ ਦੁਜਾ ਦੁਖਤਰਾਈ ਹਜ
 ਤਬ ਛੁੜਾ ਮਤੀ। ਰੁਮਾਹੇ ^{ਅਕਾਸ਼} ਫਲਕ ਹਮ ਚੁਹੁ ਪਰੀ। ੨੦੯ ਸੁਨੀ ਬਰਦਰ ਮੇਰ ਚਮਾਹੇ ਫਲਕ
 ਮਾਈ ਹੋ ਮਾਨੋ ਰੰਗ ਨਭ ਮੇ

੧੩
 ਸੁਅਬਿਧਾਸ
 ਦਿਨ ਮਕੁਫ
 ਕਰਕੇ ਮੇਰ
 ਪਰਚੁਣੀ
 ਤੁ
 ਪਾਰੋ ਦੁਤ
 ਜਾਏ
 ਮਾਰੀ ਬੰਗ
 ਜੇ ਬਹਾਮਨ
 ਉਚੀਕਾ

ਚੰਦਰਪੁਖੀ
ਪੂਨਮਾਦੇ
ਚੰਦ ਸਮਾਤ
ਸਥਵਿਆਮੈ
ਪੂਨ
ਬਹੁਤੋਰੀ
ਹਰਨਤ੍ਰਿੰਗੀ
ਗੋਲੇਤ੍ਰਿੰਗੀ
ਦੀਗੋਤਨ
ਕੁਟਾਰੀ ਕੀਤੀ
ਜਿਗਮੈ
ਰਨਸੈਆਈ

^{ਦੁਹੀਤਰਠੀਸੁਰਮੇਸੁਰੁ}
 ਰਿਗਸਾਹ। ੬੧। ^{ਮੇਦਾਨਮੈਛੁਲੰਮਾਹੈਦੁਲੰਪਰਦੁਲੰ}
^{ਮਾਏਗਜਕੇ} ^{ਜੈਸੇਸੇਘ} ^{ਰਸਮੈ} ^{ਮਸਤੁਹੈ}
 ਰਸਿਪਰ। ੬੨। ^{ਘਾਟਲੋਹੈ} ^{ਦੋਹੈਲੋਹਦੁਰਖਾਹੈ}
 ਸਤਜਾਣ। ੬੩। ^{ਸਸਤੁਲਮ} ^{ਦੁਨਾਚਖਛੋਟੇਤਿਹ} ^{ਦੁਰਖਾਹੈ}
 ਜਿਤੀਰੇਜਿਤਪੇਜਿਤਗੋਜਿਤਬਰ। ^{ਮਾਛਾ} ^{ਕੰਕਪੁਜਨਾਮ} ^{ਸੇਰਮਾਏਦਾ} ^{ਹਾਥੀਮਸਤਮਾਏ}
 ਮਾਮਰਕਿਜਗੋਨਿਸਾ। ^{ਜੈਸੇਦੁਸੇਸੇਘ} ^{ਪਕਾਸਮੈਮਾਏ} ^{ਬਿਜਲੀਦੁਰ}
 ਰਾਨਚਬਾਰਾਨਮੇਗ। ^{ਭੱਖ} ^{ਦੁਲੰਦੇਦੁਲੇ} ^{ਖੁਰਨਹੈਲਾਗਾਂਜੁਪਦੀ}
 ਮਰਦੁਹਾਨੇਦੁਹਲਾ। ^{ਸੋਸੇਮਰਦੁਦਿਓ} ^{ਸੁਕਾਤੀਧਾਰਜਾਏ} ^{ਹਰਕੋਈ} ^{ਬੰਗਾਵਲੇ}
 ਦੁਰਤੀਰਦਸਤ। ^{ਬਿਸਕ}
 ਬਹੁਤੀਰਜਰਮਾਏ। ^{ਗਗਾਪੀਛੀਦੁਰ} ^{ਮਾਛਾ}
 ਦਬਰਕਜਾ। ^{ਜੈਸੇਸੇਰਵਾਗਾਮਾਏ} ^{ਜੈਸੇਚਿਤਾਮਾਏ} ^{ਮਾਰੀ} ^{ਖੁਤਾਈ}
 ਮਦਬਜੀਗ। ^{ਜੈਸੇਸੇਰਵਾਗਾਮਾਏ} ^{ਜੈਸੇਚਿਤਾਮਾਏ} ^{ਮਾਰੀ} ^{ਖੁਤਾਈ}
 ਚੁਸੇਰੇਮਜੀਮਹਮਚਪਰਾਪਿਲੀਗ। ੭੧। ਚੁਨਾਜਖਮਗੋਪਲੁਮ

੧੫

ਟਕਰੇਟਕਰੇ
 ਵ ਛੋਟੇਸਸਤੁ
 ਰਿਗਰਿਗਾਰੇ

ਤਿਹਰ
 ਲਾਏਦੁਰ
 ਮਤੀਨੇ

^{ਮਾਹਿਮਾ} ^{ਕ੍ਰਿਸ਼ਾ} ^{ਜੈਸੇਜਤੀਕਿਟੀਅਸਬਿਛੁਡੀਓ} ^{ਤੁਲਾ ਕੋਈ}
 ਦਾਖਤੁਹਾ। ^{ਇਛਾਕਰਕੇ} ^{ਮਾਈਛੁਡੀ} ^{ਮਤੀਚਿਰ} ^{ਪੁਖੀ} ^{ਰਮਾਚੀਨਰਾਰਵਤਿਸਰੇ}
 ਦਮਜੇਮਾਰਜੇ। ^{ਮੀਨੇਰੇਦਾਫਰੀਤ} ^{ਅਨੇਰਦੇਬਲਾਈਆਮੁਖਖੇ} ^{ਲੋਜੇਰਤੁਆਈ} ^{ਰਾਤ}
 ਹਾਦ। ^{ਤੁਰਯਾਈਛੁਡੀ} ^{ਤੁਲਾਮਨੇਖੇਤੁਤਾਰਹੇਯੋ} ^{ਅਫਰਜਾਤੀ}
 ਜਕਰਦਾ। ^{ਮੀਸੀ} ^{ਜੀਵਏਈ} ^{ਇਨ}
 ਹੇਗਤੁਹਾਤੁ। ^{ਤੁਖਤਾਇਨਕੇ} ^{ਰਦ} ^{ਤੁਹਿਤੁਰਫੀ} ^{ਜਿਪਾਜੀਓਠੇ}
 ਫਿਕਰ। ^{ਜੋਸਨਾਭ} ^{ਚਲਾਏ} ^{ਛੁਟੇਈ} ^{ਤੀਰ} ^{ਖੇਤਮੈ}
 ਜੇਜੇਸਜੀਗ। ^{ਵਾਹਮਰਦਦੀਦਗੁਜਾਨਿਕਲਾ} ^{ਜਦਫੇਜਸੇਭੁ}
 ਕੇਸ। ^{ਮਹਗਈ} ^{ਇਕੋਰਹਿਆ} ^{ਛੁਡਮਤੀਨਿਕ} ^ਹ ^{ਹੇਗਨਾਪਕਾਸਕਨਗਝੇ}
 ਕਮਾ। ^{ਗੁਸੇਮੈ} ^{ਜੈਸੇ}
 ਤੁਮਾਰਾਬਕੁਨਯਾਬਿਗਿਰਕਮਾਂ। ^{ਤੇਮੇਤੁਇਸਤੀਕਰ} ^{ਤੇਭਾਏਕਮਾਨਲੋਕੇਜੁਪਕਰ}

ਗਦਏਸਏ
 ਜੀ
 ਰਸਨਾਈਸੁ
 ਰਜਦੀਓਈ
 ਰੋਪਨਕ

ਗਾਜੀਸੇਰਸ ॥ ਜੈਸੇਸੇਰੋਹੈ ਸੇਰੋਹੀਤ੍ਰਿਨਹੀਰੋਹੈ ॥ ਪਹਰਾ ਚਿਤ੍ਰਾ ਜੁਸਕੀਤਾ
 ਰਹਿੰਦਸੇਰਾ ॥ ਚੁਸੇਰਸਤਸੇਰਾਅਫਕਨੇਰਿਲਾਦਿਲੇਗਾ ॥ ੪੦ ॥ ਬਪੋਸੀਰਖੁਫਤਨਜੇਸੀਦ
 ਜੀਗਾ ॥ ਬਿਕੇਸੀਰਮੇਦਾਨਤੀਰੋਤੁਫਿਗਾ ॥ ੪੧ ॥ ਚੁਨਾਤੀਰਬਾਰਕਨਦਕਰਜਾਗਾ ॥ ਕਿਲਾਜ
 ਕਰਬਕਾਰਾਮਦਸਬੇਜੁਮਾਗਾ ॥ ੪੨ ॥ ਚੁਨਾਬਾਨਬਾਰੀਰਤੀਰੋਤੁਫਿਗਾ ॥ ਬਸੇਮਰਦਮਾਮੁ
 ਰਦਜੁਦਜਾਇਜੀਗਾ ॥ ੪੩ ॥ ਸਹੇਨਾਮਗਜਸੀਪਰਰਾਮਦਬਜੀਗਾ ॥ ਚੁਕੇਬਰਕਮਾਂਹਮਚੁ
 ਤੀਰੋਤੁਫਿਗਾ ॥ ੪੪ ॥ ਬਜੀਬਸਰਹਾਂਮਦਚੁਅਫਰੀਰਮਸਤਾ ॥ ਯਕੇਗੁਰਜਮਜਫਦਿਪਪੈਕ
 ਰਬਦਸਤਾ ॥ ੪੫ ॥ ਯਕੇਤੀਰਜਰਬਾਨੁਏਫਾਰਮਰਦੀ ॥ ਵਿਗਜਸੀਪਬਰਾਂਮਦਮਸਪਸਗ
 ਰਦਾ ॥ ੪੬ ॥ ਰਿਗਰਰਾਜਗਣਸੀਪਰਰਾਮਦਬਰੇਸਾ ॥ ਕਿਪਰਦਨਹੇਚੁਰਰਾਮਦਬਜੇਸ
 ੪੭ ॥ ਚੁਨਾਤੀਗਜਰਬਾਨੁਏਸੇਰਤਨਾ ॥ ਬਿਅਫਤਾਰਣਸੀਪਚੁਸਰਦੇਬਸਨਾ ॥ ੪੮ ॥ ਯਕੇ
 ਸਹਰਾਮੀਬੇਰਰਿਗਰਜੇਪਪੁਗਾ ॥ ਖਰਾਮੀਦਬਾਨੇਚੁਰਪਸਿਦਦੁਗਾ ॥ ੪੯ ॥ ਬਿਜਰਤੇਗਾਬਾਜੇ
 ਰਬਾਨੁਸਿਪਗਾ ॥ ਬਬਰਖੇਜਸੇਲਗਮਾਤਸੇਚੁਗਾਹਰਾ ॥ ੫੦ ॥ ਜਿਅਮਰਾਜਗਬੁਰੀਦਰਾਂਮ
 ਦਲਤ੍ਰਿਸੁਗਿਉਸਦਿਚੇਚਿਣਗਾਂਉਠੀਆਜਤੁ ॥ ਜੇਤੀਸਮ ਤੀਜਾਗਜਾਤ੍ਰਿਦੀਦਮਾਫਾ

੧੪

ਜੇਏ

ਜੈਸੇਤੀਰਾਮਦੈ
 ਗੋਲੀਆਦੈ
 ਰਾਹੀਹਥਮੇ
 ਹਾਥੀਸਾ
 ਮੁਆ

ਸਰਬਾਗਮੇ

ਲਕੁਨੇਲ
 ਰੋਪਕਾਸੇ
 ਮੇਤੀਸਮਦ

ਉਸਤੁਖਿ
ਧਾਪਯਾਲ
ਜੇਤੁਦਾਥੇ
ਥੇਨੇਤੀਨਾਸ
ਮਾਨ

^{ਜੇਸੇਬਰੇਹਰਨਦੇਓਪਗਜਕੇਸੇਰ}
 ਦਇਲੇਗ। ^{ਚੁਬਰਬਚਅਹੁਚੁਗਰਿਰਹਸੇਗ।} ੫੧ ^{ਚੁਨਤਰਿਜਦਹਰਦਅਬਰੁਸਿਕ}
^{ਤਿਗਾ} ^{ਕੁਲਤੀਥਣਫਲ}
 ਜਾਸਿਅਫਤਾਰਾਮਰਸਿਪਚੁਸਾਖੇਤਰਿਜ। ੫੨। ^{ਚੁਅਮਰਜਹਜੇਸਿਪਦਰਮਦ}
^{ਰਸਮੇ} ^{ਗੁਸੇ} ^{ਜੇਸੇ} ^{ਪਹਾਕੁਦਿਏਯੋ}
 ਮੁਸਾਫਾਬਜੇਸਾਮਿਦਰੁਸੁਦਚਅਜਕੇਹਕਾਫਾ। ੫੩। ^{ਹਮਾਬੁਰਦਸਰਬਰਕਿਯਾਰੇਚਦ}
^{ਘਿਛੇ} ^{ਕਿਸੇਨਾਅੰਦਾਯੋ}
 ਮਾਜਿਜੇਸਿਪਪਸੇਕਸੇਨਾਮਾਟਰਦਕਰਮ। ੫੪। ^{ਯਕੇਸਹਿਟਰਗੋਪਿਲਿਗੋਰਿਗਰ}
^{ਤੁਏ} ^{ਤੀਜ} ^{ਰਦਸਮਾਨ}
 ਬਮੇਦਾਰਾਮਦਚੁਸੇਰੇਜਬਰ। ੫੫। ^{ਸਿਅਮਸਾਹਿਅਗਿਰੇਜਚੁਅਫਤਾਬਾਚੁਅਮ}
^{ਜੇਸੇ} ^{ਮਛਪਾਨੀਦਿਏਯੋਅਏ} ^{ਮਾਰਯ} ^{ਮੁਕੀ}
 ਸਾਹਿਬਸੀਚਮਕਰੇਰਰਾਮਾਬਾ। ੫੬। ^{ਯਕੇਰਾਬਿਜਦਨੇਜਹਮੁਸਤੇਰਿਗਰ।} ^{ਸਿਅ}
^{ਪੇਅਰਯਾ} ^{ਦੁਲਾਹੀ} ^{ਭਰੇਮਏ} ^{ਅੰਸੇਭੁਗੇ} ^{ਨਾਭੇਫੇਰ}
 ਮਰਾਬਪਾਰਚਾਮਰਸਿਪਰ। ੫੭। ^{ਚੁਨਮੇਬਿਅਫਤਾਰਨਬਰਖਾਸਤੁਬਾਜਾਸੁਏਅਸ}
^{ਤੁਰਫਅਕਾਸਦੀ} ^{ਗਏਖਿਰੁਕਾਯਕੇ} ^{ਇਛਕਰਕੇਜੰਗਣੀ}
 ਮਾਜਨਪਾਇਜਸਾਜਾ। ੫੮। ^{ਰਿਗਰਕਸਨਿਅਮਦਤਮਨਿਗਿਨਿਗਾ।} ^{ਕਿਪੇਸੀਨਿਅ}
^{ਅਗੇਨਾਅਏਦੁਤੇ} ^{ਰਿਕਦਲੀ} ^{ਰਾਜਾਗਤਕਾਮਾਫਾਢੀਦਤਭੇ} ^{ਰਾਜੇਅਯੋਆਪਨੇਘਰ}
 ਮਦਰਿਲਾਦਰਨਿਹਿਗ। ੫੯। ^{ਚੁਸਾਹੇਸਬਸਤੁਦਰਮਦਬਟੰਜਾ।} ^{ਸਹੇਖਨ੍ਹਾਮਾਮ}
^{ਅਏਗਿਗੀ}
 ਰਹਮਹਮੀਜਮੀਜ। ੬੦। ^{ਬੇਰਜੇਰਿਗਰੇਸਨੀਅਤਪਨਾਹ।} ^{ਬਰਮੇਰਿਗਰਰਾਮਦਚੁਮੇ}
^{ਰੇਸਨਾਈਸੁਰਜਦਿਹੇਈ} ^{ਉਪਤਖਤਦੇਸੁਰਜਾ}

ਜਗਾਂ ਜੀਗਕੀ ^{ਜਮਾਨੇ ਮੇਲੇ ਰਹੇ ਬਾਜ਼ਾਰ ਚਿਤ੍ਰੇ}
 ਰਜਾਇ ਜੀਗਾ ^{ਐਸੇ ਰੋਜੀ ਮੇਲੇ} ਰਬਾਜੇ ਪਲੀਗਾ ॥ ੧੦੪ ॥ ^{ਠਾਤੁ ਪੀ ਚੋਰੇ} ਚੁਹ ਬਸਿ ^{ਚੁਹ ਈ ਮੇਰ ਰਵਾਜ} ਚੁਹ ਬਸਿ ਚੁਹ ਬਸਿ ਚੁਹ ਬਸਿ
 ਰਵਾ ^{ਐਸੇ ਰੋਜੇ} ਜਗਾ ਸਤ ਚੁਹ ਬਸਿ ^{ਤਿਥੇ} ਰਵਾ ॥ ੧੦੫ ॥ ^{ਬਾਰ} ਸਿਮ ਮੇਰੇ ^{ਸੀਤਾ} ਜਗਾ ਬਿਬੁਰਾ ਮਾਫਤਾ ਬ
 ਜਗਾ ਸਤ ਚੁਹ ਬਸਿ ^{ਜੈਸੇ ਚੋਰ ਰਹੇ} ਮਾਹਿਤਾ ਬਾ ॥ ੧੦੬ ॥ ^{ਓਰ} ਬਿਬੁਰਾ ^{ਓਰ} ਸਤੁ ਹਰੇ ^{ਓਰ} ਮਜੀਜਾਇ ਜੀਗਾ ^{ਓਰ} ਰਵਾ
 ਰਵਾ ^{ਐਸੇ ਰੋਜੇ} ਸਤੁ ਇਤਿ ਰੇਤੁ ਫਿਗਾ ॥ ੧੦੭ ॥ ^{ਤੁਹੀ ਤੇਰੀ} ਚੁਨ ਗਰਮ ^{ਰਨ ਮੈ} ਸੁਰਾ ਮਾਤੁ ^{ਘੋਰ} ਸੇਕਾਰ ਜਾਗਾ ^{ਸਤੁ ਲਖ} ਕਿਰੀ ^{ਘੋਰ} ਚੋਰੇ ਰਹਾ
 ਜਾਗਾ ^{ਘੋਰ} ਰਵਾ ^{ਘੋਰ} ॥ ੧੦੮ ॥ ^{ਘੋਰ} ਬਕਾਰਾ ^{ਘੋਰ} ਮਾਮਰਾ ^{ਘੋਰ} ਮਸਪਹ ^{ਘੋਰ} ਫਤ ਸੇਰਾ ^{ਘੋਰ} ਜਾਗਾ ^{ਘੋਰ} ਹਮ ਹਜਾ ਮਾ
 ਨਸਾਇ ਸਤੁ ਹੇ ਨਮਰਾ ॥ ੧੦੯ ॥ ^{ਘੋਰ} ਜਿਸੀ ^{ਘੋਰ} ਪੀ ^{ਘੋਰ} ਮੇਰ ਬੀ ^{ਘੋਰ} ਮੇਰੇ ^{ਘੋਰ} ਰਜਾਇ ॥ ^{ਘੋਰ} ਬਕਾਰਾ ^{ਘੋਰ} ਮਾਮਰਾ
 ਹੁਮ ਸਪ ^{ਘੋਰ} ਚੁਬਾ ^{ਘੋਰ} ਰਾਇ ॥ ੧੧੦ ॥ ^{ਘੋਰ} ਬਸੇਕੁ ^{ਘੋਰ} ਸਤੁ ਸਗਹਿ ^{ਘੋਰ} ਗਸਾਇ ^{ਘੋਰ} ਸਤੁ ਸੇਰਾ ^{ਘੋਰ} ਸੁਟਕ ^{ਘੋਰ} ਤੇਰੇ ਰਵਾ
 ਬਕਾਰੇ ਲੇਗਾ ॥ ੧੧੧ ॥ ^{ਘੋਰ} ਬਗਰੀ ^{ਘੋਰ} ਰਨਾ ^{ਘੋਰ} ਮਾਮਰਾ ^{ਘੋਰ} ਮਸਰੇ ^{ਘੋਰ} ਸਯਾਗਾ ^{ਘੋਰ} ਨਮੇ ^{ਘੋਰ} ਚੁਨ ਬਾਹੀ ^{ਘੋਰ} ਲਕੇ ਤੇ
 ਗਮਾਗਾ ॥ ੧੧੨ ॥ ^{ਘੋਰ} ਬਜੀਗਾ ^{ਘੋਰ} ਮੇਰ ਰਗੇ ^{ਘੋਰ} ਗਾਏਗਾ ^{ਘੋਰ} ਜੀਮਾ ^{ਘੋਰ} ਜੀਮੀ ^{ਘੋਰ} ਤੇਰਾ ^{ਘੋਰ} ਸੁਰਾ ^{ਘੋਰ} ਮਸਮੇ ^{ਘੋਰ} ਤੁਰਾ ^{ਘੋਰ} ਮਾ ॥ ੧੧੩ ॥
 ਸੁਮੇ ਬਾ ^{ਘੋਰ} ਰਾਯਾ ^{ਘੋਰ} ਨਟੇ ^{ਘੋਰ} ਲਾਦਨਾ ^{ਘੋਰ} ਲਾ ॥ ^{ਘੋਰ} ਜੀਮੀ ^{ਘੋਰ} ਗਸਤੁ ^{ਘੋਰ} ਪੁਸਤੁ ^{ਘੋਰ} ਪਲੀਗਾ ^{ਘੋਰ} ਮਿਸਾਲਾ ॥ ੧੧੪ ॥ ^{ਘੋਰ} ਚੁਹ ਰੇ

੧੭

ਹਾਥੀ ਬਾ
ਰਾਂਹ ਸਾਹਿਬੇ

ਪਕਾਸ
ਅਕਾਸਤੀਕ

ਏਹ ਜਗਨ ਦਾ ਸੁਰਜ ਛਪਿਆ ^{ਸਿਰਕਾਛੁ} ^{ਫਿਰਕੁਤ} ^{ਸੋਪਿਆ}
 ਜੋ ਗੰਢੇਖੁ ਮੋਥਾ ਦੁਹ ਖੁਰਦਾ ^{ਪਕਾਇਆ} ^{ਫਿਰਨਾ ਸੋਭੇ} ^{ਸੋਨੇਕੀ} ^{ਭਰਾ} ^{ਰਸ ਪੂਰਦਾ} ॥ ੧੧੫ ॥ ਬੰਦੇ
 ਜੋ ਚਹਾਗ ਮੁਖੀ ਅਛੁਤਾ ਬਾ ^{ਫਿਰਨਾ ਸੋਭੇ} ^{ਸੋਨੇਕੀ} ^{ਭਰਾ} ^{ਰਸ ਪੂਰਦਾ} ॥ ੧੧੬ ॥ ਚਿੰਗ
 ਰੰਗ ਵੇਸ ਮਰਦਾਨ ਬਸਤੀਰ ਕਮਰਾ ^{ਗਧਾਇਰ} ^{ਭਾਖ ਪਰਦਾ ਲ} ॥ ੧੧੭ ॥ ਬੰਦੇ
 ਸਾ ਅੰਦਰਾਂ ਮਰ ਬਜੇ ਸੀਰ ਜੀਗਾ ^{ਜੁਝੇ} ^{ਗਧੇ} ^{ਚੁਲਾਸੀ} ^{ਚਿੰਗੇ} ॥ ੧੧੮ ॥ ਚੁਮਾਮ
 ਰੋਜ ਕੁਸਤੀਰ ਦਹਾਜਾ ਰਟੀਲਾ ^{ਭਾਗੰਗਜਾ} ^{ਦਹਾਜਾ} ^{ਗੁਰੂ ਸਭ ਦੇ} ॥ ੧੧੯ ॥ ਬਕਰ
 ਮਾਮ ਦਹਿ ਪਿਆ ਦਹਿ ਸੇ ਸਦਹਾਜਾ ^{ਤੀਨ ਲਾਖ} ^{ਸੋਗੇ} ^{ਪਰਖੇ ਹੋਏ ਜੋਧੇ} ॥ ੧੨੦ ॥ ਕੁਨ
 ਦਜਰ ਏਰ ਬਚਹਾ ਹੋਜਾਗਾ ^{ਤੇ ਕੁਨ ਫੁਲੇ} ^{ਜੀਗ} ॥ ੧੨੧ ॥ ਕਿਮਜ ਚੁਰ
 ਤੀਰ ਮਸਪ ਕੁਸਤੁ ਸਚਹਾਗਾ ^{ਸਿਰਛਹਾ ਦੁਖੇਕ} ^{ਤੀਜਾ} ॥ ੧੨੨ ॥ ਸਿਮਮ
 ਤੀਰ ਜਰਹਰਾ ਮਥੁ ਸਿਕੀਜਾ ^{ਮਾਠਾ} ^{ਤੁਹਾਈ} ^{ਤੀਰ ਸੋ ਮਨੇ ਸਰਪ} ^{ਦੁਲਾ ਮਾਠ} ^{ਕੋ ਬੋਠਾ ਮਾਠਾ ਪਰ} ॥ ੧੨੩ ॥ ਚਹਾਮ ਬਜ
 ਦਤੀਰ ਪ ਕਰਸਨ ਯਾਛੁਤਾ ^{ਮਾਠਾ} ^{ਸਿਰਛਹਾ} ^{ਕੁਰਮ ਉਰ ਗਿਆ} ^{ਅਸਤੀ ਤੇ ਪ੍ਰਿਥਾ} ^{ਤੇ ਪਰਮਨਾ ਗਿਆ} ॥ ੧੨੪ ॥ ਬਿਜ

ਤਰਾਂ

ਜਗਨਗਰ
 ਤੇ ਫੁਕੇਰੇ
 ਵੀਤਿ ਰਬ

ਨਾਪਿਠਰੇ ਏਕਾਗੇ ਇਸਤ੍ਰੀ ਜੇਸੇ ਹੋਰਾ ਮੇਰੇ ਹੋ ਪਹਰਾ ਫਿਲਾਤਾ ਜੁਸਾਕੀਤਾ ਜੀਗਰ ਚਲਾਕੀ ਕੀਤੀ ਸੇਰੇ ਸਿਸਰੇ
 ਰਿਹਮ ਬਾਨ ਏਹ ਮਚਨਾ ॥ ੮੨ ॥ ਬੋਪੇ ਸੀਰ ਖੁਟ ਤਨ ਜੇ ਸੀਰ ਜੀਗਾ ਬੋਕੇ ਸੀਰ ਚੁਸੇਰ ਮਰਦੇ ਨੀ
 ਹਿਗਾ ॥ ੮੩ ॥ ਬੁਸਾਇ ਸਰਗ ਮਰਦੁ ਸੇਰੇ ਮਜੀਮੀ ਬੋਕੇ ਬਰਕਮਾ ਕਰਦ ਬਾਰ ਸਕਰੀਮਾ ॥ ੮੪ ॥
 ਰਪੇ ਰਾਸਤ ਕਰਦ ਮਖਮ ਕਰਦ ਰਾਸਤਾ ਗਰੇ ਦੇਕ ਮਾਚਰ ਬਚੀ ਨੀ ਬਿਸਾਖਤਾ ॥ ੮੫ ॥ ਹਰਾ ਕਸ
 ਕਿਨੇ ਜਾਹਿ ਬਿਅਫੁਤਾ ਦਮੁਸਤਾ ਦਿਤਾ ਗਸਤ ਮੁਸਤੇ ਹਮੀ ਚਾਰ ਗਸਤਾ ॥ ੮੬ ॥ ਬਯਾਵੇਖਤ ਬਾ
 ਰੀਗਰੇ ਬਾਜਨਗਾ ਚੁਸੁਰਖਾ ਮਜਦ ਹ ਬਰਹਮੀ ਸੇਰਨਗਾ ॥ ੮੭ ॥ ਚੁਨਾ ਬਾਨ ਮਫਤਾ ਰਤੀਰੇ
 ਤੁਟੀਗਾ ॥ ਜਿਮੀ ਕੁਸਤ ਗਾਨ ਸਮੁਲੇ ਲਾ ਲਰੀਗਾ ॥ ੮੮ ॥ ਕਨਰਤੀਰ ਬਾਰਾਨੇ ਸੇਤ ਮਾਮਾ ਕ
 ਸੇਰਾਨ ਗਸਤੀਰ ਮਕਸੂਰ ਕਾਮਾ ॥ ੮੯ ॥ ਅਜੇ ਜੀਗੇ ਮਾਰ ਗੀਮਾਂ ਰੰਗਿਸਤਾ ॥ ਬਿਅਫੁਤਾ ਦਹਰ
 ਵੇਰ ਰਾਪਨ ਹਰਸਤਾ ॥ ੯੦ ॥ ਸੰਹਨ ਸਾਹੁਰਮੀ ਸਿਪਰਦਾਰੇ ਹੋਇ ॥ ਰਿਗਰ ਸਾਹੁਰੇ ਦਾਸਦ ਹਨੇ
 ਕੋਖੇਇ ॥ ੯੧ ॥ ਨਦਰ ਜੀਗਾ ਮਾਸੁਰ ਸੁਰਦ ਯਕਜਮਾ ॥ ਬਿਅਫੁਤਾ ਦਹਰੇ ਚੁਨੀਕਾ ਤਗਾ ॥
 ੯੨ ॥ ਰਿਗਰੇ ਜਬਰਖਾ ਸਤਹਰੇ ਬਜੀਗਾ ॥ ਬਿਅਵੇਖਤ ਬਾਰੇ ਕਰਿਗਰ ਚੁਨੀਹੇਗਾ ॥ ੯੩ ॥

੧੬

ਤਿਹੀ ਸਿਧੀ
ਬਾਹਰ ਕੇ

ਲੜੇ ਮਾਪਸੇ

ਰਮਕੁਲਮੈਆ

ਰਤਨਿਨੀ ਸਮਝੇ ਕਿਹੇ ਮੁਹਰੇਰੇ ਨਾਖਾਧੀਏਈ

ਰਤਨਿਨੀ ਸਾਮਲੀ ਨਿਗੇ ਮੁਹੱਫ਼ੇ ਨਾਖਾਧੀਫੇਈ ਮਾਪਾਮਾਂਦਰਸਿੰਮ ਫ਼ੈਰੇਏ

ਸਾਹਿਬਾਨ ਬੁਝੀਰ ਵਿਸ਼ਵੀਨੇ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਦੁਬੁਝਾਮਮਕੋਥਰੇਨਾਜਨੀ ^{ਸਿਰਤੁਹੇਯਾਏ} ^{ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਮਰਦਮੁਰਦਗਸਤੁ ^{ਮਾਇਧਰਤੀਪਰ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਦੁਬਿਅਮਮਰਜੀਮੀ ^{ਧਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਕਪਿਅਮਲਗਮਾਥਾ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਹਮਾਜਾਦਮਰਦਾ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਨਉਜੁਅਮਾ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਪਤਾ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਲਾ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਖਨਾ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਏਸੇਗਰਿਵਮਰਗੁਲਾਮੇਤੁਅਮਮਾ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}
 ਮੀਤੇਗੁਲਾਮੇਤੁਅਮਮਾ ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਧਰਤੀਮੇ ਮਨੇ} ^{ਥਾਪਾ ਲਗਾਸਹਰਗਰੀਜਹੁਟਿਰ ਸਿੰਗ} ^{ਜਾਇਆ}

੧੧੮

ਠਕੀ

ਆਦਮੀ
 ਲੋਥਪਨ
 ਹਰਜੋਪਦ
 ਰਬਰਹੇ
 ਸੋਮਗਮੇਦੇ

ਜੇ ਮਹਿ ਗਾਇ ਜੇ ਬੋਲੀ ਜੇ ਹਰ ਕਰ ਕਰੇ ਮੇਰੇ ਹੀ ਮਨ ਕਰੰਗਾ ਜੇਦੀ ਕਰ ਕਰੇ

ਸਾਖਰਿ ਦੁਹਰੁ ਚੰਗੇ ਗੁਣਾ ਦੁਲੇ ਜੇ ਤੁਨ ਦੇ ਸਿਰਜ ਨਮਾਨੇ
 ਨਿਕਾਹ ਕਰਨ ਨੇਕ ਬਖਤਾ ॥ ੧੩੫ ॥ ਗਿਹ ਬਸਤ ਬਾਹਰ ਸਾਰ ਸਬ ਚੁਸਮਾ ॥ ਹਮ ਹਰ ਦੁਸਮਾ
 ਹਮ ਪੇਸੀ ਨਿਰਸਮਾ ॥ ੧੩੬ ॥ ਬਿਅਠਤਾਰ ਬਰਬਾ ਬਿਅਠਤਾਰ ॥ ਬਿਨ ਦਨ ਬ
 ਤੁਸਮਾ ਹਮਾ ਹੇਜਮਾ ॥ ੧੩੭ ॥ ਬੋਹੇ ਸਮਾਇ ਰੰਗਮਰ ਦੁਚਸਮਾ ਸਕਸਾਰ ਪੁਗੋ ਯਦ ਕਿਰਾ
 ਜਾਇ ਮਾਗਨਿ ਹਾਰਾ ॥ ੧੩੮ ॥ ਬਗੋ ਯਦ ਤੁਰਾ ਜਾਟਰ ਜੀਗਯਾ ਫੁਤਮਾ ॥ ਬਕਾਰੇ ਸੁਮਾ ਕਤ
 ਪੁਰਾਯਾ ਫੁਤਮਾ ॥ ੧੩੯ ॥ ਪਸੇਮਾਂ ਸਦਰ ਸੁਖਨ ਗੁਫਤਨ ਫੁਜੁਲਾ ॥ ਹਰਾ ਕਸਤੁ ਗੋਈ ਕਿਸ
 ਹਮਨ ਕਬੂਲਾ ॥ ੧੪੦ ॥ ਬਿਰਿਹ ਸਾਕੀ ਮਾਜਾ ਮਫੋਰੇ ਜਗਫਾਮਾ ॥ ਕਿਮਾਰਾ ਬਕਾਰਾ ਮਸਤੁ ਰੇਜੇ
 ਤੁਮਾਮਾ ॥ ੧੪੧ ॥ ਤੁਮਾਰਾ ਬਿਰਹ ਤੁਸਟਮ ਤਾਜ ਹਿਰਿਲਾ ॥ ਕਿਹੋ ਹਰਬੁ ਤਾਰੇ ਮਾਮਾ ਬੁ
 ਰਹੀਲਾ ॥ ੧੪੨ ॥ ਚੋਖੀ ਹਿਕਾਯਤਾ ॥ ਅਠਜੂ ॥
 ੧੪ ਮਕਿਹੁ ਗੁਰੂ ਜੀ ਕੀ ਫਤੇ ॥ ਤੁਈ ਰਹਨਾ ਚਿਤੁ ਈਰਿਲ ਕੁਸਾਇ ॥ ਤੁਈਰ
 ਸਤੁ ਗਿਰੀ ਮੰਦਰ ਹਰੇ ਸਰਾਇ ॥ ੧ ॥ ਤੁਈਰਾ ਜਾਕਰੇ ਜੀਰੇ ਰਿਲ ਪਜੀਰਾ ਕਰੀ ਮੇਖਤਾ
 ਹਥ ਨਾ ਲਕਰੇ ਸੇ ॥ ਹੋਰੇ ਲੋਕਾਂ ਦੇ ਦੁਖਾਂਤੀ ॥ ਰਿਜ ਕਦੁ ਲਾਹੇ ॥ ਰਿਲਦੀ ਬੁਲਦੁ ਲਾਹੇ ॥ ੫੫ ॥

ਬੁਧਬੰਦੇ ਬੁਧਾਵਨਾਵਲਾਏ

ਕਾਜੀਰੀ

ਜਿਸਕਾਜੀਸਮਾ

ਬਖਸਦਾਨਸਪਨੀਗ। ੨। ਹਿਕਾਯਤਸੁਨੀਰਮਯਕੇਕਾਜੀਮਸਰਾਕਿਬਰਤਰਨਰੀ

ਨਵਜਾਨੀ

ਪਰਮੇ ਇਸ਼ਤੀਹੀ ਜੀ

ਦਰਨੇਜੇ ਇਸ਼ਤੀਹੀਸ

ਦੇਮਕੋਜੇਟੀਗੀਰਸਾ। ੩। ਯਕੇਖਾਨਏਬਾਨਏਨਓਜਾਮਨਾਕਿਕਰਬਾਸਦਰਹਰਕ

ਜੀਅਤੀਸਪਰ

ਲਾਜਾਏ ਸੋਸਨਰੇ

ਦਰਨੇ

ਜਿਸ਼ਟੀਹੀ

ਗੁਲਾਏਰੇ

ਦਸਤੀਰਾਗਪਿਆਸ

ਸੋਨਾਜਰਾ। ੪। ਕਿਸਸਨਸਰਗਫਰਮੇਜਰਗਗੁਲੇਲਾਪਰਾਗਬਰਹਿਲਸਰ

ਬਿਸਰੇਗੁਮਾਨੇਏਏ

ਫਿਰਤੁ

ਬੁੰਗੇਕਾ

ਬਖੀਲੀਕਰਕੇਅਧੀਏਕਾ ਰੇਦਕੇ

ਹਿ। ੫। ਕੰਜਾਸੁਰਤੇਮਾਹਗਾਬੀਮਸੁਰਾਜਿਹਸਕਸੇਖਤੁਮਮਜਮਿਆਨੀਮਸੁਰਾ

ਜੇਕੀਮਦਸਤੇ

ਪਰੋਬਾਹਗਾਏ

ਜੇਦਰਪਾ

ਜੁਲਾਫਾਸਦਕੇਦਲਪਾਯਕੇ

੬। ਬਕਾਰਜਜੁਏਖਾਨਹਿਬੇਬੁਬਦਰਾਬਰਸੇਜੁਫਸੇਰਸੁਬਲਸਦਰਾ। ੭। ਗਾਠ

ਜੇਪਾਏਸ

ਕੇਏਮੁਖੀ

ਤਾਮਾਏ

ਹੇਏਮਫੀਆਫੀਕੇਫੀਏਦਲ

ਅਬੇਬਰਗੀਮਾਬਿਸੇਯਰਹੁਖਸਾਹਮਗਖਾਰਮਾਹਿਸਦਰਗੁਲਪਰਖਸਾ। ੮।

ਸਰੀਰਤੀ

ਜੁਲਾਫਾਏਮੇਜਬਫਾਏਖੇਆਪਏ

ਤਾਮਾਏਚੇ

ਸਰਾਬਸਮਾਨ

ਮਾਪਏਗੁਰੀ

ਜਿਸਮਓਟਿਤਾਰਹਿਗੁਮਾਸਾਏਮਾਬਾਜਿਮਸਤੀਸੁਰਗਨਾਮਨਰਕਸਸਰਾਬਾ। ੯।

ਦੇਖਾਏਕਾ ਰਾਜ

ਰੂਪਰਾ

ਭੀਰ

ਪਰਗਾਫਜਾਨਾਏ

ਕਹੀਏਏ

ਬਰੀਦਸਯਕੇਗਾਜਏਨੇਜਾਮਾਕਿਹੁਸਨਲੰਜਮਾਣਸਤਜਾਹਰਜਗਾ। ੧੦। ਬਗੁਫ

ਰੇਕੁਭਾਦਨ

ਤੁਮੇਨੁਏ

ਜਾਗਾਏਜਾਪਾਸ

ਤਾਂਸਬਲ

ਤਾਕਿਏਗਾਜੇਨੇਕਬਖਤਾਤੁਮਗਾਬਿਰਿਹਜਾਇਨਾਜੀਕਤਖਤਾ। ੧੧। ਨਖੁਸਤੀਹਿ

ਜੇਪਾਏ

ਜੇਮੇਨੁਏ

ਜਾਗਾਏਜਾਪਾਸ

ਜੇਪਾਏ

ਜੇਮੇਨੁਏ

ਸਿਰਕਾਜੀਮਾਦਰਦਤਰਾਸਤਾ। ੧੨। ਪਸਕਿਏਖਾਨਹਮਾਮਜਤਰਾਸਤਾ। ੧੩। ਸੁ

ਕਾਜੀਰਾਸਯਾਏਦਰਕੇ

ਤਿਸ਼ਟੀਏਏ

ਮੇਰਾਪਾ

ਸੇਭੇਰਾਏ

ਮਿਰਗਿਸੇ
ਜੇਮੇਨੁਏ
ਰਗਨੀ

ਦੇਖਕੇਸੁਖ
ਲਾਪਾਹ
ਲਾਗੀ

ਮਿਰਾਏ
ਜੇਮੇਨੁਏ
ਸੇਦਰਨੀ

ਤਾਂਸਬਲ
ਜਿਧਕਾ
ਜੇਮੇਨੁਏ

ਕਹਾ ਓਠੇ ਯੋਮਿਓ ਹੋਪਾਇਤੁ ਲੇਲੇ ^{ਕੀਖੋਟਾ ਕੀਮ ਕੀਤਾ ਕਿਸੇ ਮੀਰਗੀ}
 ਟਤਾ ਵਿਖੇ ਜੇਰ ਯਾਰ ਨਾਪਾਕਾ ॥ ੨੬ ॥ ਚਿਬਰ ਕਰ ਕਰ ਕੀਰ ਸੇ ਸੇਰ ਬਖਤਾ ^{ਜੋਸੇ ਸੇਰ ਬਖਤਾ} ਕਿਰੀ ਜੀ ਬੁਜਾ ਕੁ
^{ਇਕੋ ਜਖਮ ਨਾ ਲ} ^{ਜਿਸ ਨਾਗਾਂ ਪਾਏ} ^{ਲਹੂ ਕੀ} ^{ਜਿਸ ਨੀ} ^{ਹੋਰ ਜਕ}
 ਸਤ ਯਕ ਜਖਮ ਸਖਤਾ ॥ ੨੭ ॥ ਬੁਹਰ ਜਾਇ ਬੇਰ ਸਖਨ ਜਾਨਿ ਜਾਗਮਾਰ ਗਰੀਰ ਦਹਮਹਮ
^{ਸਭੇ ਮਰਤੁ ਜੀ ਨਾਉ} ^{ਓਸੇ ਨਾਗਾਂ ਲੋਗਾਈ ਲੋਕਾਈ} ^{ਬਖਤਾ = ਤਾ} ^{ਜਹ}
 ਹਮਰ ਦਸਾ ॥ ੨੮ ॥ ਬੁਯਾ ਜਾਨ ਜਾਪ ਲਕਾਇ ਸਤਾ ਰਹਿ ਕਰਦਾ ਬੁਜਾਏ ਕਿਸਰ ਕਾਜੀ ਮਫ
^{ਰਖਿਆ ਸੀ} ^{ਜਾਇਆ ਸਤਨ} ^{ਇਸਤੀਤੁ ਮਰਦਾ} ^{ਇਸੇ} ^{ਰਾਜੇ ਨੇ}
 ਤਾਰਹ ਕਰਦਾ ॥ ੨੯ ॥ ਬੁਦਾਨ ਸਤੁ ਹਮ ਹਿਮਰ ਤੇ ਮਰਦਾ ਮਾਗਿ ਈਰਾ ਬੁਕੁ ਸਤ ਸਤ ਰਾਜ ਹਮ
^{ਪਕਿਯਾ ਰਾਜੇ ਨੂੰ} ^{ਬਖਾ} ^{ਰਾਦਾ} ^{ਜੇ} ^{ਫੈਰਾ ਸੀ} ^{ਕਹਾ ਜਹ}
 ੩੦ ॥ ਗਰਿਫਤੀਰ ਚਰਾ ਬੁਖ ਸਤਿ ਰਸਖਤਾ ਕਜਾਏ ਜਹਾ ਗਿਰ ਬਿਨਸ ਸਤਤਖਤਾ ॥ ੩੧ ॥ ਬਗੁਟ
^{ਜੀਰੇ ਨੇ ਇਸਤੀ ਦੇਹ ਲੇਕੋਰ} ^{ਇਸਕੇ} ^{ਸਜਾਯ ਦੇਵੇ} ^{ਫੁਲਾਯਾ}
 ਤਿਰਕਿ ਈਰਾ ਚਟਾ ਲਹ ਕੁਨਦਾ ਬਾਰਿ ਲਹ ਰਚਿਦਾ ਹਸ ਸਜਾਇ ਸਰਿਹਦਾ ॥ ੩੨ ॥ ਬਫਰ
^{ਤੁਹਾਨੂੰ ਆਨੂੰ} ^{ਮੀਰਤੁ ਗੀਰੇ} ^{ਦੇਵੇ ਇਕੋ ਰੁਦਾ ਗਲ} ^{ਜਬ}
 ਮੁਦ ਜਾਣਾ ਰਹਾ ਸੇਰ ਬਖਤਾ ਕਿਈ ਸਰਜੁ ਦਾ ਕੁਨ ਬੁਯਕ ਜਖਮ ਸਖਤਾ ॥ ੩੩ ॥ ਬੁਸਮ ਸੇਰ
^{ਦੇਖੀ} ^{ਨਾਉ} ^{ਕੀਯਾ} ^{ਜੋਸੇ ਸਰ ਬੁਯਾ ਕੀਥੇ}
 ਗਾਈਰਾ ਮੰਨ ਉਜੀਆਂ ਬਲਰ ਜੀਰਾਂ ਰਾਜੁ ਰਾਜ ਦੇ ਕੀਰਾਂ ॥ ੩੪ ॥ ਬਗੁਟ ਤਾ ਕਿਮਤ ਕਾਰ
^{ਖੋਟਾ ਕੀਤਾ} ^{ਸੋਤੇਰ ਬੁਰਾਨ} ^{ਜਾਨਿਆ} ^{ਕੀਤੀ ਸਾਰਤ} ^{ਜੇਤੀ}
 ਬਰ ਕਰਦਹਾ ਮਮਾ ਬਕਾਰੇ ਸੁਮਾਤਿਰ ਪੁਰ ਕਰਦਹਾ ਮਮਾ ॥ ੩੫ ॥ ਨਮੁਰ ਹਸਾਰਤ ਬੁਰ ਸਮੇ ਬਿ
^{ਹੋਇਸਤੀ} ^{ਇਸਤੀ} ^{ਇਸਤੀ} ^{ਤੋਰ ਮੇ} ^{ਖਤਾ ਕੀਤਾ ਮੇ}
 ਮਮਾ ਕਿਏ ਬਾਨੁ ਏਸਰ ਦੇਰ ਬਾਨੁ ਮਮਾ ॥ ੩੬ ॥ ਜਿਹੁ ਕਮੇ ਸਮਾਮਨ ਖਤਾ ਕਕਦਹਾ ਕਿਕਾਰ

੨੦

ਇਸਤੀ ਕੋਲੇ
ਕੁਸੇ

ਬਿਨੁ ਬਿਨੁ

ਮੇਰੇ

ਦੁਰਨੇਰੇ ਮੇਰੇ

ੴ ਬੇ ਬੇ ਮਸਤੁ ਕਰ ਰਹਾ ਮਾ। ੩੧। ਖਲਾਸ ਮਾ ਬਿਰਹ ਮਹਿ ਕਰ ਰਾ ਮਕਬੂਲਾ।

ਕਿ ਮਹਾ ਦੇਖੁ ਰਾਸਤੁ ਕਿ ਰਸ ਮੇਰਾ ਸੁਲਾ। ੩੨। ਗੁਨਹ ਬਖਸਤੁ ਮਨ ਬਤੁ ਕਰ ਰਹਾ ਮਾ। ਏ

ਜਿਗਰ ਜਾਨ ਮਨ ਗਲਾ ਮੇਰਾ ਮਾ। ੩੩। ਬਿਗੁਣ ਤਾ ਕਿ ਏ ਰਾਜ ਪਾਸ ਰਕੁਸ ਮਾ ਨ ਕਾਜੀ ਮ

ਰਾਜਿ ਰਹ ਰਸਤੁ ਮਾ ਮਰਾ। ੪੦। ਕਿ ਚ ਕਸਤੁ ਗਸਤੁ ਰਿਹਾ ਏ ਕੁਸ ਮਾ ਕਿਖੁ ਮੇ ਮਜੀਬ

ਰਸ ਰੇਖ ਰੁਨ ਮਾ। ੪੧। ਰਿਖੁ ਸਤੁ ਰਿਏ ਰਿਖ ਲਾਸੀ ਰਿਹਾ। ਦੁਸਰਾ ਜਗਤੁ ਕਾ ਬਹਾਮ

ਲਾਹਿ ਰਹਾ। ੪੨। ਬਿਗੁਣ ਤਾ ਸੁਖ ਨਾ ਦੁਕਰ ਰਸ ਖਲਾਸਾ ਬਖਾਨੁ ਰੁਖਾ ਮਾ ਮਰ ਜਾ

ਕਰ ਰਖਾ ਸਾ। ੪੩। ਬੁਖ ਸਤਿ ਰਖਾ ਰੇਤ ਯਾਹੀ ਕਨਰਾ। ਕਿਏ ਜਰ ਮਗ ਕਾ ਮਗਾਹੀ ਰਿਹਾ। ੪੪

ਰੇਗਾ ਮਨ ਕੁਖਾ ਏ ਲੁਜਾ ਮੇਰਾ ਮਾ। ਮਗਰ ਨਿਰਹ ਬਾਸੀ ਮਿਥ ਬਾਜਾ ਮਾ ਮਰਾ। ੪੫

ਮਤਾ ਏ ਜਿਨ ਸਰਾ ਬਾਹੁ ਮਸਤਾ। ਰਦਾਨ ਹੁਸ ਏ ਕਾ ਬਹਾਮ ਲੁਹ ਸੁਰ ਸਤਾ। ੪੬ ਚੁਬੇਰੁ ਬਰਾਮ

ਰਦ ਸੇ ਮਜੀਬੁ ਸਾ ਬਾਹਾ ਰਾ ਮਾ ਮਰਾ ਮਨ ਖਾਨ ਹਰੇ ਸਤਾ। ੪੭। ਬਬਾਜਾ ਮਾ ਮਰ ਜੀ ਮ

ਆਪਣੇ ਸਿ
ਪਾਕ

ਮਰਹਾ

ਨਕਦ

[illegible]

ਨੁਬੀਰਤੋਹੇ ਗਤੀ ਕੋਰਕਰਤੋਹੇ
 ਸਬਦੁਰਦੁਕਤਸਬਰਾਮਜੀਗ। ੧੭। ਬਬਸਤਿਰਿਸਹਰਾਬੁਰਦਨਿਜਦਸਾਹ। ਰੁਮਾਹੇ
 ਰਾਹ ਪਸਰੁਲੇਜਾਏ ਚੋਰਨੇ ਘਰਮੇ ਖਬਰਾਏ ਗਲ ਬਧਾਹੇ ਤੁਮਾਮ
 ਮੇਠਕੁਰੇਹਮਚੁਬੁਰਦਿਰਮਹ। ੧੮। ਬਖਾਨਹਖਬਰਾਮਮਦੇਸਹਿਬਬਸਤਾ। ਹਮਹਿ
 ਕੀਮਚੋਗੀਦੋਹਰਾ ਬੁਠੇ ਸਰਾਮੇ ਬੁਧਦਨ ਗਲੀਕਰੇ
 ਕਾਰਦਜਦੀਟਰਮਦਗੁਜਸਤ। ੧੯। ਨਿਸਸਤਿਰਬਮਜਲਸਦਾਨਾਇਦਿਲਪਸੁਖਨਰ
 ਮਤੁਲੇ ਸੁਕਰੇਸਰੀਮਦੇ ਜਬਸੁਇ ਦੇਹਬਾਤ ਬਧੀ
 ਦਪਿਨਹਾਟਜਸਹਬਿਜਲਾ। ੨੦। ਚਬਿਨਜੀਦਈਖਬਰਦੁਪਤਰਦੁਮੀਰ। ਬਬਸਤਿਰ
 ਦਏਤੀਰ ਕਮਾਨ ਪਹਰੀਜਰੀਬਾਟਤੇਈ ਯੋਧੇਪਾ
 ਸਮਸੇਰੋਜਸਤਿਰਤੀਰ। ੨੧। ਬਿਪੇਸੀਦਿਜਰਬਾਟਤੁਰੂਮੀਕਿਦਾਇ। ਬਾਜੀਬਰਨਿਸਸ
 ਰਾਹੁਏ ਤੁਹਾਆਈ ਗਈ ਤੁਹਾ ਪੰਨਸਮਾਨ
 ਤੇਬਿਅਮਮਦਬਜਾਇ। ੨੨। ਰਦੁਸੁਦਸੁਦੇਸਹਰਮਗਰਬਚੁਬਾਦ। ਕਮਾਨੇਕੀਅਜੀ
 ਲਕਮੇ ਅਗਲੇਪਾਏ ਆਈਸੀਘੁ ਜੋਸੇਘੁ ਗੰਜੇ ਜੋਸੇ
 ਬਤਰਕਸਨਿਹਾਦ। ੨੩। ਬਪਸੇਸਹਿਮਗਰਬ ਬਰਾਮਰਦਲੇਗ। ਰੁਮਬਰਗੁਰੀਦਾਬੁ
 ਸਲਾਮਅਸੀਸਕੀਤੀਹੇ ਬੁਠੇਗਾਦਲੇ ਲਾਯਕ ਛੁੜ ਲਾਯਕ
 ਗਰਹਿਰਸੇਰ। ੨੪। ਦਮਾਕਰਦੇਸਾਹਮਾਜਰਬਪਤਾ। ਸਜਾਦਰਦੇਹੀਮਸਾਯਾਨ
 ਮੇਰੇਘਾਤੀ ਆਏਥੇ ਦਸਤੇ ਘਾਤੀ
 ਤਖਤੁ। ੨੫। ਮਗਕਾਹੀਮਾਮਮਦਮਜਬਹਰਕਾਹ। ਕੀਰੇਸਦਸਦਰੇਯਕਾਮਜ
 ਤੋਏਕਦਾਹਿਗ ਬਾਦਸਾਹਸਮਾਨਥੇ
 ਸਕਲਸਾਹ। ੨੬। ਕਿਬਿਹਤਰਹਮਾਨਸਤੁਮਾਗਬਿਰਿਹ। ਦੁਗਰਨ ਹ ਸਮੇਤੁਬਰਸ
 ਜੇਭਲਾਠਾਹੇਤੁੰਓਹਘਾਹੀਮੈਨੂੰਦੇਹ ਜੇਨਾਰੇਦੇਤੁੰਓਤ ਖੁ

੨੨
 ਦਸਿਗੁ
 ਸਰੀਦਿਟ
 ਨੇਦੀਗਲ
 ਗੁਜਰੀ
 ਰੁਮਦੀਪਸਰ
 ਮਿਆਜੀਰੇ
 ਸਦੇਕਮਾਨ
 ਹਥਮੇ
 ਦੋਸੇਮ
 ਸਦਰਥੇ

ਉਪਹਸਿਰਦੇਰਖ ਸੁਣੈਗਾ ਜੇਕਰ ਮਾਨੁਪਾਤਸਾਹ ਜੇਘਾਹਿਥਿਨੇਹੇਨ ਓਹਤੇਰੇਤਾ ਏਨਹੂੰਸੇਪਦੈਗਾ
 ਰਾਇਜਿਹਾ ॥ ੨੧ ॥ ਸੁਨੀਦਈਅਗਰਸਹਮਨਈਸੁਖਨਾ ॥ ਹਮਨਾਨੁਰਾਬਖਕੀਰੇਓਬਨਾ ॥
 ੨੨ ॥ ਸੁਨੀਦਮਸੁਖਨਸਾਹਪੈਲਾਦੁਨਾ ॥ ਬੁਲਰਜੀਦਬਖਦਚਬਰਗੋਸਮਨਾ ॥ ੨੩ ॥ ਚੁਨਾ
 ਜੀਗਕਰਦਿਦਈਕਾਹੀਅਮਾ ॥ ਨਦਾਨਮਮਗਰਬਸਾਹਬਾਸਦਜਦਾ ॥ ੨੪ ॥ ਨਦਾਨਮਕਸੇਸਾ
 ਹਮਸਤਜਜਦਾ ॥ ਕਿਮਗਾਬਿਗਿਰਦਜਿਨਾਯੀਦਰਾ ॥ ੨੫ ॥ ਜਿਪੇਸੀਨਏਸਹਦਜੀਰਾਂਬੁ
 ਖਾਦਾ ॥ ਸੁਖਨਹਾਏਪੋਸੀਦਬਾਓਬਿਰਾਦਾ ॥ ੨੬ ॥ ਚੁਰੀਦੀਚੁਨਕਾਹੀਅਜੀਗਕਰਦਾ ॥ ਕਿ
 ਮਜਮੁਲਕਯਜਦਾਬੁਰਾਦੁਰਦਗਰਦਾ ॥ ੨੭ ॥ ਮੁਬਾਦਾਕਨਰਬਰਮੁਲਕਸਪਤਾ ॥ ਰਿਹ
 ਮਕਾਹੀਅਰਾਮਜਨੇਕਬਖਤਾ ॥ ੨੮ ॥ ਹਮਸਾਹਮਗਬਸੀਆਪਸਖਾਰਾ ॥ ਹਟਾਏਹਿਨਮੁ
 ਦਸਕਿਓਰਾਨੀਸਾਦਾ ॥ ੨੯ ॥ ਤੁਮਾਜਾਦਗਸਤੀਅਜੀਸਹਲਚੀਜਾ ॥ ਬਿਗਿਰਦਾਬਿਰਾਦਰ
 ਤੁਮਜਨਾਅਜੀਜਾ ॥ ੩੦ ॥ ਜਨੇਪੋਸਦਸਤਾਰਾਤੁਬਦਾਦਾ ॥ ਰਿਗਰਮੁਸਤਬਰਦਸਤਤੇਗਸ
 ਨਿਹਾਦਾ ॥ ੩੧ ॥ ਬਿਜਦਤਾਜੀਅਮਾਨਬਹਰਿਚਾਰਚਾਰਾ ॥ ਬਗੁਟਤਾਂਕਿਏਬੁਖਬਰਬੇਮੁਹਾਰ
 ਮਾਰੇਕੋਟਵੇਇਕਾਇਕਨੁਚਾਰਚਾਰਾ ॥ ਗੁਸੇਨਲਕਹਾਹੇਬੇਖਬੇਰਨਿਝੋਰ

ਤਖਤ

ਕਾਠਤੁਮਜੀ
 ਦੇਸੇਪਿਆਰਾ
 ਹੈ

Digitized by Panjab Digital Library | www.panjabdigilib.org

^{ਕਸਤੂਰੀ ਤੇਜੈ ਟਲਪਾਨ} ਤਿੰਗਾ ਬੋਰੇ ਉਰ ਅਜਨਾ ਟਰ ਰੇਖਤੀਆ ॥ ੧੭ ॥ ਬਰਸਤਾ ਅਰਿ ਰਾਸਤੁ ਚਿਰਾ ਅਕੀਕਾ ਰਵੁਕ
^{ਬਰਸਤਾ ਅਰਿ ਰਾਸਤੁ ਚਿਰਾ ਅਕੀਕਾ ਰਵੁਕ} ਰਰ ਸਿਟਕਰੀਆ ਅਮੀਕੀ ॥ ੧੮ ॥ ਰਿਟਕਰ ਰਚਿਰਾ ਕਨੁ ਰਜਾ ਮਹਚਾਕਾ ਨਜਰ ਰਾਸਤੁ ਬਰ
^{ਸੁਕਰ ਕਨੁ ਰਜਾ ਮਹਚਾਕਾ} ਸੁਕਰ ਕਨੁ ਰਜਾ ਮਹਚਾਕਾ ॥ ੨੦ ॥ ਨਿਸ ਸਤਿ ਰਰ ਰੇ ਰਲੁ ਬਗਾ ਸਰਾ ਨਜਰ ਕਰ ਰਸਿਟਕਰੀਆ
^{ਰਸਿਟਕਰੀਆ} ਰਵੁਕ ॥ ੨੧ ॥ ਹਮੀਖਾ ਸਤੁ ਕਰ ਬਰਸਤਾ ਮਾਟਰੀਆ ਵਿਸਿਟਕਰ ਸਤੁ ਸਿਕਸਾ ਮਾਟਰੀਆ
^{ਵਿਸਿਟਕਰ ਸਤੁ ਸਿਕਸਾ ਮਾਟਰੀਆ} ੨੨ ॥ ਚਬਾ ਸੁਕਰ ਸਰ ਰਾਸਤਾ ਮਰਿ ਰਾਸਤਾ ਬਰਸਤਾ ਅਰਿ ਰਾਸਤਾ ਮਾਟਰੀਆ ॥ ੨੩ ॥ ਸਿਕਸਤੁ
^{ਸਿਕਸਤੁ} ਰਮਹਰ ਸਬਰਾਏ ਮਰਾਹਾ ਪਦਿ ਰਾਸਤਾ ਮਰ ਰਚੁ ਰਖ ਸਿਰਾਸਾ ॥ ੨੪ ॥ ਵਿਸੰਗਾ ਜਰਾਖਾ
^{ਵਿਸੰਗਾ ਜਰਾਖਾ} ਨਕੇਦ ਕਚੁ ਨੇਸਤਾ ਪੁਰਾਸਨ ਪਿਸਰ ਰਾਵ ਏਹਿ ਮਸੇਸਤਾ ॥ ੨੫ ॥ ਵਿਆਟਰ ਰਚਿਰਾਗੀ
^{ਵਿਆਟਰ ਰਚਿਰਾਗੀ} ਰਟਤੁ ਅਮੀਕੀ ਸੁਕਰ ਕਰ ਕਨੁ ਰਜਾ ਮਹਚਾਕਾ ॥ ੨੬ ॥ ਕਨੁ ਰਪਰ ਰੇਸਾ ਚੁਪਿ
^{ਕਨੁ ਰਪਰ ਰੇਸਾ ਚੁਪਿ} ਸਰੋ ਮੇਜੀਆ ਬਰਾਏ ਖੁਦਾ ਵਿਖਲ ਹਕਾ ਬਹ ਕਰੀਆ ॥ ੨੭ ॥ ਚੁਬੁਗ ਜਸਤੁ ਬਰਾਏ ਰਸੇਸਾ
^{ਚੁਬੁਗ ਜਸਤੁ ਬਰਾਏ ਰਸੇਸਾ} ਲਮਾਹਾ ਕੇਜੇਦ ਖਤੁ ਰੇਖਾਨਾ ਮਾਟਰੀਆ ॥ ੨੮ ॥ ਨਜਰ ਕਰ ਰਬਰਾਏ ਹੁਮਾਏ ਮਜੀਆ ਬ
^{ਨਜਰ ਕਰ ਰਬਰਾਏ ਹੁਮਾਏ ਮਜੀਆ ਬ} ਜੇਲਾ ਕੀ ਪੇਬੀ ਰੀਗਿਰਾ ਨੂੰ ਚੁਕੇਆਏ ਦਿਸਦੇ ਕੀਤੀ ਬਲਕ ਪਰਾਮ ਕਰੇਦੁਰੀ

੨੪

ਮਾਧਾਤੁਰੀ

ਪਾਲਨਾਉ
 ਸਕੀ
 ਪਿਜਮਗਿਰੇ
 ਏਕਬਰਸ

ਨਾਨਕ ਮੰਤ੍ਰੇ ਮੇਰੇ ਜੀ ਪਾਇਕ ਸੰਜਾਇ ਅੰਗੇ ਵੇਈ ਦੁਜਾ ਬੁਰਨ ਜਾਏ ^{ਪੁਰਾ ਮੇਰੇ ਮੇਰੇ ਸੀ} ^{ਪੁਰਾ} ^{ਉਸਤਾਦੀ}
 ਯਾਹ ਮਾਮਰ ਸਾਪਿਸ ਰਗਾ ਜਰ ਕਰੀ ਮਾ। ੨੯। ਬਪੁਰ ਸੀਰ ਓਗਾ ਵਿਏ ਨੇ ਕਜਨਾ।
 ਕਜਾ ਯਾਹੁ ਤੀਪਿਸ ਰਖੁ ਸਖੇ ਏ ਮਨਾ। ੩੦। ਬਿਦਾਨੇ ਕੰਮ ਖੋਲ ਮਸਨਾ ਸੇਮਾ ਮਨਾ। ਯਕੇ ਮਨਸ
 ਨਾਸਨ ਦੀਗਰ ਸਖਨਾ। ੩੧। ਏਰੀ ਦਿਰ ਮਰ ਰਖਾ ਬਿਖਾਹੁ ਮਨੋ। ਬਿਮਜ ਖਾਨੁ ਹੇਗਾ ਜਰਾਨ ਸ
 ਮਨੇ ੩੨। ਬਖਾਵੀਰ ਓਗਾ ਬਖਸਤੀਰ ਸਖਤਾ। ਬਪੁਰ ਸੀਰ ਓਗਾ ਵਿਏ ਨੇ ਕਥ ਖਤਾ। ੩੩
 ਬਗੇਯ ਮਤੁ ਮਗਾ ਹਮ ਬਨੀਯਾ ਟੁਤਾ। ਨਮਾਇ ਮਬੂਤੋ ਗਲ ਰੁਸਾ ਖਤਾ। ੩੪। ਬਿਸਲੇ
 ਟੁਲਾ ਮਗਰ ਰਵਤੁ ਸਾਮਾ। ਕਿਈ ਕਾਰ ਕਾਰ ਯਮ ਮਨੁ ਮਾਮਾ। ੩੫। ਗਰਿਫਤੋ ਮ
 ਸੀਰ ਕਰ ਰੀਆ ਮਮੀਕਾ। ਯਕੇ ਦਸਤ ਜੇ ਯਾਹੁ ਮਈ ਮਕੀਕਾ। ੩੬। ਬਿਦੀਦਿਰ ਗ
 ਓਗਰ ਗਰਿਫਤੀ ਰਜਾ। ਸਨਾ ਸਿਦਾ ਕਿਪਿ ਸਰਹ ਸਤੁ ਮਾਹੁ ਮਾ। ੩੭। ਬੁਰੇ ਤਾਨ ਸੁਰ ਸੀ
 ਰਪਿਸਤਾ ਮਜੇਗਾ ਬਿਜਰ ਸੀਨਹ ਪੁਰ ਹਰ ਦਰਸਤੁ ਨਾਨਕੇ। ੩੮। ਸਨਾ ਸਰਾ ਮਜੇ ਹਰ ਦੁ
 ਵੇਰੇ ਫੁਲੇ ਬਾਬਰੇ ^{ਮੇਰੇ ਫੁਲੇ ਪਰਗਥ ਬਾਬਰੇ ਮਾਤੁਕੇ} ^{ਪਛਾਨੇ}
 ਲਖ ਬਰਾਹਾ। ਕਿਜਾ ਹਰ ਨਕਰੀ ਦਿਲੀ ਦਰਨੀ ਹਾਹਾ। ੩੯। ਰਿਗਰੇ ਜਰ ਫਤੀਰ ਰ
^{ਦੁਜੇ ਦਿਨ ਗਈ}

ਉਦਾ
 ਨਕੀਕਰ ਮੇਰੇ
 ਬਰਨੀ ਬਾਪ
 ਨਾ ਬਰੇ ਹੋਤਾ
 ਦੁਜ ਬਰੇ ਸ
 ਦਾਹਾ

ਬਣਾ ਮੇਰੇ
 ਮਾਯਾ

ਇਨਾਮ ਕੇ ਸੀਤੁ ਮੈ ਪੈਤੁ ਪਨੇ ਮੈ ਪੈਤੁ ਸਿਤਾ ॥
 ਉਜੇਟੁ ਲਾਗਾ ਮਰਾਖਾ ਬਰਾਹੁ ਬਜਰਗੇ ਹਮਾ ॥ ੪੦ ॥ ਤੁਰਾਮਨ ਵਿਟਰ ਜੀਰ ਬਖਸੀਰਹ
 ਮਾ ਚਰਾਗੇ ਕਿਨਾਰਾ ਰਖਸੀਰਹਮਾ ॥ ੪੧ ॥ ਜਿਰੀ ਜਿਰਸਗ ਉਚਰੇ ਤੁਪਤਰਾ ਦਾ ਦੁਜਾ
 ਪਿਸਰਗਾਖਾਨੇ ਪੁਰਾਨਿਗਰਾ ॥ ੪੨ ॥ ਬੁਗਟੁ ਤੁਵਿਈ ਗਜਰਗੀ ਮਾਟੁ ਮਾ ਕਿਦਾਰਾ ਬੁਨਾ
 ਮਸਾਮਜੇ ਸਾਖਤੁ ਮਾ ॥ ੪੩ ॥ ਕਿਸਾਹੀ ਜਗਰਾ ਬਰੇ ਮੇਰਿ ਹਮਾ ਦੁਜਾ ਤੁਜਾ ਇਕ ਬਾਪ ਬੁਰਸਰ ਨਿ
 ਹਮਾ ॥ ੪੪ ॥ ਮਰਾਖੁ ਸਤਰਾ ਮਾਮਰ ਮਜਾ ਸੁਰਤੁ ਮਾ ਕਿਹੁ ਸਨ ਲਖ ਮਾਲੁ ਸਤੁ ਪੁਮ ਸੁਰ
 ਤੁਸਾ ॥ ੪੫ ॥ ਕਿਮਜ ਸਾਹਿਬ ਚੁਖ ਬਰ ਯਾਟੁ ਤੁਸਾ ਕਿਦਾਰਾ ਬੁਨਾ ਮੇ ਮੁਕਰਗਾ ਸੁਰਜਾ ॥ ੪੬ ॥
 ਮਜਾ ਸੇਰ ਸੁਰਸਾ ਹਰਾਗੇ ਈਰੀ ॥ ਹੀਕੀ ਕਿਤ ਸਨਾ ਸੈਤੁ ਅਨਯਕੀਨਾ ॥ ੪੭ ॥ ਬਿਰਿਹਸਾ
 ਕੀ ਮਾਸਾਗਰੇ ਸੁਰਖਟਾ ਮਾ ਕਿਮਾਰਾ ਬਕਰ ਸਤੁ ਦੁਕਤੋ ਮੁਦਾਮਾ ॥ ੪੮ ॥ ਬਿਰਿਹਪਿਆਲ ਫੋਰੇ
 ਠੀਰੀ ਨੀਰੀਗਾ ॥ ਕਿਮਾਰਾ ਪੁਸਾ ਮਾਮਰ ਬਸੇ ਦੁਕਤੋ ਜੀਗਾ ॥ ੪੯ ॥ ੭ ਅੰਨ੍ਹ
 ੧ ਚ ਦਾਹਿਗੁਜੀ ਕੀ ਫਟੇ ॥ ਪੁਰਾਵੀਰ ਬਖਸੀਰ ਏਰਿ ਲਕਰਾ ਰਾਜਾ ਬਖਸੇ ਕੀਰਿ
 ਹੇਨ ਉਬਹਾਨਾ ॥ ੧ ॥ ਕਿਮੀਰ ਸਤੁ ਪੀਰ ਸਤੁ ਹਰੇ ਜਗੰਗਾ ਪੁਰਾਵੀਰ ਬਖਸੀਰ ਹਰ ਯਕਾਮ ਮਾਂ
 ਤੇ ਅਠੀਗਾ ਜੇ ਬਢਿਹਰਾ ਬਤੁਆ ਕੂਟੁ ਕੂਟੁ ਗੈਸੀ ਜਿਸਦੀ ਮਾਂ ਤੁਰਕੀ ਪਿਤਾ ਹੀਰੁ ਜਦੁ ਹਰੀ ॥
 ਤੁਮਜੇ ਕਹੈ ਖਾਲੇ ਸੇਵੀ ਕੀ ਜਾਤਹੈ ਤੁਮਾਖੈ ਨੀਰੇਖੈ ॥

੧੫
 ਮਾਯਾਦੀਜ
 ਤੁਜਦਹਰਾ
 ਤੁਰੇਗਇਸਰੂ
 ਰੋਗਾਜ
 ਦਿਓਪਾਟਾ
 ਠਾਢੇ
 ਸ
 ਸਬਜਸੁਖਾ
 ਸੁਖਦੇਵਗੰਗਾ
 ਧਰਮਬਖਸੈ

ਪ੍ਰੀਤਸਰੀ ਕ੍ਰਿਪਾ

੨ ॥ ਹਿ ਕਾਇਤੁ ਜੀਰੇ ਮਸਾਹੇ ਮਜੀਮਾ ॥ ਕਿਹੁ ਸਨ ਲਖ ਮਾਣੁ ਸਤੁ ਸਾਹਿਬ ਕਰੀਮਾ ॥ ੩ ॥ ਕਿ
 ਸੁਰਤੁ ਜਮਾਲੁ ਸਤੁ ਹੁਸਨ ਲਤ ਮਸਾਹੇ ਮਹਰੇ ਸਮਾਸਾ ਯਸੇ ਰੇ ਰਜਾਮਾ ॥ ੪ ॥ ਕਿ ਸਰਹਿ ਗਦਾ
 ਨ ਸਾਸਿ ਫਰਜਾਨਗੀ ॥ ਕਿ ਅਜਮਾਸ ਲਤ ਹਿ ਮੇਜਿ ਮਹਰਦਾਨਗੀ ॥ ੫ ॥ ਦੁਜਾ ਬਾਨੁ ਏਹ ਮਚ ਸਾਹੇ
 ਜੁਦਾ ॥ ਤਿਕੁ ਰਬਾਂ ਸਵਰਹਰ ਕਸੇ ਨਾਜਦਾ ॥ ੬ ॥ ਕਿ ਪੁਸਰੀ ਗਾਪੁ ਸੋਧੇ ਏ ਓਪੁਸ ਜਮਾਲਾ ॥ ਪੁਸ
 ਪੁ ਮਦਸਖ ਦਰਹਿ ਪੁਸਾਖੀਆਲਾ ॥ ੭ ॥ ਬੁਦਿ ਨਾ ਕੀ ਪੁਸਾਖੀ ਏ ਪੁਬੀਜਾ ॥ ਜਿਹਰ ਫਾ
 ਤ ਕਰਦਨ ਪੁਸਿ ਪੁਸ ਜੁਬਾਂ ॥ ੮ ॥ ਦੁਪਿ ਸਰਸਾ ਅਜਾ ਬੁਰਚੁ ਸਮਾਸਾਹਾ ॥ ਕਿਹੁ ਓਸਨ ਤਬੀਅ
 ਤ ਹਕੀਕਤੁ ਗਟਾਹਾ ॥ ੯ ॥ ਕਿ ਗੁਸਤਾਖ ਦਸਤੁ ਸਤੁ ਚਾਲਾ ਕਜੀਗਾ ॥ ਬਿਦਕ ਤੇ ਤਰਦਤੁ ਸੇਰੇ ਰੀਰ
 ਗਾ ॥ ੧੦ ॥ ਦੁਪਿ ਲਾਅ ਫਕਰੇ ਹਮ ਚੁਸੇ ਰਾਮ ਫਕਰਾਮ ਸਤਾ ॥ ਬਿਦਕ ਤੇ ਦੁਗਾਂ ਸੇਰੇ ਰੇਈ ਤਨਾਮ ਸ
 ਤਾ ॥ ੧੧ ॥ ਯਕੇ ਪੁਬੀ ਏ ਓਰਿ ਗਰਤੁ ਜੁਸੀਮਾ ॥ ਦੁਸੁਰਤੁ ਸਜਾ ਦੁਰਾਮਾਜ ਮਜੀਮਾ ॥ ੧੨
 ਦੁਜਾ ਮਾਂਦਰੇ ਬਰਾਂ ਮਾਸੁ ਫਤਹ ਗਸਤੁ ॥ ਚਮਰਦਾ ਮਸਤੁ ਗੁਲਾਹਮ ਚੁਨੀ ਗੁਲਾਪ ਰਸਤੁ
 ਫੇਰੇ ਪੁਸਤੁ ਯ ਮਾਂ ਉਸ ਏ ਓਸ ਬਿਦਕ ਪਰਾਮਾਸਕ ॥ ਚਰੀ ਟੁਸ ॥ ਏਨੇ ਰਾਜਦੀ ਲਾਨਰ

ਰੂਪਾਸਾ
 ਜੁਮਾਨ
 ਇਸ਼ੀਅੰ
 ਏਹਾ
 ਸਰਤ
 ਜਲੀ
 ਗਾਦਨ
 ਪੁਰ
 ਏਖੇਨੇ ਖਾਸੀ
 ਸੁਰਾਕ
 ਦੁਗਾਈ
 ਦੁਰਾ ਕੇ ਜੋਗਾ
 ਤੇ ਪੁਰੇ
 ਹਦ ਚੰਦ
 ਚਿਜਲ ਬੁਧ
 ਹਕੀਕਤ
 ਜਾਣਨਦ
 ਲੇ
 ਰੂਪਾਸਾ
 ਜੋਨੇਮਠ
 ਥਾਤਕੀ
 ਏਹ

ਗੁਰੂ ਦਿਨ ਸੋਇਆ

ਰੋਜ ਬਲਿਸ਼ਿਠੇ ਫਗੁਪੁਰੁ ਰਹਤਾ

੧੩ ਸ ਬਿਗਾਹੁ ਰਖਾ ਬਗਾਹੁ ਮਾਮਦਿਯਾ ਕਿਜੇਗਾ ਟੁਹਾਂ ਰਹਿਗਾ ਮਾਮਦਿਯਾ

੧੪ ਬਖਾਇਦਾ ਪਸਪੇਸ ਪੁਰਦੇ ਕੁਲਾ ਮਾਮਦਿਯਾ ਮਸਕ ਜਾਗਾ ਮਾਮਦਿਯਾ ੧੫ ਬਿ

ਦਨ ਸਤਗਿ ਮਜਮਸਤੀ ਮਾਮਸਤੁ ਗਸਤੁ ਬਿਜਰਤੇ ਗਪੁਰਦਸਤੁ ਹਰਦੇ ਸਿਕ

ਸਤੁ ੧੬ ਬਿਜਰਹਰਦਸਤੁ ਸਸਰੇਖੇ ਸਜੇਗਾ ਬਜਬਸਰਗਮ ਰਬਕਰੀ ਦੇਸੇ

੧੭ ਬਿਗਾਹੁ ਕੇਇ ਮਸਲ ਮਾਨੁ ਪਾਕਾ ਰਿਗਾ ਰੁਕਿ ਕਸਤੀ ਮਜਿਜਾਮਹੁ

੧੮ ਬਖੁਰਦਿਰਮਾਨ ਹਰਦਾ ਮਾਮਤੁ ਗਸਤੁ ਗਿਰਿਟੁਰਸਮ ਸੇਰਪੋਲਾਰ

ਸਤੁ ੧੯ ਕਿਈਗਾ ਬਜਰਮਾ ਬਈ ਮਾਜਦਿਯਾ ਬੁਦਿਰਮਾ ਹਰਦਈ ਕੁਸਤੁ

ਮਦਿਯਾ ੨੦ ਦਰਗਾਮ ਰਾਜਾ ਜਿਮਿਹ ਮਨਦਾਦਾ ਬਦਬੀ ਜਿਨੇ ਕਮਰਾਹੁ ਕੁਜਾ

੨੧ ਦੁਰਜਮੇ ਮਰਾਬੀ ਚਿਗਰੀਦੀ ਗਈ ਕਿਈਦੀ ਦੇਖੁਨੀਦੀ ਦੇਖਈ ੨੨

ਬਿਜਮਜ ਤਨੇਤੁਰਵਦੀ ਮਾਕੁਨਾ ਟਕੀਰੇਸਦਮ ਮੁਲਕ ਚੀਸੇਰਮ ੨੩ ਬਗੁਟ

ਤੁਏਏਮੇਨੁਕੁਲੀ ਹੋਕਿਨਾ ਕੁਗੀਸਰੇ ਹੋਏ ਮੇਕਾਏ ੨ ਕਹਕੇਅੰਸੇ

੨੬
ਪਾਠੀ
ਸੋਹਰਬਪਿਸਰੇ
ਭਰਤੁਪੁਰਦੇਰੁ

ਮਾਗਲਦ

ਨਾਨਕਦੀ
ਕੋਠੀਬੂਤਾ
ਬੋਲਾਏ

^{ਪਾਤੁਕਾ} ਤੁਹਿ ਸੁਖਨਗ ^{ਤੁਹਿ ਉਜਾਨੂਰੀ} ਫਕੀਰੀ ਹੋ ^{ਕਿਉ}
^{ਨਾਗ} ਜਾਬਰੀ ^{ਦੇਖੀ} ਏਰ ^{ਪਾਨਗ} ਬੁਝ ^{ਸਿਦ} ਸਿਰ ^{ਭੋਲੇ} ਨਾਲਪਾਰ ^{ਭਰੀ}
^{ਭੀਰ} ਸੀਰਥਰ ^{ਭੀਰ} ਕਿਏ ^{ਭੀਰ} ਨੇਕ ^{ਭੀਰ} ਜਨ ^{ਭੀਰ} ਗੁਮਾ ^{ਭੀਰ} ਰਖ ^{ਭੀਰ} ਭੇਚੁ ^{ਭੀਰ} ਸਰ ^{ਭੀਰ} ਦੇ ^{ਭੀਰ} ਚਮਨ ^{ਭੀਰ} ॥ ੨੬ ॥ ਕਿਹੂ ^{ਭੀਰ} ਪਰੀ ^{ਭੀਰ} ਤੇ ^{ਭੀਰ} ਕਿਨੂ
^{ਭੀਰ} ਠੇਜ ^{ਭੀਰ} ਠੰਗ ^{ਭੀਰ} ਕਿਮਾ ^{ਭੀਰ} ਏ ^{ਭੀਰ} ਫਲਕਾ ^{ਭੀਰ} ਮਾਫ ^{ਭੀਰ} ਤਾ ^{ਭੀਰ} ਬੇ ^{ਭੀਰ} ਧਮਾ ॥ ੨੭ ॥ ਨਹੂ ^{ਭੀਰ} ਪਰੀ ^{ਭੀਰ} ਮਮਨ ^{ਭੀਰ} ਨਰੇ ^{ਭੀਰ} ਜਗਾ ^{ਭੀਰ} ਮਨ ^{ਭੀਰ} ਮਦ
^{ਭੀਰ} ਪਤਰੇ ^{ਭੀਰ} ਸਾਹਿ ^{ਭੀਰ} ਜਾ ^{ਭੀਰ} ਬਲ ^{ਭੀਰ} ਸਿਤਾ ॥ ੨੮ ॥ ਬਪੁਰ ^{ਭੀਰ} ਸਸਰ ^{ਭੀਰ} ਰਾਂ ^{ਭੀਰ} ਮਰ ^{ਭੀਰ} ਪਰ ^{ਭੀਰ} ਸਤੁ ^{ਭੀਰ} ਸਨ ^{ਭੀਰ} ਮੁਰਾ ^{ਭੀਰ} ਬਨਿ ^{ਭੀਰ} ਜਰ ^{ਭੀਰ} ਸਜੁ
^{ਭੀਰ} ਜਾਗ ^{ਭੀਰ} ਬਟੁ ^{ਭੀਰ} ਸਤੁ ^{ਭੀਰ} ਕਸੁ ^{ਭੀਰ} ਰਾ ॥ ੨੯ ॥ ਬਰੀ ^{ਭੀਰ} ਦਿਨ ^{ਭੀਰ} ਤੁਰਾ ^{ਭੀਰ} ਮਨ ^{ਭੀਰ} ਬਸੇ ^{ਭੀਰ} ਮਾ ^{ਭੀਰ} ਜਰ ^{ਭੀਰ} ਦਯਾ ^{ਭੀਰ} ਮਾ ^{ਭੀਰ} ਬਿਗੋ ^{ਭੀਰ} ਈ ^{ਭੀਰ} ਤੁਹਰ
^{ਭੀਰ} ਚੀਜ ^{ਭੀਰ} ਬਖਸੀ ^{ਭੀਰ} ਦਯਾ ^{ਭੀਰ} ਮਮ ॥ ੩੦ ॥ ਬਹਿ ^{ਭੀਰ} ਗਾ ^{ਭੀਰ} ਮਪਿ ^{ਭੀਰ} ਰਿਜ ^{ਭੀਰ} ਬਾ ^{ਭੀਰ} ਮੇ ^{ਭੀਰ} ਸਟੁ ^{ਭੀਰ} ਮਾ ^{ਭੀਰ} ਬਮ ^{ਭੀਰ} ਲਕੇ ^{ਭੀਰ} ਹਮ ^{ਭੀਰ} ਯਾਰ ^{ਭੀਰ} ਮਲੇ
^{ਭੀਰ} ਰਦੁ ^{ਭੀਰ} ਮਾ ॥ ੩੧ ॥ ਬਰਾ ^{ਭੀਰ} ਨਸਤੁ ^{ਭੀਰ} ਦਾ ^{ਭੀਰ} ਨੀ ^{ਭੀਰ} ਰਿਗ ^{ਭੀਰ} ਰਈ ^{ਭੀਰ} ਦੁਫਾ ^{ਭੀਰ} ਬਯਾ ^{ਭੀਰ} ਦਾ ^{ਭੀਰ} ਮਮ ^{ਭੀਰ} ਰਸ ^{ਭੀਰ} ਬਰ ^{ਭੀਰ} ਤਰ ^{ਭੀਰ} ਈ ^{ਭੀਰ} ਬੇ ^{ਭੀਰ} ਦੁਫਾ ॥ ੩੨ ॥
^{ਭੀਰ} ਦਜਾ ^{ਭੀਰ} ਜਾ ^{ਭੀਰ} ਬਿ ^{ਭੀਰ} ਮਮ ^{ਭੀਰ} ਰਬ ^{ਭੀਰ} ਗਿ ^{ਭੀਰ} ਰੇ ^{ਭੀਰ} ਚੁ ^{ਭੀਰ} ਰਾ ^{ਭੀਰ} ਕਜਾ ^{ਭੀਰ} ਜਾ ^{ਭੀਰ} ਅਜੇ ^{ਭੀਰ} ਬੂ ^{ਭੀਰ} ਰਖ ^{ਭੀਰ} ਜੀ ^{ਭੀਰ} ਰਗਾ ^{ਭੀਰ} ॥ ੩੩ ॥ ਬਸੇ ^{ਭੀਰ} ਰੇ ^{ਭੀਰ} ਦਿ
^{ਭੀਰ} ਗਰ ^{ਭੀਰ} ਰੇ ^{ਭੀਰ} ਜਾ ^{ਭੀਰ} ਮਮ ^{ਭੀਰ} ਦਾ ^{ਭੀਰ} ਜਿ ^{ਭੀਰ} ਕਰਾ ^{ਭੀਰ} ਚਮਿ ^{ਭੀਰ} ਨਕ ^{ਭੀਰ} ਲਖ ^{ਭੀਰ} ਮਜ ^{ਭੀਰ} ਬਸ ^{ਭੀਰ} ਹੇ ^{ਭੀਰ} ਨਉ ^{ਭੀਰ} ਬਹਾ ^{ਭੀਰ} ॥ ੩੪ ॥ ਕਿ ^{ਭੀਰ} ਬਰ ^{ਭੀਰ} ਖਾ ^{ਭੀਰ} ਸਤੁ ^{ਭੀਰ} ਪੇ
^{ਭੀਰ} ਸੈ ^{ਭੀਰ} ਲਕ ^{ਭੀਰ} ਰੇ ^{ਭੀਰ} ਤੁ ^{ਭੀਰ} ਰੇ ^{ਭੀਰ} ਜੇ ^{ਭੀਰ} ਦਿ ^{ਭੀਰ} ਨਾ ^{ਭੀਰ} ਯਾ ^{ਭੀਰ} ਬਹੁ ^{ਭੀਰ} ਗੋ ^{ਭੀਰ} ਅੰ ^{ਭੀਰ} ਤੇ ^{ਭੀਰ} ਬਾ ^{ਭੀਰ} ਜਲੇ ^{ਭੀਰ} ਕੇ ^{ਭੀਰ} ਬਹੁ ^{ਭੀਰ} ਫੇ ^{ਭੀਰ} ਰਿ ^{ਭੀਰ} ਕਰ ^{ਭੀਰ} ਗਾ ^{ਭੀਰ} ਹੋ ^{ਭੀਰ} ਆਈ ^{ਭੀਰ} ਤਾਂ ^{ਭੀਰ} ਬੇ ^{ਭੀਰ} ਟੇ ^{ਭੀਰ} ਕੇ ^{ਭੀਰ} ਅਗੇ

ਜਾਬਰੀ
ਤਕੀਬੇ
ਬੁਟੇ
ਜੁਆਰੇ
ਜੁਆਰੀ
ਖੁਖਰੇ
ਜੁਆਰੇ
ਆਈ
ਜੇਰੇ
ਪਸਿਧ

24

ਰੰਗ ਅੰਸਾ ਪੁਰਾਣੀ ਜੋਸੇ
 ਵਿਰਧ ਪੋਕੇ ਰੰਗ ਪੁਰੀ ਰੰਗ ਅੰਸਾ ॥੮॥ ਬਰੀ ਰੰਗ ਯਕੇ ਰੰਗ ਸਾਹਿ ॥ ਕਿਸਕ ਬੁਧ ਸੁਗਤ ਰੰਗ
 ਸਿਰ ਮਾਹ ॥੧੦॥ ਬੁਧ ਸਿਰ ਰੰਗ ਵਿਏ ਨੇ ਕਥ ਪਤਾ ॥ ਸਜਾ ਰੰਗ ਸਾਹ ਅਸਤ ਸਾਹਿ ॥ ੧੧॥
 ਵਿਜਨ ਤੇ ਕਰਾ ਮੀ ਵਿਰਾ ਰੁਪਤਰੀ ॥ ਵਿਸਕੇ ਵਿਰਾ ਤੇ ਵਿਰਾ ਖਾਹੁਗੀ ॥੧੨॥ ਬੁਨ ਜਰ ਅਰਿ ਰੁਪਤਰੀ
 ਹਮਿਰਾ ਮਾਮਰ ਸਾ ॥ ਬਰੀ ਰੰਗ ਸਹੇ ਰਿਸ ਪਸਿਰਾ ਮਾਮਰ ਸਾ ॥੧੩॥ ਕਨੀਯਕ ਯਕੇ ਰੰਗ ਬੁਧਾ ॥
 ਸਾ ਸਬੰਗਾ ਹੁਰ ਰਸ ਰੁਪਾਨ ਹਥੇ ਸਾ ॥੧੪॥ ਬੁਗੁ ਫੁੱਤਾ ਵਿਏ ਸਿਰ ਵਰ ਸਿਮਿਤਾ ॥ ਚੁਲਾਗੇ
 ਫੁਲ ਕਾਮਾ ਫੁੱਤਾ ਬੇਯਮਨਾ ॥੧੫॥ ਦੁਜਾ ਬੁਹਿਰਾ ਮਾਹਾ ਬੁਤ ਪਸਿਰਾ ਰਿਸ ॥ ਵਿਮਾਹਿ ਵਿਮਾ ਫੁੱਤਾ ਰ
 ਅਜਾ ਮਾ ਬੁਹਿਰਾ ॥੧੬॥ ਬੁਹਿਰਾ ਸਬਾ ਪੋ ਵਿਗੁ ਲਜਾ ਰਮਾ ॥ ਵਿਰਧ ਪੋ ਸਯਾ ਰੇ ਫੁੱਤਾ ਰਮਾ ॥੧੭॥
 ਤੁਗਾ ਰਪੋ ਸਭਿਰਾ ਬਿਯਾ ਰੀ ਮਰਾ ॥ ਵਿਬਧ ਸੇ ਮਸਰ ਬਸਤ ਹੀ ਜੇਤਰਾ ॥੧੮॥ ਰੰਗ ਸੁਰ ਕਨੀਯਕ
 ਸੁਨੀਰ ਈਸੁਖਨਾ ॥ ਬੁਧੇ ਰੰਗ ਬੁਧੁ ਜੇ ਪੋਸ ਬੁਧੁਨਾ ॥੧੯॥ ਜੁਬਾ ਨੀ ਕਨੀਯਕ ਸਿਰ ਈਸੁ
 ਖਨਾ ॥ ਬੁਧੇ ਰੰਗ ਬੁਧੁ ਜੇ ਪੋਸ ਕਜਨਾ ॥੨੦॥ ਵਿਜਾ ਹਰ ਕਨੀਰਾ ਮਸ ਬੁਧਾ ॥ ਸਿਰ ਈ
 ਬਰ ਬਰ ਕੀ ਬਿਆ ॥ ਜੋ ਈਸੁ ਰੀ ਪੁਸਾ ਰੁਪਾਨ ਰਲਾ ਸਾ ॥ ਜਾਹ ਰੰਗੇ ਫੁੱਤਾ ਮੇਰਾ ਰੰਗ ਈਸੁ ਰੀ

੨੮

ਮਾਰਾ ਮੰਤਰ
ਸਰਗੁਦ ਬੁੰ

ਦੇਖੋ

ਟਿਹਿਗਣ
 ਕਹਿਅਗੁ
 ਕਰਮੈਤੁ
 ਖੁਸੈਯੋਕਸੁਤੁ
 ਟਿਹਿਪਲਾ
 ਜੇਹੋਗੁ
 ਟਿਹਿਗਣ
 ਟਿਹਿਗਣ
 ਨਾਨਕਾ
 ਸੁਖੈਯੋ
 ਲਵਕੈਸੇ

ਕਹਾਨ ਮੇਰੇਗੇਗੀ ਤੁਮੈਇਸਜਗਾਂ
 ਨਜਗਾਰ ਬਕਿਰੇ ਰਖੇਸਾ ॥ ੨੧ ॥ ਬੁਖਾਰਾਮਰਸਾਹਿਏਯਾਗਾਂ ਮਰਾਮਸਲੋਤਿਹਟਫਾਰਾ
 ਰਮਾਂਗ ॥ ੨੨ ॥ ਤੁਰੀਏਮਨਈਜਗਾਰੇਜਾਸਟਮਾ ॥ ਟਿਹਿਮਰੇਜਾਮਜਾਇਖੇਜਾਸਟਮਾ ॥ ੨੩ ॥ ਕੁ
 ਰਸਿਏਲਾਜੇਤੁਰਾਮਨਕਰਮਾ ॥ ਬਰੀਰਨਟਜਾਚੁਰਮਾਹੇਨਿਹਮਾ ॥ ੨੪ ॥ ਚੁਖੁਸਪਿਰਯਕਨਾਯ
 ਚੇਬੇਖਬਗਾ ॥ ਖਬਗਾਸਤੁਸੁਰਜਾਹਓਸੇਰਨਗਾ ॥ ੨੫ ॥ ਰਹਾਨੇਸੁਨੀਰਈਪੁਨੀਯਕਜੁਖਨਗਾ ॥ ਜੇ
 ਜੁਖਸਬਲਰਜੇਦਿਸਰਤਾਬਬੁਨਾ ॥ ੨੬ ॥ ਬਿਮਾਮਰਕਜੇਜਾਈਚਿਖੁਫਤਹਰੀਦਾ ॥ ਜਿਸਰਤਾ
 ਰਮਗਮਚਮਿਹਰਸਤਪੀਰਾ ॥ ੨੭ ॥ ਬਿਰਾਨਰਕਿਈਰਾਂਖਬਰਦਾਰਸੁਰਾ ॥ ਬਰੇਜੇਮਜਾਂਏਖਿ
 ਦਿਨਓਜੇਏਹਖਬਰਦਾਰੇਏਹੇ ॥ ਸੁਤੇਏ ॥ ਪਲੀਖ ਮੇਰਾ ਰਾਦ ਪੈਦਨਗੀ ॥ ਯੋਸ
 ਬਰਦਾਰਸੁਰਾ ॥ ੨੮ ॥ ਬੁਖੁਸਪਿਰਯਕਨਾਯਕਖਾਬਗਾ ॥ ਮਰਦਾਰਾਮਫਤਰਯਜਰਦਗ
 ਦੁਹਾ ॥ ੨੯ ॥ ਜੁਰਗਾਰਬਖੀਸਮਾਮਜੀਖਾਬਗਾ ॥ ਯਕੇਜੁਤੁਬਾਸਮਚਖੁਰਸੇਦਮਾਗਾ ॥ ੩੦ ॥
 ਰਰੇਜਗਸਤੁਬਿਮਾਮਰਦਿਗਾ ॥ ਹਮਾਖੁਫਤਰੀਦਰਯਕਜਾਬੁਬਗਾ ॥ ੩੧ ॥ ਰਰੇਗਾਮਜਾਂ
 ਗਾਨਗਾਯਾ ਫਤਮਾ ॥ ਯਕੇਹਮਾਹਚੁਸੇਰਨਰਸਾਖਰਮਾ ॥ ੩੨ ॥ ਰਿਗਰੇਜਰਫਤਸਮਿਯਮਾਮ
 ਜੇਕਰੇ ਟਿਹਿਪਲਾ ॥ ਹਲਕਰਾਂ ਜੇਸੇਸੇਰ ਤੇਸੇਹਥਪਾਂਦ ॥ ਬੀਤਾ ਤੀਜ

^{ਦੇਖਾ} ਮਰਸਾ ਬਰੀਰਿ ਦਯਕ ਜਾਂ ਦਬਰਤਾ ਫਤਸਾ ॥ ੩੩ ^{ਭੁਭੁ} ਬਰੇਜੇ ਚਮਾ ਮਰਬਦਿ ਦਿਨ ਫਤਾ ਬਰੇ
^{ਅਪਨੇ ਦਿਲ ਮੈਂ ਲਗਾ ਕਰਨ} ਰਤ ਬਰੇ ਫਤਾ ਬਰੇ ਦਿਲ ਬਰੇ ਗੁਫਤਾ ॥ ੩੪ ॥ ^{ਕਿਹੈ} ਫਮਸਤਾ ਮਾਰਾਂ ਮੁਰਾ ਯਾ ਫਤਮਾ ॥ ^{ਕਿਤੀ} ਰੇ ਕ
^{ਪਾਏ} ਮਾਂ ਮਰਿ ਰੁਸਾ ਖਤਮਾ ॥ ੩੫ ॥ ^{ਦੇਖੋ} ਨਦੀ ਦੇ ਮਦਸ ਮਨ ਵਿਰੇ ਜਮ ਬਤੀਗਾ ॥ ^{ਦੁਸਰਾ} ਨਕਸਤਾ ਮਾਂ ਮਦਰ ਨਕਰਦ
^{ਕੋਰ} ਮਾਂ ਮਸੀਰਾ ॥ ੩੬ ॥ ^{ਪੰਨੇ ਦੇ ਫੇਰੇ} ਸਮਰੇ ਜਾ ਮਾਂ ਮਰਬਰੀ ਦਹਦਹਾ ॥ ^{ਵਿਸੇਰਾ} ਬਪੇਰ ਸਰਦਾ ਦੇ ਖਤ ਗੁਫਤਾ ਮਜਮੂ
^{ਨਦੇਖਾ} ਬਾਂ ॥ ੩੭ ॥ ^{ਮੈਂ ਦੇਹੀ ਨੇ ਭੋਲੇ} ਨਦੀ ਦੇ ਮਦਸ ਮਨ ਵਿਰੇ ਜਮ ਖੀ ॥ ^{ਅਛਰਜੀ} ਨਰੇ ਗਾਨ ਕੇ ਬਰਕਸਾਂ ਮਰਿ ਰੂ ॥ ੩੮ ^{ਤੀਰਤ ਨਾਂ ਹੋਕਾ} ਰੇ ਗਾਨ ਦ
^{ਦੇਹੀ ਰਾਖ} ਸਮਨ ਦਹਾ ਦੇ ਖਤਮਾ ॥ ^{ਤੁਰਾ ਪਾਏ} ਨਰੇ ਗਾਨ ਬਾ ਯਕ ਦਿਗਰ ਰੇ ਖਤਮਾ ॥ ੩੯ ॥ ^{ਨਾਂ ਪਛਣੀ ਯੋ} ਹਕੀਕਤ ਸਨਾਸਰ ਨਹਾ ਬੇ
^{ਆਸਰੇ} ਰਿਗਗ ॥ ^{ਯਾ ਸਿਰ ਪੈਰ ਭੀਰ} ਰਮਾ ਯਲ ਬਸੇਗ ਸਤ ਚਿਤਾ ਯਸਗ ॥ ੪੦ ॥ ^{ਮੁਖਾਨੀ} ਖੁਬੀ ਬੇ ਬਿਰਦ ਰਾਚਿ ਕਾਰੇ ਕੁਨਰਾ ॥ ^{ਨਾਨਕਿ ਲੀ ਮਾਂ} ਕਿਕਾ
^{ਚੋਟ} ਰੇ ਬਰੇ ਸਾਇਖ ਤਮਾਰੇ ਕੁਨਰਾ ॥ ੪੧ ॥ ^{ਮਿਠਾਏ ਯਾ ਏਖ ਬਨਹੀ} ਖੁਬੀ ਬੇ ਬਿਰਦ ਬਦ ਖਰਸੀ ਕੁਨਰਾ ॥ ^{ਮੁਖਾਨੀ} ਕਿਥੇ ਮਾਂ ਬਸਰ ਖੁਰ
^{ਪਿਆਰਾ} ਤਮਾ ਸੀ ਕੁਨਰਾ ॥ ੪੨ ॥ ^{ਪਿਆਰਾ} ਬਿਰਿਹ ਸਾਕੀ ਮਾਂ ਜਮ ਸਬਜੇ ਮਰਾ ॥ ^{ਦੀ} ਕਿਸਰ ਬਸਤ ਹਮਨ ਜਿ ਬਖ
^{ਮਾਂ} ਸਮਤੁਗਾ ॥ ੪੩ ॥ ^{ਮਾਂ} ਬਿਰਿਹ ਸਾਕੀ ਮਾਂ ਸਾਰੇ ਸਬਜੇ ਫਤਮਾ ॥ ^{ਦੀ} ਕਿਖ ਸਮ
^{ਨਿਮਾਂ} ਮਫਕਨੀ ਦਕਰ ਹਸਤ ਸਬਕਾ ਮਾਂ ॥ ੪੪ ॥ ^{ਮਫਕਨੀ} ਮਫਕਨੀ ॥ ੪੫ ॥ ^{ਮਫਕਨੀ} ॥ ੪੬ ॥ ^{ਮਫਕਨੀ} ॥ ੪੭ ॥ ^{ਮਫਕਨੀ} ॥ ੪੮ ॥ ^{ਮਫਕਨੀ} ॥ ੪੯ ॥ ^{ਮਫਕਨੀ} ॥ ੫੦ ॥

੨੮
 ਅਮੋਸੋਸਰੋ
 ਜੈਸੇ ਤੀਰਕ
 ਮਾਨਸੇ ਪਾਏ
 ਅਮੋਸੋਸੇ
 ਰਾਗਲ
 ਬਿਨਾ ਬੁਧੀ
 ਮੁਖਾ ਦਾਗਲ
 ਬਿਨਾ ਪਾਣੀ
 ਸਿਰ ਮੁਨਾ ਦੁਏ

^{ਬਖਸ਼ਿਓ ਏਕਾਓ ਮੋਗੁਣ} ^{ਬੇਮੁਖਾ ਕੇ ਨਾਸਕ ਨਾਟਕਾਓ} ^{ਬਿਰੇਖਸਤ ਬਿਨਦਾਓ}
 ਕੀਟਤਾ। ^{ਗੁਰੂਗੁਨਹਿ ਬਖਸ਼ਾ} ^{ਫਲਕਸਾਮਸਤਾ} ^{ਜਗਾਂਤਾ} ^{ਤੁਈ ਬੁਸਤੁਹਈ ਬਿਰੁਖ}
^{ਪੁਤ੍ਰ} ^{ਨਾਮਾਤੁ} ^{ਕੁਤਾ ਬਿਤੁ} ^{ਜਦਈ} ^{ਦੋਰ} ^{ਮਿਤੁ} ^{ਯੋਸਾ ਬਿਨਾ ਕੇ}
 ਸਤਾ। ੧। ^{ਨਾਪਿ ਸਰੋਨ ਮਾਰਗ} ^{ਬਿਰਾਗ ਪਰਗ} ^{ਨਰਾ ਮਾਰਗ} ^{ਦੁਸਮਨ ਨਯਹੋ ਰਿਗਰਾ}। ੨।
^{ਸੁਨੀਰ ਮਸੇਖ ਨਸਾਹੀ} ^{ਮਾਯੀਰਗਾਂ} ^{ਕਿਰਉ ਸਨਦਿ} ^{ਲੋਨਾ ਮਬਰਦ ਸਨੁਥਾ}। ੩। ^{ਕਿਨਾ ਮਸੰਦੁਜੀਰ}
^{ਅਸਤੁ ਸਾਹਬ ਸਭਿਗ} ^{ਕਿਸਾਹਿ ਬਿਰਿਮਾਗ} ^{ਸਤਜਾ ਹਰਜਹੁਗ}। ੪। ^{ਕਿਪਿਸਰੋ ਮਜਾ ਬੁਰਹਉ}
^{ਸਨਜਮਿਗ} ^{ਕਿਹੁ ਸਨਦੁਜਮਾ ਲਾ} ^{ਅਸਤਸਾਹਿ ਬਾਮਮਿਗ}। ੫। ^{ਕਿਰਉ ਸਨਦਿ} ^{ਲੋਨਾ ਹਉਨਾ}
^{ਮਬੁਰਾ} ^{ਅਮਦੁਰਾ ਮਿਸਰੀ} ^{ਬੁਰਾ ਦੁਰਦੁਰਾ}। ੬। ^{ਦੁਜੀਰੇ ਯਕੇ ਬੁਰੇ} ^{ਜੇ ਸਮਰਿਆ} ^{ਕਿਰਈ}
^{ਯਤੁ ਨਿਦਾ} ^{ਜਮਸਤੁ ਦੁਸਮਨਗਮਿਰਾ}। ੭। ^{ਦੁਜਾ ਦੁਖਤਰੇ} ^{ਹਸਤੁਰ ਉਸਨਚਰਗਾ} ^{ਕਿਨਮੋਮ}
^{ਜਾ ਬੁਰੇ} ^{ਸਨਦਿ ਮਾਗਾ}। ੮। ^{ਸਮਕਤ ਬਸਪੁਰਦਿ} ^{ਹਰਦੇ ਤੇ ਫਲਾ} ^{ਕਿਤਿ ਫਲਸਸ ਸੇਰੇ}
^{ਜਗਸਤਿ ਬਿਨਲਾ}। ੯। ^{ਨਿਸਸਤਿਰਦਾਨਾ} ^{ਇਮੋਲਾਹਿਗੁਮਾ} ^{ਕਿਰਿਰਮਸਬਖਸੀਰਾਮਾ}
^{ਮੁਰਨ ਬੁ}। ੧੦। ^{ਨਿਸਸਤਿ} ^{ਨਾਜਾਇ} ^{ਤਿਫਲੇ ਬਸੇ} ^{ਬੁਖਾਰੇ} ^{ਸੁਖਨਾਮ} ^{ਜਿਤਾ ਬਹਰਕਸੇ}
^{ਬਹੁਤੀ ਸਗੀਰਪਰਤੀ} ^{ਬੋਹੀ ਮਸਤੁਸੇ} ^{ਲਹੁਕੇ ਬਹੁਤ} ^{ਪਦੁਰੇਤ ਕੁਛਾਇਆ} ^{ਜੇ}

ਕਾਦਸਾਹਦੁਪੁ
 ਤੁਰਹੁਪਦੁਪੁ

ਕਹੇ ਭੁਕੁ ਕਹਿ ਦੁਸਾਰੇ ^{ਦੇਖ ਬਿਸਮੈ ਅਧਾਰ} ਜਗਨ ਕਰੀ ਦੁਹੀ ਗੰਗੀ ਪੀ ^{ਰਵ ਬਾਰ ਸਾਹ ਰਾਪੁ}
 ਚੁੰਸ ਰਾਖ ਗਸਤੁ ॥ ੨੩ ॥ ਬੁਦੀ ਦੇ ਅਜਾ ਅੰਦਰ ਹਰ ਦੁਨਾ ^{ਚੁਗ ਗੇ ਜਹਾ ਅਟੁ ਤਾ ਬੇ} ਯਮ ਨੇ ॥ ੨੪ ॥
 ੪ ॥ ਚੁਨਾਇ ਸਰਾ ਆ ਦੇਖਤ ਹਰ ਦੇ ਨਿਗਾ ^{ਕਿ ਇਲਾਮ ਸਰ ਦੁਰ ਦਸਤੁ ਹੇ ਸਾਮ ਜਜਗਾ} ॥ ੨੫ ॥
 ਚੁਨਾ ਹਰ ਆ ਦੇਖਤ ਬਾਹਮ ਰਗ ਬਾ ^{ਵਿਦਸਤੁ ਅਜਾ ਇਨ ਰਟੁ ਤਪਾ ਅਜਰੇ ਬਾ} ॥ ੨੬ ॥ ਬੁ
 ਪੁਰਸੀ ਦਹਰ ਦੇ ਕਿਏ ਨੇ ਕਖਾਇ ^{ਕਿਏ ਮਾ ਫਤਾ ਬੇ ਜਹਾ ਮਾ ਹਰੇ} ॥ ੨੭ ॥ ਕਿਏ ਗਿਲ ਬੁਜ
 ਰਵ ਬਾ ਮਾ ਹਰ ਦੁਨਾ ^{ਬਿਪੁਰਸੀ ਰਾ ਅਖ ਦਿਰ ਦਾ ਮਖ ਦਿਰ ਜਨ} ॥ ੨੮ ॥ ਚੁਗ ਗੇ ਫਲ ਕਾ ਮਾ
 ਫਤਾ ਬੇ ਜਹਾ ^{ਚਿਰਾਂ ਲਾ ਗੇ ਗਸਤੁ ਦੁਜ ਹੇ} ॥ ੨੯ ॥ ਚਿਮਾ ਜਚ ਗਸਤੁ ਹ ਬੁਗੇ ਜਾਨ ਮਾਂ
 ਵਿਲਾਂ ਗਾ ਰਿਗਾ ^{ਸਤੀਏ ਜਾਨ ਮਾਂ} ॥ ੩੦ ॥ ਅਜਾ ਰਸ ਬਿਗੇ ਤਾ ਇਲਾ ਜੇ ਕਨ ਮਾ ^{ਕਿਗੇ ਗੇ ਸੁ}
 ਮਾਂ ਗਾ ਬਿਗੇ ਕਨ ਮਾ ॥ ੩੧ ॥ ਸੁਨੀਰ ਏ ਸੁਖ ਨ ਰਾਨ ਦਾ ^{ਜਜ ਦੁਖਾ} ਫਰੇ ਬੁਰ ਦਹਰ ਦੇ ਤੁਨੇ ਏ
 ਸਕਤਾ ਬਾ ॥ ੩੨ ॥ ਚੁਗ ਜਗੀਰ ਬਰ ਦੇ ਦੁਸੇ ਚਾਰ ਰੇਜਾ ^{ਬਰਾਂ ਮਰ ਦੁਨ ਹਰ ਦੁਗੇ ਤੀ ਫਰੇ ਜਾ}
 ੩੩ ॥ ਬਰੇ ਦੁਗ ਸੇ ਤਿਰ ਤਿਲਾ ਗ ਬਾਰਾ ^{ਕਿਮ ਹਰ ਸਬਰ ਦੁਰ ਦੁਨ ਉ ਬੁਧਾਰ} ॥ ੩੪ ॥ ਦੁਜਾਂ ਫ

ਸਾਹੁ ਸੁਰਜ ਜਗ

ਰਿਸਮਲਾਹੁ ਏਰੀ ਧੀ ਏਕੁ ਏਸੀ ^{ਬੁਧਦਾਨ ਬੁਧੀ} ^{ਏਕੁ ਏਸੀ} ^{ਓਸਰੇ ਹਾ ਲਹਿ ਸੰਕ}
 ਜਲਸ ਬੁਰਦੁ ਖਤਰਾ ਕੇ ॥ ਰਿਸਰਤੁ ਜਮਾ ਲਾ ਮਸਤਦਾਨ ਸਖਸੇ ॥ ੩੫ ॥ ਸਨਾ ਸਿਦਿ ਓਗਾ ਜਿਹਾ ਲਖਤੁ ੩੧
 ਦੁਜਾ ॥ ਬੰਗੁ ਫਤਾ ਰੀ ਖਿਲਦੁ ਤਸਖੁ ਸੁਖਾ ॥ ੩੬ ॥ ਕਿਏ ਸਰਦੁ ਕਦਮਾ ਹਰੇ ਸੀਮਤੁ ॥ ਚਰਾ ^{ਏਕੁ ਏਸੀ} ^{ਸਿਧਾ ਸਨਾ ਲ} ^{ਸਰਦੁ ਤਰੇ ਚੰਦ ਮੁਖ ਚੰਦੀ ਦੇਹ}
 ਗੋਫਲਾ ਮਾਫਤਾ ਬੇਯਮਨਾ ॥ ੩੭ ॥ ਜਰਾਈ ਮਰਾਮ ਜਤੁ ਗਰੁਤਰ ਹਜੇ ਸਤੁ ॥ ਬਦਿ ਰਨੁ ਗਲੁ ਬ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}
 ਬੰਗੁ ਫਤਾ ਕੇ ਸਤੁ ॥ ੩੮ ॥ ਬਮਨ ਗਲੁ ਗੋਤਾ ਚੰਗੁ ਜਰਦੁ ਗਾ ॥ ਕਿਸੇ ਜਰੇ ਹਸਿ ਹਜਾਨ ਜਿਹਾ ਏ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}
 ਮਰਾ ॥ ੩੯ ॥ ਕਿਪਿਨਾ ਸੁਖਨ ਕਰਦਾ ਰਾਖਤੁ ਸਤੁ ॥ ਮਗਰ ਰਾਸਤੁ ਗੋਈ ਬੁਧਾ ਮਨ ਰਾਸਤੁ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}
 ੪੦ ॥ ਵਿਦਿਗਰ ਬਿਗੋਯ ਮਮਰਾ ਸਤੁ ਗੋ ॥ ਰਿਮਜ ਬੁਨ ਜਿਗਰੇ ਮਰਾ ਤੇ ਬਿਸੇ ॥ ੪੧ ॥ ਸੁਖਨ ਦੁਜ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}
 ਰਗੀ ਕਰਦਾ ਰਾਖਤੁ ਸਤੁ ॥ ਮਮੀਰਾ ਨਦੁ ਜਦੀ ਦੁਜੀ ਰਾਖਤੁ ਸਤੁ ॥ ੪੨ ॥ ਬਸੇ ਬਾਗੁ ਫਤਾ ਸ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}
 ਜਦ ਬਓਨ ਦਾ ॥ ਜਦ ਬੇਸੁਖ ਸੀ ਗਿਕਸਾ ॥ ੪੩ ॥ ਯਕੇ ਮਜਲਸਾ ਮਾਸਤੁ ਬੋਰਦਾ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}
 ਮਾ ॥ ਰਿਹਾ ਮਸਤੁ ਸੁਰ ਮਜਲਸੇ ਓਤਮਾ ॥ ੪੪ ॥ ਬਕੇ ਫਸਹ ਮਹਾ ਮਚੁਨਾ ਮਾਏ ਖਤੀਰਾ ॥ ਰਿ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}
 ਜਪ ਮੇਜਿਗਰ ਬਾਜੁ ਬਾਰੇ ਖਤੀਰਾ ॥ ੪੫ ॥ ਸੁਖਨ ਬਾਜੁ ਬਾਹਮ ਚੰਗੇ ਯਦੁ ਮੁਦਾਮਾ ॥ ਨੇ ਗੋਯਾ ਸੁਖਨ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}
 ਘਾਇਲਿ ਲੇ ਜੁਬਾਨ ਤੀ ਬਾਹਰ ਕਰੇ ^{ਏਕੁ ਏਸੀ} ^{ਓਸਰੇ} ^{ਨੂੰ ਦੇਸਰੀ ਹਰੇ}

੩੧

ਜੁਬਾ

ਸਾਏ
 ਫੁਲਿਆਈ ਲੀਮ
 ਫੁਲਾਂ ਹੋਥੀ ਫੁਲੀਮ
 ਫਿਰਕਾਰੀ
 ਫੁਲਾਈ
 ਫੁਲਾਂ
 ਮੁਲਾਂ ਦੀ ਬੋਲੀ
 ਨੇਪ ਛਾਤਾ ਏਹ
 ਮਾਸਕੋਰ
 ੨
 ਭੁਏ
 ਬਾਰਸਾਹ
 ਨੇਦ ਬੋਲੀ
 ਮਾ

ਫੁਲੀ ਤਦੀ ਬੋਲੀ ਕਹੇ ਸੁਨ ਰਹੇ ਸਾਥਾ ਰੁਸਾਹਾ ਪੁਰੁਹੇ ਮੈ ਸਾਥੇ ਰਨਹੀ
 ਮਹਿ ਬੁਥਾਨਾ ॥ ੪੬ ॥ ^{ਸਤ} ^{ਭੁਭਾ ਦੋਹੇ} ਰਿਗ ਰਮਜਲਾ ਮਾਠਾ ਸਤੁ ਬਾਰੇ ਰੀਗਾ ਜੁ ਦਨਾਨ ਸਾਇ ਸਤਹੇ ਖੁਬ
 ਰੀਗਾ ॥ ੪੭ ॥ ^{ਗਰਕੋਈ} ^{ਦੇਸੁਖਨ} ^{ਭੈਦੇ ਹੋਸਨ} ^{ਮਸਤੋ} ^{ਏਸੁਖ ਨਾਰਹੀ} ^{ਮਿਤ੍ਰੇ ਦਸਨ} ਹਮ ਹਮ ਸਤੁ ਖੇ ਸੁਰ ਹਮ ਖੁਬ ਮਸਤਾ ॥ ਇਨ ਨੇ ਫਜੀਲਤ ਬਹੁ ਸੁਰ ਜਿ ਦਸਤਾ ॥
 ੪੮ ^{ਸਦੇ ਹੋਸਨ ਮਇ ਕਦੇ ਜੇ} ^{ਮਸਤੀ ਹੋਏ} ਹਰ ਬਸਾ ਵਿਅਜਾਇ ਲਮ ਸੁਖਨ ਸਾਥਿ ਠਾਰਾ ॥ ਵਿਅਜ ਬਖੁਰੀ ਨਾਮ ਹਰੇ ਬੁਖਾਰਾ ॥ ੪੯
 ਚਾਇ ਲਮੇ ਫਜੀਲਤੁ ਫਰਮੇ ਸਗਾ ਸਤਾ ॥ ਬੁਖਾਰੇ ਦਸਾ ਯਕ ਰਿਗ ਰਨਾ ਮਸਤਾ ॥ ੫੦ ॥ ਹਰਾ
 ਕਸਕਿ ਦੇ ਰੀਨ ਹਰਾ ਹਸਤੁ ਦੇਸਤਾ ॥ ਜੁ ਬਾਖੁਰ ਕਸਾ ਯਿਰ ਹਮ ਜਨਾ ਮਓ ਸਤਾ ॥ ੫੧ ॥ ਸਨਾ ਸਿ
 ਦਕਿ ਈ ਗੁਲਾ ਸੁਖਨ ਮਾਸ ਕਾ ਮਸਤਾ ॥ ਬਗੁ ਫਤਨ ਹਮਾ ਫੁਲ ਬਕਤ ਨ ਖੁਸਾ ਮਸਤਾ ॥ ੫੨ ॥
 ਵਿਅਜਾਇ ਸਕੰ ਮਜਮੂ ਸਕਾ ਮਜਖ ਮਰਖੀ ॥ ^{ਮਹੇਸਹਰ ਬਾਤੁ ਪਰਗਟ ਹੋਈ} ^{ਯੀਤੁ ਹੋ ਬਾਰ ਸਾਹਦੇ ਪੁਰੀ ਤੇ ਬੋਲੀ ਦੁਜੀ ਰਦੀ} ਕਿਧਿ ਨਹਾਨਾ ਰਸਤਾ ਮਾਂ ਮਰ ਬਹੀ ॥ ੫੩ ॥ ਬਸ
 ਹਰ ਮਦਿ ਰੰਗਾ ਤੁ ਸੁਹਰਤੁ ਪਦੀਦਾ ॥ ^{ਸਦਾਈਆ} ^{ਦੋਬੇਦਖ} ^{ਬੋਠਾਏ} ਵਿਅਜਾ ਰਸਾਹੇ ਦੁਖਤਰ ਦੁਜੀਗਾ ॥ ੫੪ ॥ ਸੁਨੀਦ
 ਈ ਸੁਖਨ ਸਾਹਿਦ ਕਿਸਤੀ ਬੁਖਾਰਾ ॥ ਜੁ ਦਾ ਬਰਜੁ ਦਾ ਹਰੇ ਕਿਸਤੀ ਰਿਸਾਰਾ ॥ ੫੫ ॥ ਰਵੰਕਰ
 ਦਥਿਗ ਬੁਰੀ ਦਾ ਮਜੀਮਾ ॥ ਦੁਕਿਸਤੀ ਯਕੇ ਸੁਰ ਹਮ ਹਮ ਉਜਈਮਾ ॥ ੫੬ ॥ ਦੁਕਿਸਤੀ ਯਕੇ ਗਸ
 ਰਵਨ ਕੀਤੇ ਦਰੀਆ ਯਕੇ ਮੇ ^{ਦੋਬੋਲੀ ਮਾਸਿ ਲੀਆ ਮਾਪ ਮੈ ਦਰੀਆ ਯਕੇ ਦਿਲ ਹਰ ਨਾਥ}

ਦੇਖੇ ਸੁਖਦਿਉ ਛੇਤੀ ॥ ੧੬ ॥ ਏਸ ਤੇ ਦੁਹਰੇ ਮਾਸ ਨੂੰ ॥
 ਦਸ ਸਿਤਾਬਾ ॥ ਬਖੁ ਰਵਾ ਅਜਾ ਹਰਦ ਤੁਨ ਰਾ ਕੁ ਬਾਬਾ ॥ ੧੦ ॥ ਜਿਦਰੀ ਯਾ ਬਰਾਮਦ ਜਿ ਮਗ
 ਏ ਅਜੀਮਾ ॥ ਪੁਰਮ ਹਰਦ ਤੁਨ ਰਾ ਬੁ ਹਕ ਮੇ ਕਰੀਮਾ ॥ ੧੧ ॥ ਬਜਾਇ ਸਦਗਾਂ ਮਦ ਜਿ ਸੇ
 ਰੇ ਸਿਤਾ ਬਾ ॥ ਗਜਿਦ ਸਹਮੀ ਬਰਦ ਬੁਰਦ ਰਾ ਮਾਬਾ ॥ ੧੨ ॥ ਬਪੇ ਚੀਦ ਸਰਚ ਪਤਾਗ
 ਸਤ ਸੇਰਾ ॥ ਬਦ ਹਨੇ ਦਿਗਰਦ ਸਮਨਾ ਮਛਤੁ ਦਰਿ ਲੇਰਾ ॥ ੧੩ ॥ ਬਿਗਰਿਦ ਮਗਰਦ
 ਸਤ ਸੇਰੀ ਸਿਤਾ ਬਾ ॥ ਬੁਰਦੇ ਦਰਿਗ ਕੁ ਸੀਦਿ ਹਰ ਰਾ ਮਾਬਾ ॥ ੧੪ ॥ ਬੁ ਬੀ ਕੁਰ ਰਤੇ ਕਿਰ
 ਦਗ ਰੇ ਜਗ ॥ ਰਿਦੀ ਰਾ ਬੁ ਬਖਸੀ ਕੁ ਸਤੁ ਸਮਾਜਗ ॥ ੧੫ ॥ ਬਿਰਟੁ ਤਿਦ ਹਰੇ ਬ
 ਹੁਕਮੇ ਅਮੀਰਾ ॥ ਯਕੋ ਸਾਹਜਾ ਰਹੰਦੁ ਪਤਰ ਦਜੀਰਾ ॥ ੧੬ ॥ ਬਿਮਛਤਾ ਰਹਰੇ ਬ
 ਦਸਤੇ ਅਜੀ ॥ ਨਸਾਯਦ ਰਿਗਰੀਦਿ ਜੁ ਸਯਕ ਕਰੀਮਾ ॥ ੧੭ ॥ ਬਮੁਲਕੇ ਹਬਸ
 ਅਮਰ ਅਨੇ ਕਪਾਇ ॥ ਯਕੋ ਸਾਹਜਾ ਰਹੰਦਿਗ ਪੁ ਬਰੇਇ ॥ ੧੮ ॥ ਦਰਾਜਾ ਬਿਮਾ
 ਮਦ ਕਿ ਬਿਨਸ ਸਤੁ ਹਸਤਾ ॥ ਨਿਸਤਰਿ ਸਬੁ ਰਿਗ ਜਗਰੀ ਕੁਲਾਹ ॥ ੧੯ ॥ ਬਦੀਦ ਚ

ਸੇਰੇ ਉਧੇ
 ਛਲਮਾਸੀ
 ਮਤੁ ਹੇਯਾ
 ਰਦਾ ਰਹਿ
 ਹੋਲਾ ਪਕੇ
 ਮਛਕੇ ਮਖ
 ਮੇਧਾ

ਬਾਹਰਾ ਮਾਯਾ ਮਛ
 ਉਸਤਾਗਾ ਮਾਯਾ
 ਸਿਦਰੀ ਤੇ ਦੋਹਰੇ ਸਿਰ
 ਸਿਰਾ ਸਿਧ
 ਲੋਕੇ ਸੇਰੀ ਮਛ
 ਯਕੋ ਸਾਹਜਾ ਰਹੰਦੁ ਪਤਰ ਦਜੀਰਾ
 ਯਕੋ ਸਾਹਜਾ ਰਹੰਦਿਗ ਪੁ ਬਰੇਇ
 ਯਕੋ ਸਾਹਜਾ ਰਹੰਦਿਗ ਪੁ ਬਰੇਇ
 ਯਕੋ ਸਾਹਜਾ ਰਹੰਦਿਗ ਪੁ ਬਰੇਇ

ਉਨਕੇ ਸਾਹਿਬ ਸਾਂਝੇ ਕਰ ਜੇਸੇਰ ^{ਦੁਖਰੇਹੂਪਦੁਲੇਸੁਰ}
 ਰਾਬੁਖਾਰਦਿਪੇਸਾ ^{ਕੀਨਾਮਰੇ} ਬਗੁਟਤਿਰਦੇਸੇਰਾ ^{ਇਸਤਰਫੇਸੇਆਏ ਜੇਨਕੋ} ਆਜਾ ਰਕੇਸਾ ॥ ੮੦ ॥ ਕਿਮੁਲਕੇਕਦਮੀਤੁਈਬ ^{ਗੇ ਸਰ}
 ਹਾਬਿਗੋ ^{ਮਾਰੰਗਾਸੀਖ} ॥ ਤੇਨਾਮੇਕਿਰਾਤੁਬਈਤੁਰਫਜੇ ॥ ੮੧ ॥ ਦੁਗਰਨਹਮਰਾਤੁਨਗੋਈ ^{ਪਮੇਸਰਥਿਗਾਰੀ} ਰਾਸਤਮ ^{ਪਾਤਸਾਹਾਪਾਤਸਾਹਮਕਿਰ}
 ਕਿਮਰਨਾਸਿਤਾਬਾਮਸਤਏਜਦਗਾ ^{ਜੇਪੁਕਾ ਤੇਏਹਲਤੁਕੀਦੀਰਦੀਖੁ ਜੁਆਨ} ਦੁਹਮਸਤਮ ॥ ੮੨ ॥ ਸਹਨਜਾਹਪਿਸਰੇਮਮਾਓ ^{ਰਾਕਾਓਸਦ}
 ਰਠਾ ॥ ਕਿਦੁਖਤਰਦਸਿਰਿਅਸਤਏਨਉਜੁਦਾ ॥ ੮੩ ॥ ਹਕੀਕਤਬਗੁਟਤਸਾਜਿਪੇਸਿਨਹ ^{ਰੀਸਨਜਾਭਿਨੇਸਾਗੀਬਾਤਕੀ ਜੇਬੀਤੁਸੀ}
 ਲਾ ॥ ਕਿਬਰਦੇਚੁਬੁਗਜਸਤਰੰਦੀਜਦੁਲਾ ॥ ੮੪ ॥ ਬਾਮਿਹਰਸਰਰਾਮਰਬਗੁਟਤ ^{ਜੇਓਪਗੁਜਰੇਸੇਬਰੇ ਦੁਖ}
 ਅਜਜੁਬੰਗ ॥ ਮਰਾਖਾਨਗਾਹੇਜਿਪੁਰਖਾਨਹਰਾ ॥ ੮੫ ॥ ਦੁਜਾਰਤਪੁਰਸਰਾਤੁਰਾਮੇਰ ^{ਦੁਕਾਆਈਬਾਰਸਾਹ ਨੂੰ ਕਹਿਆ}
 ਹਮਾ ॥ ਕੁਲਾਜੇਮੁਮਾਤੁਕਤੁਬਰਸਰਨਿਹਮਾ ॥ ੮੬ ॥ ਬਗੁਟਤਿਰਈਗਾ ^{ਮੇਰਾਘਰ ਜੇਤਮਆਪਨਾਜਾਏ} ਦੁਕਰਦਿਦੁਜੀਰ ^{ਦੁਜੀਰੀਮੋਆਪਨੀਤੁਸਾਨੁਦੇਨ}
 ਕਿਨਾਮੇ ^{ਟੋਪੀਮਾਲਕੀਦਿਤੇਰੇਜਿਰਥਨੇ} ਦੁਰਾਬਿਰਥਿਸਤਜਮਰਿ ॥ ੮੭ ॥ ਬਗੁਟਤਿਰਈਗਾ ^{ਕੁਕੇਮੇਜੇ} ਦੁਕਰਦਿਦੁਜੀਰ ^{ਕੀਤਾ ਫੇਜਾਕਰ}
 ਰਈਰਿਰਦਰਦੇਬੁਕਮੇਕਰੀਮਾ ॥ ੮੮ ॥ ਕਿਪੁਨਸਬਰੇਜੀਰਕਰਦਿਦਜੇਗ ॥ ਦਿਗਰਜਾ ^{ਉਸਕਾ ਚੜਾ}
 ਸੁਨਦਿ ^{ਜਿਸਜਾਗੇ} ਦੁਰਦੇਦਲੇਗ ॥ ੮੯ ॥ ਬਗੁਟਤਿਰਈਗਾ ^{ਦੇਰੀਜਾਏ ਦੁਰਾਹੇ} ਦੁਕਰਦਿਦੁਜੀਰ ^{ਦੁਰਾਹੇ}
 ਸੁਨਦਿ ^{ਦੁਰਾਹੇ} ਦੁਰਦੇਦਲੇਗ ॥ ੯੦ ॥ ਬਗੁਟਤਿਰਈਗਾ ^{ਦੁਰਾਹੇ} ਦੁਕਰਦਿਦੁਜੀਰ ^{ਦੁਰਾਹੇ}

ਸਿਪਿਆ

ਕਰਦੇਦੇਵੇ ^{ਜਬਮੁਰਤਬੀਜਿਓ ਕਬਰਜਤੇਠਾਮਹਿਨੇ} ਪੁਰਾਸਰੇਮੈਆਏ ਜੈਸੇਦਿਹਮਾ
 ਬਕਰਦੇਮਸਿਗਿ। ੮੦ ॥ ਬਮੁਰਤਯਕੇਸਾਲੁ ਰਾਚਰਮਾਗਾਰ ਰਖਸਿਰਹਮਾਮ
 ਰਚਰਖਾਸਿਰਚਮਾਗ। ੮੧ ॥ ਬੁਜੇਦਿਰਸਮਨਬਸੇਜਿਰਨਾ ਬਯਦਮਾਮਰਸ
 ਰੋਜਗਾਰੇਕੁਰਨਾ। ੮੨ ॥ ਬੁਗੁਠਤਸਯਕੇਰਜਦਪਤਰਦਜਿਗਿ ਵਿਏਸਾਹਿਸਾਹਾ
 ਨੇਰੇਸਨਜਮੀਗ। ੮੩ ॥ ਬੁਯਕਬਰਮਲਕਤਫਰਮੇਸਗਸਤਾ ਵਿਅਜਮਸਤਮ
 ਸਤੁਹਿਮਹਰਸਗਸਤਾ। ੮੪ ॥ ਬੁਅਮਲਕਪੇਸਿਨਹਰਾਪਾਰਕਨਾ ਕਿਸਹਰੇਪਰਰ
 ਰਾਤੁਮਾਬਾਰਕਨਾ। ੮੫ ॥ ਨਿਗਹਰਾਸਤਮਜਟਉਜਲਸਕਰਤਮਾ ਬਸੇਗਿਜਬ
 ਪਸੀਰਬਰਦੇਮੁਦਮਾ। ੮੬ ॥ ਯਕੇਲਸਕਰਮਾਗਸਤਚਿਨਉਬੁਧਾਗਿ ਵਿਖੀਜਰਦ
 ਸੁੰਦਗੁਰੇਦ ਬਖਤਹਜਾਗ। ੮੭ ॥ ਜਿਰਹਪੁਰਖਫਤਨਬੁਰਗਸਤਦਨਾ ਜਿਸਮ
 ਸੇਰਹਿਤੀਗਿਗਤਾਗਿਗਾ। ੮੮ ॥ ਜਿਥੀਦੁਕਮਸਹਰਦਬੀਨਿਕਮਨਾ ਜਿਰਹੁਮ
 ਸਮਸੇਰਹਿਦੇਸਤਨਾ। ੮੯ ॥ ਚਿਅਜਤਾਜੀਅਸਪਨਪੇਲਾਦਨਾਘਾਹਮਹਨੁਬ

ਇਕਦਿਨ
 ਆਪਣੇ
 ਪੁਰਾਣਾ
 ਰ

ਮੁਦਗਰ
 ਗੁਰਜ
 ਤੁਰਦਾਗਿਤਿ
 ਦਸਤਾਨਦੀ
 ਆਖੁਸਿਤੁਤ

^{ਕਾਣੇਰੀਗਦੇਹਾਈਗਤਸਮਾਨ} ^{ਸੇਰਸਮਾਨ} ^{ਸੇਰਦੇਜਿਤਨਦੁਲੇ}
 ਰਟੀਲਾਨਜਿਮਸਤੇਮਸਾਲਾ ॥ ੧੦੦ ॥ ^{ਜਪਮੈਸਖਤੇ} ^{ਜੀਗਵਿਰ} ^{ਗੁਮੀਸੇ} ^{ਹਾਈਕੋਜਤੇ} ^{ਸਰੁਵਿਰ} ^{ਕਿਸੇਗਮਫਕਨਰ}
^{ਬੁਧਵਾਨ} ^{ਹਥਾਦੇਰਲਾਕ} ^{ਜੇਰਾ} ^{ਦੁਲੇ} ^{ਬਿਰੀਆ}
 ਬਸਟਮਫਕਨਾ ॥ ੧੦੧ ॥ ਬਰਜਮਮਿਰਹਿਮਚਪੀਲਾਮਫਕਨਸਤਾ ਬਸਜਮਮਿਰਹੁਰ
^{ਤੁਅਰੀਤੀ} ^{ਮੀਨੇ} ^{ਪਹਾਡੀ} ^{ਜਗਨ} ^{ਭੰਗੇ} ^{ਪਾਪਾ} ^{ਪੈਤਵਾਨ} ^{ਇਕਤੀਮਣ}
 ਹਬਰਾਸਕਰਸਤਾ ॥ ੧੦੨ ॥ ਨਿਸੰਮੇਰਿਹਰਨੇਜਗਨੇਕਪੁੰ ^{ਬਿਲਾਈ} ^{ਰੁਏਰ} ^{ਕਮਾਨ} ^{ਸਿਰਦਾਰ} ^{ਬਈ}
 ਗੀ ॥ ੧੦੩ ॥ ਫਕੇਫਉਜਾਮਾਗਸਤੁਹਮਚਕੇਗ ^{ਮਗਲੇਦੇਰ} ^{ਦੇਜੇਕੇ} ^{ਰੁਮੀਆ} ^{ਯਲਾਹਾ} ^{ਦੁਲਾਹੇ}
 ਬਪੀਰਰਸਤੁਰਖਤੁਰਦੁਜਿਰਾ ਬੁਬਸਤਿਰਸਮਸੇਰਜਸਤਿਰਤੀਰਾ ॥ ੧੦੪ ॥ ਬਸਰਦਮਿਏਕ
^{ਪਟਕਲੀਆ} ^{ਕੀਬੀ} ^{ਕੀਬਾ} ^{ਰੀਦੁਆ} ^{ਜੁਲਾਮਾ} ^{ਯਾਯਸਕਰ} ^{ਦੇਗੀਅੰ}
 ਰਪੇਸੀਨਗਫਉਜਾ ^{ਦੀਰਦਉਪਰ} ^{ਦੇਹਾਈ} ^{ਤਰਦਰਤੇਤੀਰਾ} ^{ਦੀ} ^{ਅੰਦਾ} ^{ਜਸਤੀਸਾਥ} ^{ਸਾਰ}
 ਰਵਰਦਰਸਲਾਹੇਰਿਗਰਤੀਰਤੇਗੋਨਸਦਾ ॥ ੧੦੫ ॥ ਬਿਮਾਗਸਤੁਲਸਕਰਬਸਾਜੇਤਮਾਮਾ
^{ਗੁਰਜਾ} ^{ਬੁਧਵਾਨ} ^{ਬੁਧਵੇਰੇਏ} ^{ਦੁਲਾਹਾਤਾ} ^{ਦੁਹੀਆਚਏ} ^{ਲਾਏਗਜੇਨਲ}
 ਹਮਹਬਜੇਰਗਰਜਗਪਾਲਨਾਮਾ ॥ ੧੦੬ ॥ ਬੁਬਰਦਿਰਮਕਲੀਮਿਤਾਰਜਸਖਤਾ ਬੁਬਰਦਨਸ
^{ਚੈਫਸਮਾਨ} ^{ਦੇਤੁਕੇ} ^{ਮੀਸਾ} ^{ਕੀਤਾ} ^{ਮੁਲਖਕੀਬਿਆ}
 ਹੇਬਾਰਪਾਯਨਤਖਤਾ ॥ ੧੦੭ ॥ ਚੁਨਾਜੀਗਕਰਦਿਰਮਜਮੁਲਕਰਾ ਚੁਬਰਯੇਰਥਤਾਂ ^{ਜੇਸੇਬਿਛੁਕੇਪਤ੍ਰਕਿਬਦੇਹੇਪਤ੍ਰਤੀ} ^{ਪੀਨਨਲ}

੬੪
 ਜਪੁਸਾਈ
 ਟੀਰੀਰਦਿਬੇ
 ਟੀਨੇਪਗਥਪੀ
 ਏਕਤੀਮਣ
 ਸੈਨਾਕਾਬਧਾਏ
 ਪੀਨਨਲ

ਸੰਗ ॥ ੧੧੧ ॥ ਬਕਸਤਨ ਮਰਗ ਕੁਸਾ ਯਰ ਬਪੇਸਾ ਬਬੇਗੁ ਜਿਸੁ ਬਕਸਤ ਮਹਾਗੁਰੇਸਾ ॥੧
 ਪਰਿਦਿਖੁ ਖਟਕੀ ਸੇਰਸਮਾਨੇ ਦੇਗਿਆ ਕੋ ਮਾਹੁ ਤਿਉ ਚੋਲਕੇ
 ੧੨ ॥ ਪਰਿਦਿਖੁ ਹਏ ਹਮ ਬਸੇਰੇ ਨਿਯਾਦਾ ਬਕਸਤਨ ਮਰਗ ਕਿਖਿਰ ਕੁਸਾਦਾ ॥੧੧੩ ਬ
 ਹਰਜਾਦੀ ਦੇ ਬਕਸਤ ਮਜੰਗ ਬਹਰਜਾ ਰਸੀ ਦੇ ਬੁ ਬਸਤ ਮਜੰਗ ॥੧੧੪ ਸੁਨੀਰੀ ਮਜੰ
 ਸਾਹਿਮਾ ਯੀਰਗ ਬਤੀਦੀ ਰਗ ਮਰ ਬਜਾਇ ਸਹੁ ਮੰਗ ॥੧੧੫ ਬਰਚਸਤ ਹਟ ਉਜ
 ਦੁਨਉ ਬਹਾਰਾ ਜਿਉ ਪੋਤੁ ਪਕਖਿ ਰੋਮਾ ਬਦਾਰਾ ॥੧੧੬ ਬਪੇਸੇ ਸਾਹਿਮਾ ਮਰ ਚੁਰੀ
 ਮਾਮਮਕਿ ਜਿਸਰਤ ਕਰਮ ਹਮ ਚੇ ਮਾਹਨ ਗਰੀਕ ॥੧੧੭ ਬਮੇਦਾਰਗ ਮਰ ਕੀਦੁ
 ਪਤਰ ਦੁਜੀਗ ਬਯਕਰ ਸਤੁ ਚੀਨੀ ਕਮਾਦ ਸਤੁ ਤੀਗ ॥੧੧੮ ਬਹਰਜਾ ਕਿਪਰਾ ਸਟੁਰਤੀ
 ਰਰਸਤਾ ਬਸਦ ਪਹ ਬਏ ਪੀਲਾ ਮਰਗੁ ਜਸਰਾ ॥੧੧੯ ਚੁਨਾ ਮਥਿਜ ਬਜਰ ਜਿਦਰੀ
 ਯਾ ਬਸੀਗ ਬਰਖਸ ਮਰਿਗ ਮਰ ਚੁਤੇ ਗੋ ਨਿਹੰਗ ॥੧੨੦ ਬਨਾ ਬਸਦਰ ਮਰ ਨਕੇਤਾ ਬ
 ਨਾਕ ਬਰਖਸ ਮਰਿਗ ਮਰ ਨਕੇਤੁ ਨਖਕਾ ॥੧੨੧ ਬਤਾ ਬਸਦਰ ਮਰ ਹਮ ਹਿਰਿਦੁਗਾ
 ਬਾਅਦ ਜੇਤੋ ਪੋਤਮਾ ਰਹਤੁ ਫਿਗਾ ਜਿਮੀਗ ਸਤੁ ਹਮ ਚੁਗੁ ਲੇਲਾ ਲਹਰੀਗਾ ॥੧੨੨

ਚਰਜਾਗੀ
 ਜੇਮੇਰੇ ਪਰ
 ਕੋਈ ਗਾਨੀ
 ਮਾਮਦਾਰੇ

ਗਰਜਦੈ ਲੁਸਕਰ ਜੇ ਸੇਰੁ ਯਾ ਯਗਰੇ ^{ਸ ਰਮਕੀਆਂ ਦੇ ਨੀਲੀਆਂ ਕਮਾਂ}
 ਬਗਰੀਰੁ ਲੁਸਕਰੁ ਚੁਰੀ ਯਗਰੇ ਮੇਗਾ ॥ ੧੨੨ ॥ ਬੁੱਢਰਖਾ ਅਰਿ ਰਾਂਸਰ ਬੁੱਢੀ ਨੀਕੀਆਂ ਬੁੱਢੁ ਬੁ
^{ਰਮਕੀਆਂ ਦੇ} ॥ ਮਾਮਰ ਸੁਭੇਗਾ ਹਿ ਦੇ ਸੁਭਾ ॥ ੧੨੩ ॥ ਗਰੇ ਦੁਹ ਬੁਧਾ ਦੁਰਦੇ ਦੀ ਕਰੇਗਾ ॥ ਬੁਧਰਜੀਰ ਦਰੀਨਾ ਬੁ
^{ਪਾਏ ਪਾਤਰ ਰਮਕੀਆਂ ਦੇ} ਦਰੀਰੇਗਾ ॥ ੧੨੪ ॥ ਬੁਰਸਾ ਅਰਿ ਰਾਂਸਰ ਜਮੀਨੇ ਜਮਾ ॥ ਬੁਤਾ ਬੁਸਰ ਰਾਂਸਰ ਚੁਤੇ ਗੇ ਯਮਾਂ ॥ ੧੨
^{ਬੁਢੇ ਦੇ ਨੀਕੀਆਂ ਦੇ} ੫ ॥ ਬੁਢੇ ਨਾਮਾ ਮਦੇ ਨੇ ਜਹੇ ਬਾਸਤੀ ॥ ਬੁਜੀ ਬੁਸਰ ਰਾਂਸਰ ਤੁਨੇ ਨਾਜ਼ੀ ॥ ੧੨੬ ॥ ਬੁਸੇ ਗਸਰ ਰਾਂ
^{ਨਗਰਾ ਕਰਦਾ} ਮਰਨ ਫਰਗਾ ਇਕਰਾ ॥ ਜਿਤੇ ਪੋਦੇ ਨੇ ਜਹਿ ਦੁਪੀਰ ਦਰਗਾ ॥ ੧੨੭ ॥ ਬੁਜੀ ਬੁਸਰ ਰਾਂਸਰ
^{ਕਮਾਂ ਦੇ ਗੇਸੇ} ਕਮਾਂ ਨੇ ਕਮੀ ॥ ਰਠਪਸਾ ਸਰਗੁਤੇ ਗਸੀਆ ਬੁਤੀ ॥ ੧੨੮ ॥ ਬੁਜੇ ਸਾਮਾਂ ਮਰਹਾ ਬੁਜੇ ਬੁਧਾ
^{ਨੇਕਾਂ} ॥ ਜਬਾਨੇ ਜਹ ਬਾਰਸ ਬਰਾਮਰ ਬੁਧਾ ॥ ੧੨੯ ॥ ਬੁਤਾ ਬੁਸਰ ਰਾਂਸਰ ਲਕੇਤਾ ਬੁਨਾਕਾ ॥
^{ਲਾਸੁ ਹੋਈ} ॥ ਯਕੇ ਸੁਖਾ ਗੇ ਗਿਰਦ ਸੁਰਗ ਰਕਖਾਕਾ ॥ ੧੩੦ ॥ ਰਿਹਾ ਰਿਹਰ ਰਾਂਸਰ ਜਿਤੇ ਚਿਤੁ ਫੰਗਾ ॥ ਚੁ
^{ਚੁਭੇ} ॥ ਯਾਹ ਯਰ ਰਾਂਸਰ ਨਿਹਿਗੇ ਨਿਹਿਗਾ ॥ ੧੩੧ ॥ ਚਕਾ ਚਕ ਬੁਰਖਾ ਸਤੁ ਤੀਰੇ ਕਮਾ ॥ ਬੁਧਾ ਮਦਕ
^{ਪਰ ਬੁਢੇ ਦੇ} ॥ ਕੇਹੁ ਸਤੁ ਖਜਾ ਮਜਜਗਾ ॥ ੧੩੨ ॥ ਨਯੋ ਇਰਹਾ ਬੁਰਜੀ ਬੁਰਜਾਂ ਨਪਰੀਰਹਰਾ ਦਰਾ
^{ਭੋਧਾਏ ਮਿਗਤੇ} ਭੋਧਾਏ ਮਿਗਤੇ ਭੋਧਾਏ ॥ ਤਿਨ ਨੂੰ ਜਮੀਨ ਨਹਿ ਬੁਧੀ ਪੰਛੀਆਂ ਨੂੰ ਮਕਾਸ

੩੫
 ਭੋਧੁਨਿਰੇ

ਅਕਾਸ਼ਹਿੰਸਾਪਤਿਅਨੁ ^{ਅਜੇਸੀਤੁਹਾਰੀ} ਬਰਖੋਈਮਾਨਾ ^{ਦਿੱਤੀਗਵਿਖੇ} ਜੇਮੁਤੁ
 ੧੩੩ ॥ ਚਲਤੇਗ ਬਾਰਮਿਯਨੇਮਸਾਠਾ ^{ਗਿਅੰਜਕਸਤ}
 ਗਾਸੁਰਾਜਿਮਿਕੋਹਕਾਠਾ ^{੧੩੪ ॥} ^{ਕਿਪਾਠਿਸਰਮਿਬੋਹਚਿਰਾਸੁਰਗ} ^{ਕਿਮੇ}
 ਰਾਪੁਰਮਜਗੋਇਹੋਗਾਸਰਗ ॥ ੧੩੫ ॥ ^{ਰਟਹਉਰਰਮਰਸਤੀਰੇਤਫੰਗ}
 ਵਿਪਾਹਸੁਰਹੋਰਖਫਤਾਨਜੇਗਾ ॥ ੧੩੬ ॥ ^{ਚਨਤੇਕਤਾਬਸਤਪੀ}
 ਰਾਮਾਠਤਾਬਾਰਰਖਤਾਸਰਗਖੁਸਕਰਗਿਯਾਇਆਬਾ ॥ ੧੩੭ ॥ ^{ਚਨਾ}
 ਤੀਰਬੋਹੋਸੁਰਗਮਚਬਰਕਾ ^{ਮਿਅਠਤਾਰਸੁਰਫਿਲਚੁਫਰਕ}
 ਫਰਕ ॥ ੧੩੮ ॥ ^{ਬਿਜਜਮਰਿਰਮਮਰਦਜੀਰਿਬਾਰਾਯਕੇ}
 ਤੇਗਮਾਯੀਰਗਨੀਕਸਾਰਾ ॥ ੧੩੯ ॥ ^{ਰਿਗਰਤਰਠਮਮਰਬ}
 ਰਖਤੰਗਮਜਾ ^{ਬਿਰਹਿਨਹਿਯਕੇਤੇਗਹਿਰੇਸਤਾ} ॥ ੧੪੦ ॥ ^{ਰਰਖ}
 ਸਾਸੁਰਗਮਾਚਨਤੇਗਤੇਜਾ ^{ਓਰੁਗਮਜੋਦਿਲਸਦੁਰਰੇਜਰੇਜਾ} ॥ ੧੪੧ ॥ ^{ਯਕੇ}
 ਹੋਏ ਟਕੜੇ ਟਕੜੇ

^{ਮਾਨੀ ਚਿਪਰ ਤੁਫਰ ਦੁਜੀ ਦੇ ਸਿਰ ਪਰ ਦੁਜੀ ਦੇ ਚਿਪੇ ਏਨੇ ਜੋ ਸੇਖਾ ਤੁਫਰ}
 ਤੇਗਜਰ ਬਰਸਰੇ ਚਿਜ ਮਰਿ ^{ਜਿਹਾ} ਜਮਨਿ ਜਰ ਰਾਮਰ ਚੁਕੇ ਗੇ ਬਿਲੀਰਾ ॥ ੧੪੨ ॥ ^{ਦੁਜੀ ਤੁਫਰ ਮੇ} ਰਿਗਰੇ ਗਓ
^{ਰਾਮਰ ਕੇ ਅਧਿਕਾਰੀ ਤੁਹਾ ਮੇ ਸੇ ਮੀਰ ਬੁਝ}
 ਰਾ ਬਿਜਰ ਕਰ ਰਨੀਮਾ ^{ਦੁਖਾਨੂ} ਬਿਮ ਫਤਾਰ ਰੁਮ ਸਚੁ ਕਰ ਕੇ ਅਜਿਮਿ ॥ ੧੪੩ ॥ ^{ਦੁਜਾ} ਰਿਗਨ ਮਰ
^{ਆਯਾ ਜੋ ਸੇਖੀ ਚਿਤੁ ਕੇ ਮਾ ਦੇ ਮਰਿ}
 ਰਾਮ ਮਰ ਚਪਰ ਗਓ ਕਾ ਬਾ ਬਿਜਰ ਤੇ ਗਓ ਰਾ ਬਕਰ ਰਸਖ ਰਾ ਬਾ ॥ ੧੪੪ ॥ ^{ਮਾਹਿਮਾ} ਚੁਕਰੇ ਦੁਜੀ
^{ਜੇਯਾ ਚੁਭਾ ਦੁਜਾਦ ਜੀਰੀ ਮੇਯਾ ਜਿਜਾ ਆਯਾ ਜਥੁ ਪਰਗਟ}
 ਰਸ ਬਰਾਹ ਤਰੀਰਾ ^{ਜੋਯਾ} ਰਿਗਰ ਮਿਹਨ ਤੇ ਸਿਮਾ ਮਮਰ ਪਦੀਰਾ ॥ ੧੪੫ ॥ ^{ਜੋਯਾ} ਸਿਮ ਮਰੇ ਦੁਮਾ
^{ਜੇਯੋਇਆ ਬੁਝ}
 ਮਰ ਬਰਾਹ ਤੀਰ ਬੁਨਾ ^{ਦਰਦੇ} ਜਿਰਹ ਲੀਜੇ ਦੇ ਜਖ ਬਰਾਮਰ ਬੁਨੀ ॥ ੧੪੬ ॥ ^{ਮਾਰਯਾ} ਬਰਸਤੀਰ ਚਰਾ ਦਕ
^{ਦੇਵੀ ਤੇ ਜੋਯੋ ਜੇਰਸ ਸਤੁ ਗੇਯੋ}
 ਰਹਿਰ ਤਨਾ ^{ਜੋਯੋ ਗੋਰਖ} ਚਖ ਸਤਰ ਜ ਬਾਹਮ ਚ ਗੋਰੇ ਕਹਨਾ ॥ ੧੪੭ ॥ ^{ਜੋਯਾ} ਚਹਾਰ ਮਰ ਰਾਮਰ ਚ ਸੇਰਾ ਬਾ
^{ਜੋਯੋ ਗੋਰਖ}
 ਜੀਗਾ ^{ਦੇਵੀਆ ਪਰ ਚਿਤੁ} ਚ ਬਰ ਬਰੇ ਗੋਰ ਗਰਾ ਪਿਲੀਗਾ ॥ ੧੪੮ ॥ ^{ਜੋਯੋ} ਚੁਨਾ ਤੇ ਗ ਬਰ ਦੇ ਬਿਜਰ ਨਾਜਨੀ ਕਿ
^{ਘੇਤੁਰੀ ਪਿਠਤੀ ਤੁਹਾ ਕੇ}
 ਮਜਪੁ ਸਤੁ ਮਸਪਸ ਰਾਮਰ ਜਿਮਿ ॥ ੧੪੯ ॥ ^{ਪੰਜਵੇ} ਕਿ ਪਜਿਮਰ ਰਾਮਰ ਚ ਰੇ ਦੇ ਅਜੀਮਾ ਯਕੇ
^{ਮਾਰਯਾ}
 ਜਖ ਮਜਰ ਕਰ ਰਹੁ ਕੇ ਕੀਮਾ ॥ ੧੫੦ ॥ ^{ਜੋਯੋ} ਚੁਨਾ ਤੇ ਗ ਬਰ ਦੇ ਜਰਾਮਾ ਪੁਬਰੀਗਾ ਜਿਸ
^{ਛੇਦ}
 ਰਤਾ ਕਰ ਮਾਮਰਾ ਜਿਹੁ ਤੀਗਾ ॥ ੧੫੧ ॥ ^{ਮਾਯਾ} ਸਿਸਮਰੇ ਦੁਮਾ ਮਰ ਰੁਮ ਫਰੀਤ ਮਸਤ
^{ਸਿਰੇਤੁ ਪੇਰਾਤੀਚ ਆਯਾ ਤੁਥੇ ਪਰਤੀਕੇ}

੧੩੬

ਮਿਰਗਥਿ
ਸੁਝੀਰੇ

^{ਜੇਸੇਤੀਰਕਮਾਨਸੇ ਕਬਜ਼ਕਰਓਗੁਜਰਿਆ} ਜਿਤੀਰਕਮਾਨਮਚਕਬਜੇਗੁਜਸਤੁ ॥ ੧੫੨ ॥ ^{ਮਾਗੀ} ਬਿਜਰਤੇਗਓਗਾਰਿਏਨਿਮਸੁਰਾ ॥ ^{ਅਵੇਅਦੀ} ਵਿ
^{ਦੁਜੀ ਬੁਝਾਇਨੁਤੁਰੇਯਾ} ਰੀਗਰਬੁਝਾਗਮਜੇਬੀਮਸੁਰਾ ॥ ੧੫੩ ॥ ^{ਮੇਸਾ ਬੁਝੇ ਮੇਸਾ ਸਰਮਰਦੇਸ} ਚੁਨੀਤੁਬਮਿਕਰਾਰਹਿਹਟੂਤਾਦਮਰਦ
^{ਮਾਰਕੇ ਨਸਟਕੀਤੇ} ਬਤੇਗਮਰਿਗਮਪੁਬੁਖਾਸਮਜਨਬਰਦਾ ॥ ੧੫੪ ॥ ^{ਦੁਲਾਮੇਰਿਨ ਆਲਾ ਇਛੇ} ਦਿਗਠਕਸਨਿਮਮਰਤਮਨਿ
^{ਕਰਕੇ ਬਾਹਰ ਨਕੋਈਆਲਾ ਬਹਾਰ ਰ ਸੁਰਮਾ ਚਤੁਕਰਮਾਯਾ ਪਾਤਸਾਹ} ਇਜੀਗਮਵਿਬੇਰੀਨਿਮਮਦਰਿਲਾਰਹਿਹਿਗ ॥ ੧੫੫ ॥ ਬਿਜਜਬਮਮਰਸਸਾਹਿਮਾ
^{ਮਾਯੇਰਗਾਦਾ} ਯੀਰਗਾਬਤਾਪੁਸਤਪੀਰਨਦਿਲੇਮਰਦਮਾ ॥ ੧੫੬ ॥ ^{ਭਯਾਮਾਦਿਲਮਰਦਾਦਾ} ਬਮਬਰਸਯਕਾਮਰਿਖਤ
^{ਭਰਭ ਮਕਾਸ ਪਕਾਸ} ਰਉਰੇਯਲਾਂਬਰਖਸਮਰਿਗਮਮਰਜਿਰੇਮਾਜਮਾ ॥ ੧੫੭ ॥ ਬਤਾਬਸਰਗਮਰ
^{ਪਕਾਸੇ} ਜਮੀਨੇਜਮਾਂਗਾਰਥਸਾਸੁਰਹਤੇਗਹਿਦੀਯਮਾਂ ॥ ੧੫੮ ॥ ਚੁਲਾਚੁਲਦਰਾਂਮਰਕਮਾ
^{ਛਿਕੇ ਮੂਝੇ} ਨੇਕਮਰਿਗਯਾਗਯਾਰਾਂਮਰਬਗੁਰਜੇਗਜੀਦਾ ॥ ੧੫੯ ॥ ^{ਗਰਜੇ} ਚਕਾਚਕਬਰਖਾਸਤ
^{ਟਲਸਮਾਨ} ਤੀਰੇਤੁਠਿਗਾਜਮੇਲਿਲਾਸੁਰਉਗੁਲੇ ^{ਜੁਰੇਲੀ} ਲਾਧਰੇਗਾ ॥ ੧੬੦ ॥ ਗਹਾਗੁਹਰਾਂਮਦਰੁ
^{ਜੁਪਮੇਦਨਾਵੇਰ} ਪਹਲਮਦਰੀ ^{ਕਰਕਣ} ਦਹਾਦਹਿਸੁਰਹਿਖਿਜੇ ^{ਹੁ} ਖਾਰਖਾ ॥ ੧੬੧ ॥ ਬਰਖਸਮਰਿਰ

੨
 ਇਹੁਪ
 ਖਸਮਾਨ

ਸੁਰਮੇਰੇ ਬਾਰ

ਅੰਮਰਿਕ ਕੇਤਾ ਬਰਗਾ ਬੁਰਖਾ ਸਮਰਿ ਰਾਮ ਅੰਮਰਚਰਾ ਬਕਜੀਗਾ ॥ ੧੬੨ ॥ ਬਸੇਰਸ ੩੭

ਰਾਮਰਸਰਾ ਫੀਲਸੁਰਾ ਬੁਰਖਾ ਸਮਰਿ ਰਾਮ ਅੰਮਰਤਨੇ ਬਾਸਤੁਰਾ ॥ ੧੬੩ ॥ ਬਸੇਰਸ

ਰਾਮਰਜਿਤਨਰ ਰਖਰੇਸਾ ਬੁਬਾ ਜਾਇਮਰਦਾ ਬੁਰਾ ਵਰਦੇਸਾ ॥ ੧੬੪ ॥ ਯਕੇਟਰ

ਸਾਮਰਾਸਰ ਸੁਰਖਾ ਮਤਲਸੇ ਗਾ ਬੁਖਾ ਦਨ ਰੁਮਕਤ ਬਜੁ ਬਾਧੁ ਬੁਧੇ ॥ ੧੬੫ ॥ ਬਮਰ

ਰਮਚੁਨਾ ਕੁਸਤਸ ਸੁਰ ਕਾਰਜਾਗਾ ਜੁਬਾ ਦਰਗੁਜਰ ਮਨ ਮਾਯਰ ਸਮਾਗ ॥ ੧੬੬ ॥ ਗੁ

ਰੇਜਾਸਦਰ ਸਾਹਿ ਹਮਰ ਮਿਰਗਾ ਬਕਸਤੋ ਰਲਸਕਰ ਗਿਰਾਤਾ ਗਿਰਾ ॥ ੧੬੭ ॥ ਕਪੇ

ਸੇਸਾਮਟਤਾਰ ਰਖਤਰ ਰੁਜੀਗਾ ਬਿਬਸਤੋ ਰਠਾ ਕੇਕਰ ਰਾਮ ਮਸਰਿ ॥ ੧੬੮ ॥ ਬਿਨਿ

ਜਦੇ ਬਿਮਾ ਦੁਰਦੇਸਾ ਹਿਖੇਸਾ ਬੁਗੁ ਟੁਤਹ ਕੇਸੇਸਾ ਹਸਾ ਹਸਦੇਸਾ ॥ ੧੬੯ ॥ ਬਿਗੇਯ

ਰਕਿਈ ਸਾਹਿਮਾ ਯੀਰਗਾ ਬਿਬਸਤਹ ਬਿਮਾ ਦੁਰਦਹ ਨਿਜ ਦੇਸੁ ਮਸ ॥ ੧੭੦ ॥ ਅਗਰੇਤੁ

ਬਿਗੇਈ ਬਜਾਈ ਬਰਮਾ ਦੁਗਰੇਤੋ ਬਿਗੇਈ ਬਜੀਦਾਰਿ ਹਮ ॥ ੧੭੧ ॥ ਬਜੀਦਾਸਪੁ

ਕੇਜ ਬਾਰਾ
ਬਕਹੀਮੇ
ਤੰਮਤਿਨੀ
ਆਂਦਰਾ

ਕਹਾਏ
ਮਾਯੀਰਾ
ਦਬਾਰਸਾਹੇ

ਜੇਤੂਕੇ ਤੰਜਾਨਤੀ ਮਾਂਗਾਏਦੁ ਜੇਤੂਕੇਤੋ ਜੀਵਰਾਖਾਏਦੁ ਕੇਰਦੇ

ਸੋਪਿਆਉਸਤੁਬਤੀਵੈਦਇਚ ਚੋਗਈਤੁ ਉਸਪਾਸੈ ਮੁਕਤਬਾਦਸਾਹੀਕ ਸਹੰਨਸਾਹਗਿਪਾਈਪਮੋਸਰਦੇਹੁ
ਠੀਰਠਿਰਾਅਜੀਅਸਿਤੁਨੀਦਾਅਜੇਤੁਜਸਾਹੀਕੁਲੀਅ ॥ ੧੧੨ ॥ ਸਹੰਨਸਾਹਗਿਯਾਟ

ਤੁਹੁਕਮੇਰਜਾਕਾ ਕਸੇਦਸਮਨਾਰ ਕਨਦਚਾਕਚਕਾ ॥ ੧੧੩ ॥ ਚੁਨਾਕਰਦਮੁਰਕਸਰ

ਅਹੰਤਕਸੇ ਕਿਰਹਮਤਬਖਖਸਿਰਜੇਹਹਮਤੇ ॥ ੧੧੪ ॥ ਕਿਓਇਸਾਹਬਾਤੁਜੁਰੇਮੁਲ

ਕਸਾਹ ਕਿਸਾਹੀਗੀਯਾਟਤੁਹੁਕਮੇਇਕਾਹ ॥ ੧੧੫ ॥ ਬਿਰਿਹਸਾਕੀਅਸਾਗਰੇਸਬ

ਜਮਾਬਾ ਕਿਬੇਗੁਬਿਅਟਤਾਰਪਰਹੰਨਕਾਬਾ ॥ ੧੧੬ ॥ ਬਿਰਿਹਸਾਕੀਯਾਸਬਜਰੰਗੇ

ਟਿਰੰਗਾ ਕਿਟਕਤੇਬਕਾਰਅਸਤ ਅਜੇਰੇਜਜੀਗਾ ॥ ੧੧੭ ॥ ਟਿਅਮਟਜੁ

੧੧੮ ਸੀਟਹਿਗੁਰਜੀਕੀਟਤੁਹਾ ਹਿਕਾਯਤਾ ਤੁਈਰਸਤਗੀਰਸਤੁਰਰਮੰ

ਰਗਾਗਤੁਈਕਾਰਸਾਜਸਤੁਬੇਚੰਗੰਗਾ ॥ ੧੧੯ ॥ ਸਹੰਨਸਾਹਬਖਸਿਰਹੇਬੋਨਿਆਜਾ

ਜਿਮੀਨੇਜਮਾਭਾਤੁਈਕਾਰਸਾਜਾ ॥ ੧੨੦ ॥ ਹਿਕਾਯਤਸੁਨੀਦੇਅਸਾਹੇਕਲੀਜਰਗਕੁਨਾਨੀ

ਰਯਕੁਰਰਹਾਅਜੇਕੇਹਮੀਨਰਜੈ ॥ ੧੨੧ ॥ ਯਕੋਪਿਸਰਥਬੁਰਹੁਸਨਲਜਮਾਥ

ਬਨਦਾਇਇਕਵਿਥਾਉਸਨੇਪੰਜਸਮਾਜ

ਪੁਤੁਉਸਦਾ ਸੀ ਰੁਖਦਮੁਦਰ

ਸਿਹਨ
ਤੁਗਤਕਰੇ
ਓਹਬਾਦ
ਸਾਹੀ
ਇਸਤੀ
ਈਤੋਓਹ
ਬਾਦਸਾਹ
ਓਹ

ਨਗਰ ਮੇਸੀ ਮੁਲਖ ਮਮਾ ਲਕੇ

ਸਾਹਗੇ ਮੇਸੀ ਮਿਸਨਾਗ ਮੇਸੀ ਸਦੀ ਪਾਗੇਸੀ

ਵਿਲਾਨ ਕਰਮਹਾ ਬੁਰਾ ਮਜਮੁਲ ਕਮਾਣਾ ॥ ੪ ॥ ਯਕੇ ਸਾਹਗਿ ਜਾ ਓਰ ਖਤਰ ਕਜੇ ॥

੩੮

ਕਿਰੀਗੀਰ ਨਜਨ ਬੁਰਾ ਸਮਨ ਬਰਕਜੇ ॥ ੫ ॥ ਦੁਜਾ ਦੁਖਤਰੇ ਸਾਹਪਿ ਸਰੇ ਓਸਾਹਾ ॥ ਸੁਰ

ਸੁਕਾਫੀ
ਮੇਸਾਦਾ

ਮਾਸੁ ਫਤਹ ਬਰਦੇਰ ਬਰਸਮ ਸਮਾਹਾ ॥ ੬ ॥ ਬੀਗੇ ਯਦਰਿ ਏਸਾਹ ਮਾਰਾ ਬਿਕੁਨ ॥ ਕਿ

ਤੇਰੇ ਪੁਤਰੇ
ਮਸਕ

ਦੁਸਤਰ ਸੇਮਰ ਰੀਗਰ ਮਕਨ ॥ ੭ ॥ ਸੁਨੀਰੇ ਮਕਿਰ ਸਾਹਗਿ ਰੇਸੁਹਾ ॥ ਕਿਨਾ ਮੇਟਜਾ

ਗਏ ਏਰੁਗੇ

ਸੇਰ ਸਾਹੇ ਏਜਾ ॥ ੮ ॥ ਚੁਨਨ ਸਤਰ ਸਤਰ ਮਲੁ ਕੇਖਰਾ ॥ ਬੁਯਕ ਰਾਨ ਬੇਗਾਨ ਬੇਜਰ

ਮੇਸੇ ਰੇਰੁ
ਫਤਹ

ਨਦਾ ॥ ੯ ॥ ਸੁਗੀਰਿ ਰਸਾਹੀ ਰਿਖਾ ਰੁਤਾ ਓਤਰਗਾ ॥ ਬਪੇ ਸੇਗਰੇ ਜਰਚਾ ਮਜ ਬਾਜਮੁ

ਤੇਰੇ ਰੁਜਰੇ

ਰਗਾ ॥ ੧੦ ॥ ਬਿਗੀਰਿ ਰਾਮਜੇ ਹਰਾ ਮਸਪੇ ਕਲਾ ॥ ਕਿਮਲ ਕੇ ਮਰਾ ਕਸਾ ਬਿਮਾਮਰ

ਮਜਾ ॥ ੧੧ ॥ ਬਿਬਖਸੀਰ ਓਰ ਬੇਸੇ ਜਰ ਰੀਲਾ ॥ ਕਿਬੇਰੁ ਬਿਮਾ ਦੁਰਦ ਰੀਮਾਨ

ਦੀਲਾ ॥ ੧੨ ॥ ਯਕੇ ਨਾਮਰਾਹੇ ਸੁਰਾਹੇ ਰੇਗਾ ॥ ਭੁਮਾ ਹੁਕਲਾ ਪਾਇ ਮਜੀ ਮੇਦਰਾ ॥ ੧੩

ਮੁਹੇਨ

ਅਗਰਾ ਮਸਪਹਰੇ ਮਜਾ ਮੇਰਿਹਰਾ ॥ ਦੁਜਾ ਪਸਮਰਾ ਖਾਨ ਬਾਨੁ ਕੁਨਦਾ ॥ ੧੪ ॥ ਸੁਨੀ

ਘੇਰੇ ਦੇਰੇ ਓਹ ਮੇਰੇ ਲਾਭ ਦੇਰੇ ਤੁਓ ਸਤੀ ਪਛੇ ਮੇਰੇ ਲਾਭ ਦੇਰੇ ਮੇਰੇ ਕੁਰਾਨਾ

ਸਾਇਆਮੇਸਾਬਚਨ ਕੁੰਝੇਈ ਰਹਨ ਆਈ ਵਿਚਸਰ ਭਿੰਨਤਨਕੇ ਬੈਠੀ
 ਦੀ ਸੁਖਨਤਾਹਮਿਸਰਟਾਹਿਮਿਅਮਰਬਸਹਰਸਾਹਿਰੇਸਤਾਂ ॥ ੧੫ ॥ ਨਿਸ
 ਸਤਿਬਰੇਦਜਮਨਾਥਬਾਮਾਬਾਹਿਬਿਬੁਰੇਦਰਬਾਹੁਪੁਰੇਦਕਬਾਬਾ ॥ ੧
 ੬ ॥ ਅੰਪਸਦੇਬਰਮਰਸਬੇਚੀਸਿਧਾਹਾਰੇਕਰਦਮਾਬਸਬਸੇਪੁਸਤਕਾਹ ॥ ੧੭ ॥ ਬਿ
 ਰੇਦਿਰਠਾਬਸੇਪਾਸਕਾਹਿਬਤੀਰੀਰਗਮਰਬਤਾਬਸਕਿਯਾ ॥ ੧੮ ॥ ਬਸੇਬਰੇਬੀਦੁਕ
 ਬਾਹਕੁਨਰਾਹਬਾਹਰਕਮਬਰਸਬਾਹਰਕੁਨਰਾ ॥ ੧੯ ॥ ਹਮੀਦਜਗਕਰੇਦੇਸਿਚਾ
 ਰਬਾਹਾਹਮਾਬਰਕੁਨਰਪਾਬਪੁਛਤਾਇਖਤੀਮਾਨ ॥ ੨੦ ॥ ਬਿਰਾਨਰਕਿਬੁਛਤਹਸ
 ਦਰਪਾਸਬਾਬਪਯਮੁਰਰਸੁਰਹਮਚੁਜਖਮੇਟਾਕਾ ॥ ੨੧ ॥ ਰਵਕਰਦਬਜਾਬਿਅ
 ਮਰਮਜਾਬੁਨਗਾਹਮਜਸਾਹਕਰੇਖੇਭੀਰਾ ॥ ੨੨ ॥ ਘਰੀਗਾਬਿਕੇਬਰਪਰੀਯਾ
 ਘਰੀਯਾਰਾਦੁਜਾਮੇਖਕੇਬਰਬਪੁਸਤੇਦੇਦਰਾ ॥ ੨੩ ॥ ਚੁਨਤਾਬਰਮਰਦਿਦੇਰਮਜੀ
 ਮਾਹਮਸਪਸਨਜਰਕਰਦਹਕਮੇਕਰੀਆ ॥ ੨੪ ॥ ਯਕੇਗਾਬਿਜਰਤੁਜਰਾਗਸਤਸਰ

ਰੇਖਾਹਰ
 ਪਿਛੇ ਅਧ
 ਰਾਤੁਪਿਛੇ
 ਰੇਖਚਕੋਲੇ
 ਰੀਖਕੁਕ
 ਰੇਖਾਹਰ
 ਮਾਯਮੇ
 ਰੇਖੇਰਾਰ
 ਦਰ
 ਮਸੇਮੇਮ
 ਪਸਬਾਹੇਰਮਮਰਮੇਮ
 ਰੇਖਾਹਰ ੨੫

^{ਤੀਰੋਨੀ ਮਾਹਿਮਾ ਹੇਯੋਂ ਲਗੁਬਰ} ਸਿਮਮਰ ਬਕਸਤਨਸਟਰਪੁਨਤਰ। ੨੬। ^{ਚੁਥੇਤੀ ਮਾਹਿਮਾ ਪਜ਼ਿਦੇਨੁ ਕੋਹਿਮਾ} ਚੁਮਮਰਾਸਰਾਕਰਪਚਿਮਾਬਿਕਸਤੁ। ੨੭।
^{ਛੇਦੇਨੀ ਕਟਾਰਦੀ ਮੁਠਨਾਣ ਛੁ ਪਯੋ ਮਾਰਕੇ} ਸਸਮਰਾਬਕਸਤੀਰਜਮਰਾਰਮਸਤੁ। ੨੮। ^{ਸਤਦੀਦੀ} ਸਸਮਚੋਕੀਮਸਕਸਤਮਾਂਮਰਅਜਾ
^{ਭਰੀਤੁਟਰਨਾਣ} ਵਿਹਟਤਸਾਗੀਰਬੂਰਚੋਕੀਗੀਰਾ। ੨੯। ^{ਦਰੁ} ਵਿਹਟਤਮਹਸੀਕਸਤੁਮਖਮੇਮਜੀਮਾ: ਕੇਰ
^{ਤਬਾਦਿਰਘੇਤੀ ਕੀਤੇ} ਸਤੁਸਕਨਰਥਮੀਹੁਕਮੇਕਰੀਮ। ੩੦। ^{ਥਿਪਰ ਚਨੁ ਕਰਕੇਘੇਤੀ ਕੋਕੇਰਨਾਮ ਰਿਮਾ} ਚੁਨਾਤੁਜੀਮਾਨਕਬਿਜਰਤੁਜੀਮਸਾਕਿਬਾ
^{ਓਛੁ ਲੁਕੇਬਨਾਮਾਯਾ} ਲਾਬਕਮਰਬਜਮਨਮਰਿਰਸ। ੩੧। ^{ਜਮਨਾਦਿਰ} ਟੁਨ। ^{ਜਾਬਿਮਾਦਿਰਪਾਨੀ ਕੋਕੇਰਨਾਮਾਯਾ} ਸਤਨਰਥਬਬਨਮਜਾਕਿਹੇਰਤੁਬਿਮਾ
^{ਦੀਰਨਾਲੇਯਕਾਂ ਨੀ} ਰਿਰਸਾਹੇਜਹਾ। ੩੨। ^{ਦੇਹੇਰਨਗੀ ਜਹਨਤੁ} ਕਿਰੀਰਾਖਰਰਸਤੁਮੇਮਸੇਰਸਾਹਾਬੂਹੇਰਤੁਮਰਿਟਤੁਮਾਥੁਮਪ
^{ਜਹਨਕੀਪਨਾਤਪਾਤਸਾਹ ਮੇਰਾ ਕਿਥੇਲੋਗੀਆ ਘੇਨੁ ਟੁਨ ਬਖਸਿਮਾ ਮੇਥਿਸਨੀ ਕਸਮਹੇਘੇ} ਕਾਹ। ੩੩। ^{ਮਮਸੇਸਹ} ਕਿਮਾਠਕੁਜਾਬੁਰਦਮਸਪਮਜੀਮਾਬਿਬੁਖਸੀਰਭਮਚੁਕਸਮੇਕਰੀਮ। ੩੪।
^{ਕੋਮੇਦੇਖਨਪਛੰਦ ਦਿਛ ਜਗਾ ਦਿਛ ਦਿਛਮੇਯਨ ਰੋਰਾ ਟੁਨ} ਕੋਮੇਦੇਖਨਪਛੰਦ ਦਿਛ ਜਗਾ ਦਿਛ ਦਿਛਮੇਯਨ ਰੋਰਾ ਟੁਨ। ੩੫। ^{ਮਮਸੇਸਹ} ਕਿਯੇਟਸਤੁ
^{ਜੇਰਸਨਬਖਸੇ} ਗੋਰੀਰਏਟਾਫਤਮਾਬਜਾਏਰਿਗਰਦਿਸਮਰਾਫਾਫਤਮਾ। ੩੬। ^{ਮਮਸੇਸਹ} ਕਿਰੀਯਾਥਖਸਚ
^{ਮਬਜੇਕਰਮੇਤੀ} ਮਗਠਓਮਰਾਕਿਸਰਗੀਜਸਠਬਸਤੁਬਖਸਮਤੁਰਾ। ੩੭। ^{ਸੀਰੀਜ ਸਰਬੀਸ ਮੇਬਖਸਾਤੋਨੀ ਮੇਧੁਖਦਿਖਾਏ ਬਬਰਕੀਤੀ ਇਸਤਰਾਂਸਧਰਦਿਛ} ਚੁਸੁਹਤੁਕਨਨੀਦਸਹਮਰਿਰੀ

੩੮

ਦਿਨੀਸੇਹ
 ਸਾਹੇਰਾ
 ਨਹੇਯਾ

ਸੁਰਦੀ

ਨੇ ਬਖਸਿਅ ਮੇਰੇ ਸਨੁ ਪੁਨੀ ਨਿਖਰੁ ਸਿਖਾਹਿ ਆਮਰੇ ਦੁ ਤੁੰ ਭੰਗਾਈ ਬਿਨ ਕੇ ਪੰਗ ਤੇ ਜਰੀ ਦਾਜਾਮ
 ਕਿ ਬਖਸੀ ਦਮਨ ਖੁਨਾ ਮਜ ਖੁਆਰਖੀ। ੩੭ ਬਿਬਸਤੀਰ ਰਸਤਾ ਮਜਨਾ ਮਜਰਾ ਬੁਪੇ
 ਸਾਇ ਮੇਰਾ ਸਾਏ - ਸੁਨਹਰੀ ਨੁਲ ਲੈਕੇ - ਕਹਨਾ ਜੀਤਨਹੀ ਜੋਇਸ
 ਸੇਸਹ ਮਮਰ ਚਰਰੀ ਸਿਪਰਾ। ੩੮ ਬੁਗੋਯਰ ਬਿਸੇਰ ਮਟਕਰੇ ਸੇਰ ਸਾਹ। ਕਿ ਮਜਰਾ
 ਰਸੇਰੁ ਨਾਲ ਮੇਰੇ - ਹੋਯ ਨਾਲੀਤੁਰੇ ਹੋਰ ਨਹੀ ਫਿਰਹੀਆ ਅਰਥ ਨਾਲ ਉਤ੍ਰਿਤੁਇਸ
 ਹਰਮਨ ਬਿਬਰਦੀਰ ਰਾਹ। ੩੯ ਮਜਬੂਰ ਸਾਹ ਬਿਬਰਦੀ ਜਿਦੁ ਬਾਹਿਰ ਗਰਬ ਗੋਯ
 ਕਹਾ ਕੁਝ ਆਈ ਨਾਨਕ ਦੁਬ - ਜੇ ਮੇਰੇ ਨਕਲ ਦਿਖਾਯੋ ਮੇਰੇ ਸਮਾਨ ਕਿਸਤਰੇ ਹਰ ਘੋਰੁ ਲੀਤੁ
 ਰਵਿਬਾਏ ਸਦਾਹ। ੪੦ ਕਿਨ ਕਲਸਨ ਮਈ ਮਰਾ ਸੇਰਤਨਾ ਬੁਟ ਜਹੇ ਚੁਰਾ ਬੁਰਦਾ ਮਸਪੇ
 ਦੁਰੁ ਬੰਠੇ ਉਤੇਤੁਰੁ ਉਪ ਬਿਨਹੋ ਪਾਇਕੇ ਲੋਗਾਈ ਪਿਆਲੇ - ਹ ਦਿਖਾਏ ਤੁਕ
 ਕਹਨਾ ਸਿਸਸਤ ਰਾਮਨ ਦੁਜਹੇ ਬਰੇਰਾ ਮਬਾਹਿ ਬਿਬਰਦੀ ਬਾਹਰ ਬਿਬਰਦ ਨਕੁ ਬਾਬਾ।
 ਬਾਬਾ ਪਹਲੇ ਰਵਨਾਈ ਮਾਜਟੀਆ ਪਤ੍ਰਿ - ਰਹੀਆ ਮੇਰੇ ਸੇਰੇ ਗਾਇਤੁ ਪਤ੍ਰੁਆਤ੍ਰਿ
 ੪੧ ਰਵਕਰਾ ਮਟਕ ਬਸੇ ਪੁਸਤੁਕਾਹ। ਰਗਾ ਮੇਰਿ ਹਰਪਾਸ ਬਾਨਸਾਹ। ੪੨ ਦੁਜਾਪ
 ਸਬਕੇ ਸਸਕਨੀਰ ਲਖਤਾ ਬੁਪੇਰ ਸਰਰਾ ਮਦਜਿ ਰਹੀਆ ਯਸਖਤਾ। ੪੩ ਦੁਜਾਪ
 ਉਸਤੇ ਪਿਛੇ ਘੋਰੇ ਕੇਗਿਰੇ ਮਈ ਦੇਖਕੇ ਉਸਨੁ ਬਾਹਰ ਸਾਹ ਮੁਰਛਾਹੇ ਨਾ ਜਬਇਕ
 ਸਕਨੀਰ ਓਗਰਦ ਸਰ। ਬੁਰੀ ਦਨਾ ਮੇਰੇ ਸਾਹ ਪਯਮਨ ਰਹ ਸਰ। ੪੪ ਪ੍ਰੀਤ ਕਬਿ
 ਘੜ੍ਹੇ ਦਿਨਹੀਆ ਮਸਤੁਹੇ ਨੇ ਸੁਰਮ ਉਸ ਜਾਗਾ ਆਈ ਬੋਲੀਆ ਰਸੀਆ ਤੁਣੇ ਦੁ ਲਗਾਮ
 ਮਦੀਰ ਗੁਆਫਤਾ ਬਾਹਰ ਦੁਜਾਜਾਇ ਬਿਮਾਮਰ ਕੁਸਾਯਰ ਤੁਨਾ ਬਾਹ। ੪੫ ਲਗਾਮ ਸਾਬਿ
 ਰਵਿਰਸਦੁਰੇ ਸੁਰਸਤਾ ਬਿਜਰਤਾ ਜੀਅਨਹ ਚਮਟਗੀ ਤੁਮਸਤਾ। ੪੬ ਚੁਨਾ ਮਸਪਖੇ ਜੀ
 ਦੇ ਕਰਕੇ ਮਸਦਾ ਰਹੇਈ ਮਾਹਿਅਕੇ ਰੁ ਮਨਿ ਦੋ ਦੇਦੁਈ

ਦੁਜੀ ਦੁਹ

ਉਸਤੀ
 ਪਿਛੇ ਕੇ
 ਸਸਨਲ

ਉਪਰਿ ਤੇਰੇ ਹਰਿ ਅਸੇ ਰਸ ॥ ਉਪਰਿ ਅੰਧਾਰੁ ਰਹਿ ॥ ਯੇ ਕੋਇ ਕਾਏ ਪਾਸ ॥ ਸਾਥ ਤਰਨੇ ਕੇ ਆਈ ॥
 ਰਬਰਤ ਰਜਿ ਸਾਹ ॥ ਕਿਸਾ ਲੁਖਿ ਮਰ ਜਿ ਰਹਿ ਯਾਹਿ ਗਾਹ ॥ ੪੮ ॥ ਸੁਪੈਰੇ ਸਰਗੰ ਮਰ ਕਿਦ
 ਰਹਿ ਯਾਹਿ ਮਜੀਆ ॥ ਕਿਪਾਹ ਸਹਮਿ ਗਿਸਤੁ ਹੁਕਮੇ ਕਰੀਆ ॥ ੪੯ ॥ ਟੋਰੇ ਮਰਸਾ ਮਸਪ ਕਰ ਰਸ
 ਲਾਮਾ ॥ ਬਿਗੋਇ ਰਸੁ ਖਨ ਸਾਹਮਰ ਬੀ ਕਲਾਮ ॥ ੫੦ ॥ ਤੁਮ ਕਲਸ ਰਿਹਾ ਗਸਤੁ ਏਸਾ ਹੁਕਮ ॥
 ਕਿਤੁ ਹਾਹਮ ਹਿਥੇ ਰੁਤੁ ਰਾਹ ਨ ਸੁਰਾਹ ॥ ੫੧ ॥ ਕਿਹੁ ਫਤ ਸੁਰੀ ਤੁਹ ਦਾ ਕਰ ਰੇ ॥ ਸਾ ਬਯਾਨੁ ਆ
 ਮਰੇ ਏਨੇ ਰੇ ਰਾਹ ਬਸਾ ॥ ੫੨ ॥ ਬਿਅਟਤਾ ਰਪੁ ਸਤੁ ਅਸਪਹਾ ਬੇਜਮ ॥ ਕਿਹੁ ਰਾਹ ਮਬਕੁ
 ਰਕਸ ਸਦਾ ॥ ੫੩ ॥ ਬਿਜਰ ਮਰ ਰਸਤੁ ਰਾਹੇ ਮਸ ॥ ਹਾਹਿ ਏਸਾ ਹਸਾਹਾ ਮਾ ਲਖ ਮਪਨਾਹ ॥
 ੫੪ ॥ ਬਿਗੀਰ ਰਕਸੇ ਹਰਾ ਮਾਹੁ ਯਹ ਕਾ ॥ ਤੁਹਿ ਰਾਹਿ ਬਿਬਖਸੀ ਰਹੁ ਰਸਤੁ ਤਾਹ ॥ ੫੫ ॥ ਚਿਰਮੇ
 ਕਨ ਰਕਾਹ ਬੇਖਰੀ ॥ ਰਿਹਾਹਾ ਮਜੇ ਮਨ ਸੁਰਾਹੁ ਤੁਹੀ ॥ ੫੬ ॥ ਦਿਖੁ ਰਸਾ ਮਜੇ ਮਸਪ ਹਰੇ
 ਅਜੀਆ ॥ ਦੁਜਾਹਾ ਬਿਬਖਸੀ ਰਹੁ ਕਮੇ ਕਰੀਆ ॥ ੫੭ ॥ ਕਿਹੁ ਰਾਹੁ ਦੁਰ ਰਖਾਨੁ ਗਤਿ ਕਾਹ ॥ ਕਿਹੁ
 ਲੇਕਨ ਰਮੁ ਸਤੁ ਕੀ ਮਹੁ ਕਮਸਾਹ ॥ ੫੮ ॥ ਬਿਰਿਹ ਸਾਕੀ ਮਸਾਗ ਕੋ ਕਨਾਹ ॥ ਰੇ ਦੁਕਤ ਜੀਗ
 ਰੇ ਹੁਕਮੁ ਏਸਾ ਪਿਆਲਾ ਲਾ ਲਹਿ ਗੋਪੇ ਸਤੁ

੪੮

ਏ ਪਾਹ

ਰ

ਜਬ ਘੋਰੇ
 ਮਿਤੁ ਰਿਹ
 ਤੇਤੁ ਉਸ
 ਜਜਾਹ
 ਲੋਗੀ ਆਪ

^{ਅੰਦਰੋਂ ਕੀ} ਸਾਬਿਤਾ ਅਰਬਕਾ ॥ ੫੮ ^{ਜੇ ਬੁਝੇ ਅੰਦਰ ਦੇਖੇ ਦੇਖੀਆਂ ਦੇਖੀਆਂ} ਕਿ ਬੁਝਸਤਰ ਰਵਤ ਖਸਮ ਅਠਕੁਨੀ ॥ ^{ਇਕ ਗਿਣ} ਕਿਨਕੁਰਤ
 ਯਸ ਫੀਲਾ ਪੇਕੁਨੀ ॥ ੬੦ ॥ ਅਠਕਾ ॥

੧ ॥ ਧਾਗੁ ਗੁਜੀ ਕੀ ਫਤਹਾ ^{ਭਜਾਇਕੋ ਧਰਿਸਕਰੇ} ਧਾਗੁ ਖਸਮ ਖਸਮਿ ਰਏ
^{ਯਤਿ ਜੇਕਰੇ ਧਾਗੁ ਪਾਇ ਪਾਸਤਾ ਧਾਗੁ ਰਏ ਪਾਸਤਾ ਧਾਗੁ} ਧਾਗੁ ਪਾਸਤਾ ਧਾਗੁ ਰਏ ਪਾਸਤਾ ਧਾਗੁ
 ਬੇਸਮਾਗਾ ॥ ੧ ॥ ਧਾਗੁ ਪਾਸਤਾ ਧਾਗੁ ਰਏ ਪਾਸਤਾ ਧਾਗੁ
^{ਪਾਸਤਾ ਧਾਗੁ ਪਾਸਤਾ ਧਾਗੁ} ਮਠੀ ਮੇਸਮੀ ਨੇਕੁ ॥ ੨ ॥ ਸੁਨੀਰ ਮਸ ਪਨਕੇ ਕੇ ਬਰਮਜੀ ॥ ^{ਪਠਨਇਕੁ} ਕਿ ਮਠਗਾ ਯਕੇ ਬੁਰ
^{ਭਜਾਇਕੋ ਧਰਿਸਕਰੇ} ਚਿਜਾ ਰਹੀ ॥ ੩ ॥ ਯਕੇ ਬਾਨੁ ਏ ਬੁਰ ਚਿਹਮ ਚਮਾਗਾ ॥ ^{ਭਜਾਇਕੋ ਧਰਿਸਕਰੇ} ਕੁਨਰ ਦੀਰਨ ਸ ਚਿਸਤ ਕਰਦਾ ਜੀਸਾ
^{ਭਜਾਇਕੋ ਧਰਿਸਕਰੇ} ॥ ੪ ॥ ਬਾਮ ਬਰਿਚਾ ਮ ਬਰਿਚਾ ਗੁਨਰਾ ॥ ^{ਭਜਾਇਕੋ ਧਰਿਸਕਰੇ} ਬਮਿਯਗਾ ਚਾਮਜ ਤੀਰ ਬਾਗੁ ਕੁਨਰਾ ॥ ੫
^{ਭਜਾਇਕੋ ਧਰਿਸਕਰੇ} ਰੁਪੇ ਚੁਖਲਾ ਸੀਰਿਹਰ ਮਾਗਾ ॥ ^{ਭਜਾਇਕੋ ਧਰਿਸਕਰੇ} ਹਮੇਗਾ ਲਸਤਾ ਰਿਹਰ ਸਾਗਾ ॥ ੬ ॥ ਬਾਮ ਬਰਿਕ
^{ਭਜਾਇਕੋ ਧਰਿਸਕਰੇ} ਮਾਨੇ ਸੁਰਗ ਨਾਜਨੀ ॥ ^{ਭਜਾਇਕੋ ਧਰਿਸਕਰੇ} ਬਚਸਮ ਜਨਰ ਕੇ ਬਰੇ ਕਹਰੀ ॥ ੭ ॥ ਬਾਮ ਸਤੀ ਰਿਹਰ ਮ
^{ਭਜਾਇਕੋ ਧਰਿਸਕਰੇ} ਧਨਖਸਮ ਮੇਸਮ ॥ ^{ਭਜਾਇਕੋ ਧਰਿਸਕਰੇ} ਮਾਗੀ ਸੀਤੀ ਕਹਰੇ ॥ ^{ਭਜਾਇਕੋ ਧਰਿਸਕਰੇ} ਸਾਬਮ ਸਤੀ ਰੇਈ ਸੀ

ਧਾਗੁ
 ਧਾਗੁ
 ਧਾਗੁ

^{ਐਸੇ ਮੁਖ ਮਸਤੁ ਤੇ ਕਿਆ ਸਿੰਗਾ ਗੁਰੂ ਨਾਨਕ ਸੀ ਪੈਂਦੀ}
 ਚੁਨੀ ਰੁਖ ਮਸਤੁ। ^{ਤੁਹਾ ਦੁਖ ਦੁਖ ਰੇ ਤੇ ਸੀ ਕੁਲ ਗੁਰੂ ਮਾਤੁ} ਗੁਲਿਸਤਾ ਕੁਨਰ ਬੁਰਸੇ ਰੀਰ ਰਸਤੁ। ੮॥ ^{ਕਿਆ ਜੇ ਰਵਨ ਤੇ ਰੇਖੇ ਪਿਰੇ} ਖੁਸੇ ਖੁਸੇ ਜਮ ਲੋਕ ਮਾ
^{ਬੁਝੇ ਗੋਸ਼ਟੇ ਟਿਕ ਗੁਰੂ ਦੇ ਹੋਰੇ} ਲੇਹੁ ਸਨ। ^{ਇਕ ਸਮ} ਬੁਸੁਰਤ ਜਦਨ ਸਤੁ ਟਿਕੇ ਕਹਨ। ੯॥ ^{ਪਠਨੇ ਸੀ} ਯਕੇ ਹਸਨ ਖੰ ਬੁਰ ਓ ਜਾ ਫਗਾ। ^{ਇਕ ਦੁਜੇ ਜਿਸ ਤੇ} ਸੁ
^{ਜਾਣਕ} ਜਾਣਕ। ^{ਬੁਝੇ ਨਾਨਕ ਸਾਹਿਬ} ਰਾਨ ਸਹ ਮਿਖੀਰਾ ਅਕ ਲੁਸ ਜਦਾ। ੧੦॥ ^{ਕੀਤੀ ਮਿਤੀ ਅਪਮੇ} ਕੁਨਰ ਦੇ ਸਤੁ ਬੁਹਮਾ ਹਿਯ ਕਾਰਿ ਗੋਰ। ^{ਇਕ ਦੁਜੇ ਜਿਸ ਤੇ} ਕਿਵੇਂ ਕੀ
^{ਖੋਲੇ ਲਾ} ਓ ਮਜਨ ਬਿਜਲ ਗਸਤੁ ਸਰ। ੧੧॥ ^{ਮਜਨੁ ਸਹਿ ਦੇ} ਚੁਬਾ ਯਕ ਰਿਗ ਰਗ ਚੁਨੀ ਗਸਤੁ ਮਸਤੁ। ^{ਜੇ ਪੈਰਾ ਤੁਸ} ਚੁਪਾ ਮ
^{ਗੁਰੂ} ਜਰ ਕਾ ਬੁਝੇ ਨਰ ਫਤੁ ਰਸਤੁ। ੧੨॥ ^{ਗੁਰੂ ਮਾਦ ਗੰਗ ਬਾਂਦੇ ਤੇ ਲੋਕ ਜੋਫਤੀ} ਤੁਲ ਬੁਕਰ ਓ ਖਾਨ ਏ ਬਿਲ ਦੁਤੋ। ^{ਚਾਹੀ ਸਿੰਘ} ਮੀਯਾ ਮਾਮਰ ਸ
^{ਸਹਿ ਮੇਂ ਕਾਮ} ਜੇ ਬਰਨ ਸਹ ਦੁਤੇ। ੧੩॥ ^{ਐਸੇ ਗੁਰੂ ਮੇਂ} ਹਮੀ ਜਟੁ ਤੁਰੀ ਦਰੁ ਤੇ ਚੁਰਮਾਹ। ^{ਜਗਮੀ ਨੇ ਬੀਤੇ} ਖਬਰ ਕਰ ਜੇ ਰਸਮ ਨੇ ਨਿ
^{ਗੁਰੂ ਮਖਾਂ ਨੇ} ਜਰ ਸਹ। ੧੪॥ ^{ਤੇਗਲੇ ਮੇਂ ਪਠਨ} ਬੁਹੇਰਤ ਰੰਮ ਰਟੁ ਗ। ^{ਬਿਰੀ ਇਕ ਦੁਤ} ਰਹੀ ਮਾ ਕੁਸੀਰ ਰੁ। ^{ਦਰਨ ਦਲੀ} ਰੇ ਤੇ ਗਰਗ ਮਜੀ ਮਾ। ^{ਦੁਤੀ}
^{ਜਬ ਖਬਰ ਪਾਹੀ} ੧੫॥ ^{ਜੋਆ ਦਾ ਹੋਮੇ} ਚੁਖ ਬਰ ਸਹ ਸੀ ਰੇ। ^{ਗੁਰੂ} ਰਿਅੰ ਮਰ ਸਿਹਰ। ^{ਓਸ ਦਾ ਰਾਅਪਨੇ} ਹਮ ਯਕ ਬਰਗ ਬਿਜਰ ਤੇ ਗਸਤ। ੧੬॥ ^{ਮਾਗੇ ਦੁਕਾ ਸਿੰਘ}
^{ਸਾਠ} ਹਮ ਗੋਸਤੇ ਰੇ ਗਮੀ ਦਰ ਨਿਹਾ। ^{ਮੈਂ} ਮਸਾ ਲਾ ਯਕਿ ਮੰ ਦਾ ਖਨਾ ਮਤੁ ਸ ਬਿਦਾ। ੧੭॥ ^{ਪਾਇਆ ਸਿਸਲੇ}
^{ਪਾਏ} ਸਿਹਰਾ ਖੁਰੀ ਰ ਬਾਕੀ ਬਿਮੰਦ। ^{ਤੇਅਗਾ ਬਾਕੀ} ਹਮ ਹੇਨੇ ਕਰਾਂ ਨਿਯਾ ਫਤੁ ਕਰਾ। ੧੮॥ ^{ਜੇ ਬੁਝਾ ਪਿਰੇ ਯਕ} ਚੁਖੁ ਸਗ ਸਤੁ ਮੈ
 ਕੁਰਤੇ ਪਿਛਾ ਯਕੇ ਬਾਕੀ ਬਰਗ ਹਿਅ ਸੇ ਸਾਥੇ ਨੇ ਕਰਾ ਪਿਛਾ ਯਕੇ ਰੇ ਕੀਤੀ

੪੧

ਇਅ

ਭੁੱਖ ਸਾਨਹੀ

ਹੀਮਖਾਨਤੇਨਾ ਬਭਿਅਕੋਈਯਾਰ ਮਾਰਿਆਉਸਨੁਜਿਸਚਗਲੀਕੀਤੀਸੀਖਬਰਾਇਤੀਸੀਤਤੇਪਨਤਾਂਏਸਤੀਰ
 ਹਰਨਦੀਦਸਚਨਗ। ਬਕਸਤੋਕਸੇਗਾਜਿਦਾਦਸਖਬਰਾ। ੧੮। ਬਿਦਿਹਸਾਰੀ
 ਯਾਸਾਗਰਸਬਜਗੀ। ਕਿਮਾਰਬਕਗਮਸਤਜੀਗਅਰਿਗ। ੨੦। ਲੁਬਾਲਬਕੁ
 ਨਦਮਬਰਮਨੇਸਕੁਨ। ਗਮੇਹਰਦੁਮਲਮਫਰਮੇਸਕੁਨ। ੨੧। ੧੨। ੨੨੮
 ਬੈਠਾ। ਹਿਕਾਯਤਬਾਰਾਂਸੀਪੁਰਨਹੇਈਅੰਗ। ੧੮੩੮ ਦਿਸਾਖਮੇਨਰਸਿੰਘਚੋਰਸਨੁ

ਜਬਦਸਦੇਪਾਤਸਾਦੀਪੀਰਕਾਸਗੁ। ਲਾਰਿਆਹੈਤੇਦੀਨੇਪਰਗਟਹੋਏਹੈਨਤਬਸਤਗੁਰਾਂ
 ਜਫਰਨਾਮਫਤੇਕਤੇਨਾਮਹਨਾਮਖਤੁਕਾ। ਸੇਫਤੇਦਾਖਤਬਿਖਬੇਜਿਆਹੈਜਿਸਨੂੰ
 ਪਤ੍ਰਕੇਅਰੀਗਜੇਬਹੁਕਮਸਤੁਹੈਏਆਹੈ। ਕਿਮੇਰਤਕੋਪਪਤੁਹੈਏਆਹੈ। ੧। ੧੧

ਪੰਜਾਪਿਆਰਿਆਰਾਦਾਕਲੈ ੭੦ ਕੁਛਕੇਸਮੈਆਪਨੀਗਥਿਆਦਾਸਤੁਸਿੰਘਕੋਪਤ੍ਰਕੇਯੋਗੇ
 ਦੇਹਗ। ਦੇਗਤੇਗੋਫਤੇਨੁਸਰਤਬੇਰਗੀ। ਯਾਫਤੇਨਕਗੁਰੂਗੋਬਿੰਦਸਿੰਘ। ਤੁਸਤੁਕਿਆਪਦਈ
 ਦੇਗਰੀਤੇਗੇਗੀਫਤੇਦੀਪਦਈਸਿਨਾਦਿਤਾਤੀਪਈਏਅਸੀਗੁਰਨਾਨਕਤੇਗੁਰੂਗੋਬਿੰਦਸਿੰਘਜਿਉ
 ਨਿਪਕਰੇਕੇ।











4000/2-20



ੴ ਕਾਹਿਗੁਰੂ ਜੀ ਕੀ ਫਤਹ ॥

ਸ੍ਰੀ ਗੁਰੂ ਰਾਮਦਾਸ ਲਾਇਬਰੇਰੀ

(ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ)

ਹੇਠ ਲਿਖੀ ਤਾਰੀਖ ਤੇ ਕਿਤਾਬ ਵਾਪਸ ਨਾ ਆਉਣ
ਤੇ.....ਪੈਸੇ ਰੋਜ਼ਾਨਾ ਜਰਮਾਨਾ ਹੋਵੇਗਾ ।

2

M-34811 ✓

